

ਵਿਸ਼ਾ ਸਿਹਤ ਵਿਗਿਆਨ

ਪਾਠ-1

ਬ੍ਰੋਣੀ-ਦਸਵੀਂ

Very Short

(ਬਹੁਤ ਹੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

- ਪ੍ਰ.1 ਸਿਹਤ ਵਿਗਿਆਨ ਦਾ ਸਬੰਧ ਕਿਸ ਚੀਜ਼ ਨਾਲ ਹੈ?
- ਉ. ਮਨੁੱਖੀ ਸਰੀਰ ਨਾਲ
- ਪ੍ਰ.2 ਬਾਹਰ ਮੁੱਖੀ ਸਿਹਤ ਵਿਗਿਆਨ ਕਿਸਨੂੰ ਕਹਿੰਦੇ ਹਨ?
- ਉ. ਨਵਾਂ ਸਿਹਤ ਵਿਗਿਆਨ
- ਪ੍ਰ.3 ਨਵਾਂ ਸਿਹਤ ਵਿਗਿਆਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?
- ਉ. ਬਾਹਰ ਮੁੱਖੀ
- ਪ੍ਰ.4 ਸ਼ਾਗਾਬ ਪੀਣ ਨਾਲ ਸਰੀਰ ਦਾ ਕਿਹੜਾ ਅੰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ?
- ਉ. ਜਿਗਰ
- ਪ੍ਰ.5 ਅਰੋਗ ਮਨ ਦਾ ਵਾਸਾ ਕਿਸ ਸਰੀਰ ਵਿੱਚ ਹੁੰਦਾ ਹੈ?
- ਉ. ਅਰੋਗ ਸਰੀਰ ਵਿੱਚ
- ਪ੍ਰ.6 ਅਰੋਗ ਸਰੀਰ ਵਿੱਚ ਕਿਸ ਪ੍ਰਕਾਰ ਦੇ ਮਨ ਦਾ ਵਾਸਾ ਹੁੰਦਾ ਹੈ?
- ਉ. ਅਰੋਗ ਮਨ ਦਾ
- ਪ੍ਰ.7 ਆਧੁਨਿਕ ਯੁੱਗ ਵਿੱਚ ਕਿਹੋ ਜਿਹੇ ਵਿਅਕਤੀਆਂ ਦੀ ਲੋੜ ਹੈ।
- ਉ. ਤੰਦਰੂਸਤ ਅਤੇ ਚੁਸਤ ਵਿਅਕਤੀਆਂ ਦੀ।
- ਪ੍ਰ.8 ਸਿਹਤ ਵਿਗਿਆਨ ਕਿਸ ਚੀਜ਼ ਦਾ ਅਨਿੱਖੜਵਾਂ ਅੰਗ ਹੈ?
- ਉ. ਖੇਡਾਂ ਦਾ
- ਪ੍ਰ. 9 ਗਿੱਲੜ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ?
- ਉ. ਆਈਓਡੀਨ ਦੀ
- ਪ੍ਰ.10 ਸਿਹਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
- ਉ. ਤਿੰਨ
- ਪ੍ਰ.11 ਸਿਹਤ ਨੂੰ ਕਿਹੜੇ-ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ?
- ਉ. ਸਗੀਰਿਕ ਸਿਹਤ, ਮਾਨਸਿਕ ਸਿਹਤ ਅਤੇ ਸਮਾਜਿਕ ਸਿਹਤ
- ਪ੍ਰ.12 ਨੌਜਵਾਨਾਂ ਨੂੰ ਆਪਣਾ ਵਾਧੂ ਸਮਾਂ ਕਿਸ ਪਾਸੇ ਲਗਾਉਣਾ ਚਾਹੀਦਾ ਹੈ ?
- ਉ. ਖੇਡਾਂ ਵਾਲੇ ਪਾਸੇ।
- ਪ੍ਰ.13 ਖੇਡਾਂ ਨਾਲ ਕਿਹੜੇ-ਕਿਹੜੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ?
- ਉ. ਆਗਿਆ ਪਾਲਣ ਕਰਨਾ, ਸੱਚ ਬੋਲਣਾ, ਸਮੇਂ ਦੇ ਪਾਬੰਦ, ਅਨੁਸ਼ਾਸਨ ਵਿੱਚ ਰਹਿਣ ਦੀ।
- ਪ੍ਰ.14 ਇੱਕ ਚੰਗੇ ਨਾਗਰਿਕ ਬਣਨ ਲਈ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ?
- ਉ. ਸਿਹਤਮੰਦ ਹੋਣਾ।
- ਪ੍ਰ.15 ਖੇਡਾਂ ਦੇ ਮੈਦਾਨ ਵਿੱਚ ਕਿਸ ਚੀਜ਼ ਦਾ ਵਿਕਾਸ ਹੁੰਦਾ ਹੈ?
- ਉ. ਮਿਠਾਸ, ਮਿਲਵਰਤਨ, ਨਿਮਰਤਾ ਪ੍ਰੇਮ-ਭਾਵਨਾ ਦਾ।
- ਪ੍ਰ.16 ਐਨ.ਸੀ.ਸੀ. ਅਤੇ ਸਕਾਊਂਟਿੰਗ ਰਾਹੀਂ ਕਿਹੜੀਆਂ ਭਾਵਨਾਵਾਂ ਜਗ੍ਹਾਤ ਹੁੰਦੀਆਂ ਹਨ?

ਉ. ਦੇਸ ਪ੍ਰਤੀ ਪ੍ਰੇਮ ਦੀਆਂ

ਪ੍ਰ.17 ਕੀਟਾਣੂ ਕਿਸਦਾ ਕਾਰਨ ਬਣਦੇ ਹਨ?

ਉ. ਬਿਮਾਰੀਆਂ ਦਾ

ਪ੍ਰ.18 ਕੀਟਾਣੂਆਂ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?

ਉ. ਸਾਫ਼-ਸੁਖਰੇ ਕੱਪੜੇ ਪਾਉਣੇ, ਰੋਜ਼ ਨਹਾਉਣਾ, ਘਰ ਅਤੇ ਘਰ ਦਾ ਆਲਾ-ਦੁਆਲਾ ਸਾਫ਼ ਰੱਖਣਾ।

ਪ੍ਰ.19 ਸਿਹਤ ਨੂੰ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ?

ਉ. (1) ਅੰਦਰੂਨੀ ਕਾਰਕ (2) ਬਾਹਰਲੇ ਕਾਰਕ (3) ਸੰਕਟਕਾਲੀਨ ਕਾਰਕ

ਪ੍ਰ.20 ਸਿਹਤਮੰਦ ਰਹਿਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ?

ਉ. (1) ਸੰਤੁਲਿਤ ਖੁਰਾਕ (2) ਸਾਫ਼ ਭੋਜਨ ਖਾਣਾ (3) ਸਾਫ਼-ਸੁਖਰੀ ਹਵਾ ਅਤੇ ਪਾਣੀ (4) ਕਸਰਤਾਂ

ਪ੍ਰ.21 ਸਰੀਰਿਕ ਸਿੱਖਿਆ ਦਾ ਮੁੱਖ ਉਦੇਸ਼ ਕਿਹੜਾ ਹੈ?

ਉ. ਸਰਵਪੱਖੀ ਵਿਕਾਸ

ਪ੍ਰ.22 ਚੰਗੀ ਸਿਹਤ ਵਿੱਚ ਢੁੱਕਵਾਂ ਯੋਗਦਾਨ ਕੌਣ ਪਾਉਂਦਾ ਹੈ?

ਉ. ਚੰਗਾ ਆਲਾ-ਦੁਆਲਾ

ਪ੍ਰ.23 ਇੱਕ ਚੰਗੇ ਨਾਗਰਿਕ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ?

ਉ. ਭਾਈਚਾਰੇ, ਪ੍ਰੇਮ, ਮੇਲਜੋਲ ਆਦਿ ਦੇ।

ਪ੍ਰ.24 ਸਰੀਰਿਕ ਸਿੱਖਿਆ ਦੁਆਰਾ ਕਿਸਦਾ ਨਿਰਮਾਣ ਹੁੰਦਾ ਹੈ?

ਉ. ਚਰਿੱਤਰ ਦਾ

ਪ੍ਰ.25 ਮਨੋਰੰਜਨ ਅਤੇ ਮਨ ਪ੍ਰਚਾਵਾ ਕਰਨ ਲਈ ਕੀ ਕਰਨਾ ਚਾਹੀਦਾ ਹੈ?

ਉ. ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

ਛੋਟੇ ਪ੍ਰਸ਼ਨ Short Questions

ਪ੍ਰ.1 ਸਿਹਤ ਸਿੱਖਿਆ ਤੋਂ ਕੀ ਭਾਵ ਹੈ?

ਉ. ਸਿਹਤ ਸਿੱਖਿਆ ਤੋਂ ਭਾਵ ਅਜਿਹੀ ਸਿੱਖਿਆ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਣ ਬਾਰੇ ਗਿਆਨ ਪ੍ਰਦਾਨ ਕਰੇ।

ਪ੍ਰ.2 ਨਿੱਜੀ ਸਿਹਤ ਤੋਂ ਕੀ ਭਾਵ ਹੈ।

ਉ. ਨਿੱਜੀ ਸਿਹਤ ਵਿਗਿਆਨ ਤੋਂ ਭਾਵ ਹੈ ਕਿ ਵਿਅਕਤੀ ਦੇ ਸਾਰੇ ਅੰਗ ਅਤੇ ਸਰੀਰ ਦੀਆਂ ਸਾਰੀਆਂ ਪ੍ਰਨਾਲੀਆਂ ਠੀਕ ਕੰਮ ਕਰਨ ਅਤੇ ਉਹ ਸਰੀਰਿਕ ਤੌਰ 'ਤੇ ਪੂਰਨ ਤੰਦਰੁਸਤ ਹੋਵੇ।

ਪ੍ਰ.3 ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ।

ਉ. ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਹੈ। ਮਨੁੱਖ ਸਰੀਰਿਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਿਕ ਪੱਖ ਤੋਂ ਪੂਰਨ ਤੰਦਰੁਸਤ ਹੋਵੇ।

ਪ੍ਰ.4 ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿੰਨੇ ਪ੍ਰਕਾਰ ਦੇ ਹਨ?

ਉ. ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਤਿੰਨ ਪ੍ਰਕਾਰ ਦੇ ਹਨ। 1. ਬਾਹਰੀ ਕਾਰਕ 2. ਅੰਤਰੀਵ ਕਾਰਕ (3) ਆਪਾਤਕਾਲੀਨ ਕਾਰਕ

ਪ੍ਰ.5 ਅੰਤਰੀਵ ਕਾਰਨ ਕਿਸ ਤਰ੍ਹਾਂ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ?

ਉ. ਸਰੀਰ ਦੀਆਂ ਅੰਦਰੂਨੀ ਪ੍ਰਨਾਲੀਆਂ ਠੀਕ ਕੰਮ ਨਹੀਂ ਕਰਦੀਆਂ, ਜਿਸ ਨਾਲ ਸਰੀਰ ਪ੍ਰਭਾਵਿਤ ਹੁੰਦਾ ਹੈ। ਇਹਨਾਂ ਨੂੰ ਅੰਤਰੀਵ ਕਾਰਕ ਕਹਿੰਦੇ ਹਨ।

- ਪ੍ਰ.6** ਸਿਹਤ ਵਿਗਿਆਨ ਦਾ ਕੀ ਮੰਤਵ ਹੈ?
- ਉ. ਸਰੀਰਿਕ ਸਿੱਖਿਆ ਦਾ ਨਿਸ਼ਾਨਾ ਇੱਕ ਸੁਚੱਜੀ ਅਤੇ ਚੁੱਕਵੀਂ ਅਗਵਾਈ ਦੇਣਾ ਅਤੇ ਅਜਿਹੀਆਂ ਸਹੂਲਤਾਂ ਦੇਣਾ ਹੈ, ਜੋ ਕਿਸੇ ਵਿਅਕਤੀ ਜਾਂ ਜਮਾਤ ਨੂੰ ਕੰਮ ਕਰਨ ਦਾ ਮੌਕਾ ਦੇਣਾ।
- ਪ੍ਰ.7** ਚੰਗੇ ਨਾਗਰਿਕ ਦਾ ਫਰਜ਼ ਕਿਹੜਾ ਮਨੁੱਖ ਨਿਭਾ ਸਕਦਾ ਹੈ?
- ਉ. ਜਿਹੜਾ ਨਾਗਰਿਕ ਰਿਸਟ-ਪੁਸ਼ਟ, ਚੁਸਤ, ਦਿੜ ਸਕਲਪੀ, ਪ੍ਰਸੰਨਚਿਤ, ਦੇਸ ਪ੍ਰੇਮੀ ਅਤੇ ਅਨੁਸ਼ਾਸਿਕ ਆਦਿ ਗੁਣਾਂ ਵਾਲਾ ਹੋਵੇ ਉਹ ਹੀ ਚੰਗੇ ਨਾਗਰਿਕ ਦਾ ਫਰਜ਼ ਨਿਭਾ ਸਕਦਾ ਹੈ।
- ਪ੍ਰ.8** ਸਿਹਤ ਸਿੱਖਿਆ ਚਰਿੱਤਰ ਨਿਰਮਾਣ ਵਿੱਚ ਕਿਵੇਂ ਸਹਾਇਕ ਹੁੰਦੀ ਹੈ।
- ਉ. ਖੇਡਾਂ ਦੇ ਮੈਦਾਨ ਵਿੱਚ ਬੱਚਾ, ਆਗਿਆ ਪਾਲਣ ਕਰਨ, ਸੱਚ ਬੋਲਣ, ਸਮੇਂ ਦੇ ਪਾਬੰਦ ਰਹਿਣ ਦੀ ਅਨੁਸ਼ਾਸਨ ਵਿੱਚ ਰਹਿਣ ਦੀ, ਛੋਟਿਆਂ ਨੂੰ ਪਿਆਰ ਕਰਨ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੀਆਂ ਆਦਤਾਂ ਗ੍ਰਹਿਣ ਕਰਦਾ ਹੈ। ਇਹ ਆਦਤਾਂ ਉਸਦੇ ਚਰਿਤਰ ਨਿਰਮਾਣ ਵਿੱਚ ਸਹਾਇਤਾ ਕਰਦੀਆਂ ਹਨ।
- ਪ੍ਰ.9** ਸਿਹਤ ਸਿੱਖਿਆ ਦੁਆਰਾ ਦੇਸ-ਪ੍ਰੇਮ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ। ਕਿਵੇਂ?
- ਉ. ਖੇਡਾਂ ਰਾਹੀਂ ਦੇਸ-ਭਗਤੀ ਦੀ ਜਾਗ ਲੱਗਦੀ ਹੈ। ਐਨ.ਸੀ.ਸੀ. ਅਤੇ ਸਕਾਊਂਟਿੰਗ ਰਾਹੀਂ ਦੇਸ ਪ੍ਰਤੀ ਪ੍ਰੇਮ ਦੀਆਂ ਭਾਵਨਾਵਾਂ ਜਾਗ੍ਰਿਤ ਹੁੰਦੀਆਂ ਹਨ। ਇਸ ਤਰ੍ਹਾਂ ਦੇਸ ਪ੍ਰੇਮ ਕਰਨ ਵਾਲਾ ਹੀ ਦੇਸ ਦੀ ਭਲਾਈ ਬਾਰੇ ਸੋਚ ਸਕਦਾ ਹੈ।
- ਪ੍ਰ.10** ਕੀਟਾਣੂਆਂ ਤੋਂ ਕਿਵੇਂ ਬਚਾਉ ਕੀਤਾ ਜਾ ਸਕਦਾ ਹੈ?
- ਉ. ਕੀਟਾਣੂਆਂ ਤੋਂ ਬਚਾਅ ਲਈ ਸਾਫ-ਸੁਥਰੇ ਕਪੜੇ ਪਾਉਣੇ, ਰੋਜ਼ ਨਹਾਉਣਾ, ਘਰ ਅਤੇ ਘਰ ਦਾ ਆਲਾ-ਦੁਆਲਾ ਸਾਫ਼ ਰੱਖਣਾ, ਭੋਜਨ ਕਰਨ ਤੋਂ ਪਹਿਲਾਂ ਹੱਥ ਧੋਣੇ ਆਦਿ ਜ਼ਰੂਰੀ ਹੈ।
- ਪ੍ਰ.11** ਬਾਹਰਲੇ ਕਾਰਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।
- ਉ. ਬਾਹਰਲੇ ਕਾਰਕ ਉਹ ਕਾਰਕ ਹਨ ਜੋ ਵਿਅਕਤੀ ਦੇ ਸਰੀਰ ਵਿੱਚ ਦਾਖਿਲ ਹੋ ਕੇ ਸਰੀਰ ਦੀ ਕਾਰਜ ਪ੍ਰਨਾਲੀ ਪ੍ਰਭਾਵਿਤ ਕਰਦੇ ਹਨ। ਇਹ ਕਾਰਕ ਹਨ, ਅੰਸਤੂਲਿਤ ਭੋਜਨ ਨਸ਼ੇ ਆਦਿ।
- ਪ੍ਰ.12** ਸੰਕਟਕਾਲੀਨ ਕਾਰਕ ਕਿਹੜੇ-ਕਿਹੜੇ ਹਨ?
- ਉ. ਅਜਿਹੇ ਕਾਰਕ ਜੋ ਕੁਦਰਤੀ ਹੁੰਦੇ ਹਨ। ਇਹਨਾਂ ਕਾਰਕਾਂ ਵਿੱਚ ਅਚਾਨਕ ਹੜ੍ਹ ਆਉਣਾ, ਭੂਚਾਲ ਆਉਣਾ, ਸੋਕੇ ਦੀ ਸਥਿਤੀ ਬਣਨਾ ਜਾਂ ਅਚਾਨਕ ਕੋਈ ਦੁਰਘਟਨਾ ਹੋ ਜਾਣਾ ਸ਼ਾਮਿਲ ਹਨ।
- ਪ੍ਰ.13** ਨਿੱਜੀ ਸਫ਼ਾਈ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
- ਉ. (1) ਨਿੱਜੀ ਸਫ਼ਾਈ ਲਈ ਸਾਨੂੰ ਹਰ ਰੋਜ਼ ਨਹਾਉਣਾ ਚਾਹੀਦਾ ਹੈ।
(2) ਖਾਣਾ ਖਾਣ ਤੋਂ ਪਹਿਲਾਂ ਅਤੇ ਪਿੱਛੋਂ ਹਮੇਸ਼ਾ ਹੱਥ ਧੋਣੇ ਚਾਹੀਦੇ ਹਨ।
(3) ਘਰ ਅਤੇ ਉਸ ਦੇ ਆਸ-ਪਾਸ ਦੀ ਸਫ਼ਾਈ ਰੋਜ਼ਾਨਾ ਕਰਨੀ ਚਾਹੀਦੀ ਹੈ।
- ਪ੍ਰ.14** ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ?
- ਉ. ਸੰਤੁਲਿਤ ਖੁਰਾਕ ਤੋਂ ਭਾਵ ਉਸ ਭੋਜਨ ਤੋਂ ਹੈ ਜਿਸ ਵਿੱਚ ਲੋੜੀਂਦੇ ਸਾਰੇ ਤੱਤ ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਪਾਣੀ, ਖਣਿਜ, ਚਰਬੀ, ਵਿਟਾਮਿਨ ਅਤੇ ਫੋਕਟ ਆਦਿ ਹੋਣ।
- ਪ੍ਰ.15** ਕਸਰਤ ਕਰਨ ਦੇ ਸਿਹਤ ਲਈ ਕੀ ਲਾਭ ਹਨ?
- ਉ. ਕਸਰਤ ਕਰਨ ਨਾਲ ਸਾਡੇ ਸਰੀਰ ਦੇ ਸਾਰੇ ਅੰਗ ਹਿਲਦੇ-ਜੁਲਦੇ ਹਨ। ਜਿਸਦੇ ਕਾਰਨ ਸਰੀਰ ਨੂੰ ਆਕਸੀਜਨ ਜਿਆਦਾ ਮਿਲਦੀ ਹੈ, ਇਸ ਨਾਲ ਸਾਡੇ ਸਰੀਰ ਦੇ ਵਿਅਰਥ ਪਦਾਰਥ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ।
- ਪ੍ਰ.16** ਸਰਕਾਰੀ ਪੱਧਰ 'ਤੇ ਤੰਦਰੁਸਤ ਸਿਹਤ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਰਹੇ ਹਨ।

- ਉ. (1) ਸੜਕਾਂ ਅਤੇ ਨਾਲੀਆਂ ਦੀ ਸਫ਼ਾਈ ਅਤੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਕੀਤਾ ਜਾਂਦਾ ਹੈ।
(2) ਸਕੂਲਾਂ ਵਿੱਚ ਬੱਚਿਆਂ ਦੀ ਜਾਂਚ ਲਈ ਡਾਕਟਰੀ ਟੀਮਾਂ ਭੇਜਣਾ।
(3) ਜਨਤਾ ਨੂੰ ਕੈਂਪ ਲਗਾ ਕੇ ਰੋਗਾਂ ਤੋਂ ਜਾਣੂ ਕਰਵਾਉਣਾ।

ਪ੍ਰ.17 ਆਲਾ-ਦੁਆਲਾ ਮਨੁੱਖ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

- ਉ. ਆਲਾ-ਦੁਆਲਾ ਮਨੁੱਖ ਦੀ ਸਿਹਤ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਚੰਗਾ ਆਲਾ-ਦੁਆਲਾ ਚੰਗੀ ਸਿਹਤ ਵਿੱਚ ਢੁੱਕਵਾਂ ਯੋਗਦਾਨ ਪਾਉਂਦਾ ਹੈ, ਠੀਕ ਸਿਹਤ ਹੋਣ 'ਤੇ ਮਨੁੱਖ ਖੁਸ਼ ਰਹਿੰਦਾ ਹੈ ਅਤੇ ਹਰੇਕ ਕੰਮ ਨੂੰ ਦਿਲ ਲਾ ਕੇ ਕਰਦਾ ਹੈ।

ਪ੍ਰ.18 ਸਮੁਦਾਇਕ ਸਿਹਤ ਕੇਂਦਰ ਚੰਗੀ ਸਿਹਤ ਲਈ ਕਿਵੇਂ ਸਹਾਇਤਾ ਕਰਦੇ ਹਨ?

- ਉ. ਸਮੁਦਾਇਕ ਸਿਹਤ ਕੇਂਦਰਾਂ ਰਾਹੀਂ ਲੋਕਾਂ ਨੂੰ ਬਿਮਾਰੀਆਂ ਦੀਆਂ ਨਿਸ਼ਾਨੀਆਂ ਅਤੇ ਉਹਨਾਂ ਤੋਂ ਬਚਾਉਣ ਦੇ ਢੰਗਾਂ ਬਾਰੇ ਪਤਾ ਲੱਗਦਾ ਹੈ। ਇਹਨਾਂ ਕੇਂਦਰਾਂ ਦੁਆਰਾ ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਵੇਲੇ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹ ਕੇਂਦਰ ਰੋਗਾਂ ਸਬੰਧੀ ਜਾਗਰਿਤੀ ਪੈਦਾ ਕਰਕੇ ਉਹ ਲੋਕਾਂ ਨੂੰ ਚੰਗੀ ਸਿਹਤ ਵਾਲੇ ਗਿਆਨ ਪ੍ਰਦਾਨ ਕਰਦੇ ਹਨ।

Fill in the blanks with options:

- (1) ਸਿਹਤ ਵਿਗਿਆਨ ਦਾ ਸੰਬੰਧ ਮਨੁੱਖੀ ਸਰੀਰ ਨਾਲ ਹੈ। (ਮਨੁੱਖੀ, ਤੰਦਰੁਸਤ)
- (2) ਨਵਾਂ ਸਿਹਤ ਵਿਗਿਆਨ ਬਾਹਰ ਮੁਖੀ ਹੋਣਾ ਚਾਹੀਦਾ ਹੈ। (ਬਾਹਰ, ਅੰਦਰ)
- (3) ਅਰੋਗ ਸਰੀਰ ਵਿੱਚ ਅਰੋਗ ਮਨ ਦਾ ਵਾਧਾ ਹੁੰਦਾ ਹੈ। (ਅਰੋਗ ਮਨ, ਅਰੋਗ ਦਿਮਾਗ)
- (4) ਗਿੱਲੜ ਰੋਗ ਆਇਓਡੀਨ ਦੀ ਘਾਟ ਨਾਲ ਹੁੰਦਾ ਹੈ। (ਆਇਓਡੀਨ, ਖਣਿਜ)
- (5) ਖੇਡਾਂ ਸਿਹਤ ਵਿਗਿਆਨ ਦਾ ਅਨਿਖੜਵਾਂ ਅੰਗ ਹਨ। (ਸਿਹਤ ਵਿਗਿਆਨ, ਸਿਹਤ ਸਿੱਖਿਆ)
- (6) ਨਵੇਂ ਯੁੱਗ ਵਿੱਚ ਤੰਦਰੁਸਤ ਵਿਅਕਤੀਆਂ ਦੀ ਲੋੜ ਹੈ। (ਤੰਦਰੁਸਤ, ਬਿਮਾਰ)
- (7) ਸਿਹਤ ਦੇ ਤਿੰਨ ਭਾਗ ਹਨ। (ਤਿੰਨ, ਦੋ)
- (8) ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਤਿੰਨ ਪ੍ਰਕਾਰ ਦੇ ਹਨ। (ਦੋ, ਤਿੰਨ)
- (9) ਅੰਤਰੀਵ ਕਾਰਕ ਠੀਕ ਕੰਮ ਨਾ ਕਰਦੇ ਹੋਣ ਤਾਂ ਖਰਾਕ ਠੀਕ ਹਜਮ ਨਹੀਂ ਹੁੰਦੀ। (ਖਰਾਕ, ਪ੍ਰੋਟੀਨ)
- (10) ਸੁਚੱਜੀ ਤੇ ਢੁੱਕਵੀਂ ਅਗਵਾਈ ਦੇਣਾ ਹੀ ਸਿਹਤ ਵਿਗਿਆਨ ਦਾ ਮੁੱਖ ਮੰਤਵ ਹੈ। (ਸਿਹਤ ਵਿਗਿਆਨ, ਖੇਡਾਂ)
- (11) ਚੰਗੇ ਨਾਗਰਿਕ ਲਈ ਸਭ ਤੋਂ ਪਹਿਲਾ ਉਸਦਾ ਸਿਹਤਮੰਦ ਹੋਣਾ ਜ਼ਰੂਰੀ ਹੈ। (ਸਿਹਤਮੰਦ, ਬਿਮਾਰ)
- (12) ਐਨ.ਸੀ.ਸੀ. ਅਤੇ ਸਕਾਊਂਟਿੰਗ ਰਾਹੀਂ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਜਾਗ੍ਰਿਤ ਹੁੰਦੀਆਂ ਹਨ। (ਦੇਸ਼ ਪ੍ਰੇਮ, ਮਿੱਤਰਤਾ)
- (13) ਖੇਡਾਂ ਰਾਹੀਂ ਦੇਸ ਭਗਤੀ ਦੀ ਜਾਗ ਲੱਗਦੀ ਹੈ। (ਦੇਸ ਭਗਤੀ, ਵਿਰੋਧ)
- (14) ਕੀਟਾਣੂਆਂ ਤੋਂ ਬਚਣ ਲਈ ਸਾਨੂੰ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। (ਆਲਾ-ਦੁਆਲਾ, ਘਰ)
- (15) ਭੋਜਨ ਕਰਨ ਤੋਂ ਪਹਿਲਾ ਸਾਨੂੰ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। (ਹੱਥ, ਪੈਰ)

- (16) ਹੜ੍ਹ ਆਉਣਾ ਅਤੇ ਭੂਚਾਲ ਆਉਣਾ ਸੰਕਟਕਾਲੀਨ ਕਾਰਕ ਹਨ। (ਬਾਹਰਲੇ, ਸੰਕਟਕਾਲੀਨ)
- (17) ਜਿਸ ਭੋਜਨ ਵਿੱਚ ਸਾਰੇ ਕੁਦਰਤੀ ਤੱਤ ਮੌਜੂਦ ਹੋਣ ਉਸਨੂੰ ਸੰਤੁਲਿਤ ਭੋਜਨ ਕਹਿੰਦੇ ਹਨ। (ਸੰਤੁਲਿਤ, ਤਾਜ਼ਾ)

True/False or Yes/No

- (1) ਸਿਹਤ ਵਿਗਿਆਨ ਦਾ ਸੰਬੰਧ ਮਨੁੱਖੀ ਸਰੀਰ ਨਾਲ ਹੈ।(✓)
- (2) ਸੰਤੁਲਿਤ ਭੋਜਨ ਵਿੱਚ ਪ੍ਰੋਟੀਨ ਕਾਰਬੋਹਾਈਡ੍ਰੇਟਸ, ਪਾਣੀ, ਚਰਬੀ, ਖਣਿਜ ਹੁੰਦੇ ਹਨ।(✓)
- (3) ਖਣਿਜਾਂ ਦੀ ਘਾਟ ਨਾਲ ਗਿੱਲੜ ਰੋਗ ਹੁੰਦਾ ਹੈ।(✓)
- (4) ਨਵੇਂ ਯੁੱਗ ਵਿੱਚ ਬੀਮਾਰ ਵਿਅਕਤੀਆਂ ਦੀ ਵੱਧ ਲੋੜ ਹੈ।(✗)
- (5) ਅਰੋਗ ਸਰੀਰ ਵਿੱਚ ਅਰੋਗ ਮਨ ਦਾ ਵਾਸਾ ਹੁੰਦਾ ਹੈ।(✓)
- (6) ਖੇਡਾਂ ਸਿਹਤ ਵਿਗਿਆਨ ਦਾ ਅਨਿੱਖੜਵਾਂ ਅੰਗ ਨਹੀਂ ਹਨ।(✗)
- (7) ਸਿਹਤ ਸਿੱਖਿਆ ਦੁਆਰਾ ਸਰੀਰ ਨੂੰ ਤੰਦਰੁਸਤ ਰੱਖਣ ਦਾ ਗਿਆਨ ਪ੍ਰਾਪਤ ਹੁੰਦਾ ਹੈ।(✓)
- (8) ਹਾਰਮੇਨਜ ਦਾ ਠੀਕ ਨਾ ਬਣਨਾ ਅੰਤਰੀਵ ਕਾਰਜ ਹੈ।(✓)
- (9) ਸਿਹਤ ਵਿਗਿਆਨ ਸਹਿਨਸ਼ੀਲਤਾ ਦੀ ਭਾਵਨਾ ਨਹੀਂ ਸਿਖਾਉਂਦੀ।(✗)
- (10) ਖੇਡਾਂ ਦੁਆਰਾ ਖਿਡਾਰੀ ਦਾ ਚਰਿੱਤਰ ਨਿਰਮਾਣ ਨਹੀਂ ਹੁੰਦਾ।(✗)
- (11) ਖੇਡਾਂ ਦੇ ਮੈਦਾਨ ਵਿੱਚ ਮਿਠਾਸ, ਮਿਲਵਰਤਨ, ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ।(✓)
- (12) ਐਨ ਸੀ ਸੀ. ਦੇਸ ਪ੍ਰਤੀ ਪ੍ਰੇਮ ਦੀਆਂ ਭਾਵਨਾਵਾਂ ਜਾਗ੍ਰਿਤ ਨਹੀਂ ਕਰਦੀ।(✗)
- (13) ਸਕਾਊਟਿੰਗ ਦੁਆਰਾ ਦੇਸ ਪ੍ਰਤੀ ਪ੍ਰੇਮ ਦੀ ਭਾਵਨਾ ਜਾਗ੍ਰਿਤ ਨਹੀਂ ਕਰਦੀ।(✓)
- (14) ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਵਿਅਕਤੀ ਨੂੰ ਕੋਈ ਬਿਮਾਰੀ ਨਹੀਂ ਹੁੰਦੀ।(✗)
- (15) ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਵਿਅਕਤੀ ਨੂੰ ਪੇਟ ਅਤੇ ਸਾਹ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।(✓)
- (16) ਕੀਟਾਣੂ ਹਮੇਸਾ ਸਾਫ਼ ਸਥਾਨ 'ਤੇ ਪੈਦਾ ਹੁੰਦੇ ਹਨ।(✗)
- (17) ਕੀਟਾਣੂਆਂ ਤੋਂ ਬਚਾਅ ਲਈ ਸਾਫ਼-ਸੁਖਰੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਰੋਜ਼ ਨਹਾਉਣਾ ਚਾਹੀਦਾ ਹੈ।(✓)
- (18) ਘਰ ਦਾ ਆਲਾ-ਦੁਆਲਾ ਸਾਫ਼ ਨਹੀਂ ਕਰਨਾ ਚਾਹੀਦਾ।(✗)
- (19) ਘਰ ਵਿੱਚ ਧੂੱਪ ਅਤੇ ਹਵਾ ਠੀਕ ਢੰਗ ਨਾਲ ਆਉਣੀ ਚਾਹੀਦੀ ਹੈ।(✓)
- (20) ਸੰਤੁਲਿਤ ਖੁਰਾਕ ਸਰੀਰ ਨੂੰ ਤੰਦਰੁਸਤ ਰੱਖਦੀ ਹੈ।(✓)

Multiple choice Questions

- (1) ਸਿਹਤ ਵਿਗਿਆਨ ਦਾ ਸੰਬੰਧ ਕਿਸ ਚੀਜ਼ ਨਾਲ ਹੈ?
- ਮਨੁੱਖੀ ਸਰੀਰ ਨਾਲ
 - ਦਿਮਾਗ ਨਾਲ
 - ਵਿਚਾਰਾਂ ਨਾਲ
 - ਕੋਈ ਨਹੀਂ
- (2) ਨਵਾਂ ਸਿਹਤ ਵਿਗਿਆਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?
- ਅੰਤਰਮੁਖੀ
 - ਬਾਹਰਮੁਖੀ
 - ਸਰਵਪੱਖੀ
 - ਕੋਈ ਨਹੀਂ
- (3) ਸਰਾਬ ਪੀਣ ਨਾਲ ਸਰੀਰ ਦਾ ਕਿਹੜਾ ਅੰਗ ਖਰਾਬ ਹੁੰਦਾ ਹੈ?
- ਦਿਲ
 - ਮਿਹਦਾ
 - ਜਿਗਰ
 - ਅੰਤੜੀਆਂ
- (4) ਅਰੋਗ ਮਨ ਕਿਸ ਸਰੀਰ ਵਿੱਚ ਵਾਸ ਕਰਦਾ ਹੈ?
- ਬਿਮਾਰ
 - ਤੰਦਰੁਸਤ
 - ਅਰੋਗ ਸਰੀਰ
 - ਕੋਈ ਨਹੀਂ।

- (5) ਆਧੁਨਿਕ ਯੁਗ ਵਿੱਚ ਕਿਹੋ ਜਿਹੇ ਵਿਅਕਤੀਆਂ ਦੀ ਲੋੜ ਹੈ?
- ਬਿਮਾਰ
 - ਤੰਦਰੁਸਤ
 - ਮਜ਼ਬੂਤ ਅਤੇ ਚੁਸਤ
 - ਖਿਡਾਰੀ
- (6) ਖੇਡਾਂ ਕਿਸ ਦਾ ਅਨਿੱਖੜਵਾਂ ਅੰਗ ਹੈ?
- ਜੀਵ ਵਿਗਿਆਨ
 - ਸਿਹਤ ਵਿਗਿਆਨ
 - ਮਨੋਵਿਗਿਆਨ
 - ਕੋਈ ਨਹੀਂ
- (7) ਖਣਿਜਾਂ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ?
- ਅੰਧਰਾਤਾ
 - ਗਿੱਲੜ
 - ਕੁੱਬਾਪਣ
 - ਕੋਈ ਨਹੀਂ।
- (8) ਸਿਹਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
- ਦੋ
 - ਤਿੰਨ
 - ਚਾਰ
 - ਇੱਕ
- (9) ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿੰਨੇ ਪ੍ਰਕਾਰ ਦੇ ਹਨ?
- ਇੱਕ
 - ਦੋ
 - ਚਾਰ
 - ਤਿੰਨ
- (10) ਸਰੀਰਿਕ ਪ੍ਰਨਾਲੀਆਂ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ ਕਿਹੜੇ ਕਾਰਕ ਕਰਕੇ ਹੁੰਦਾ ਹੈ?
- ਬਾਹਰੀ ਕਾਰਕ
 - ਅੰਤਰੀਵ ਕਾਰਕ
 - ਆਪਾਤਾਕਾਲੀਨ ਕਾਰਨ
 - ਕੋਈ ਨਹੀਂ
- (11) ਖੇਡਾਂ ਦੁਆਰਾ ਬੱਚਾ ਸਿੱਖਦਾ ਹੈ।
- ਆਗਿਆ ਪਾਲਣ
 - ਝੂਠ ਬੋਲਣਾ
 - ਨਸ਼ੇ ਕਰਨਾ
 - ਦੋ ਅਤੇ ਤਿੰਨ ਦੌਨੇ
- (12) ਮਾਨਸਿਕ ਵਿਕਾਸ ਤੋਂ ਕੀ ਭਾਵ ਹੈ?
- ਮਨ ਅਤੇ ਦਿਮਾਗ ਦਾ ਸਹੀ ਹੋਣਾ
 - ਪਾਗਲਪਣ
 - ਭਾਵਨਾਵਾਂ ਦਾ ਵਿਕਾਸ
 - ਖੇਡਾਂ
- (13) ਐਨ.ਸੀ.ਸੀ. ਅਤੇ ਸਕਾਊਟਿੰਗ ਰਾਹੀਂ ਬੱਚੇ ਵਿੱਚ ਕੀ ਉਪਜਦਾ ਹੈ?
- ਦੇਸ ਪ੍ਰਤੀ ਪ੍ਰੇਮ
 - ਦੇਸ ਪ੍ਰਤੀ ਹੀਣਤਾ
 - ਦੁਸ਼ਮਣੀ
 - ਕੋਈ ਨਹੀਂ
- (14) ਖੇਡਾਂ ਰਾਹੀਂ ਵਿਅਕਤੀ ਵਿੱਚ ਕਿਸ ਚੀਜ਼ ਦੀ ਜਾਗ ਲੱਗਦੀ ਹੈ?
- ਦੇਸ ਭਗਤੀ ਦੀ
 - ਲੜਾਈ ਦੀ
 - ਅਨੁਸ਼ਾਸਨ ਦੀ
 - ਕੋਈ ਨਹੀਂ
- (15) ਖੇਡਾਂ ਦੁਆਰਾ ਵਿਅਕਤੀ ਕਿਸਦਾ ਭੇਦਭਾਵ ਭੁੱਲ ਜਾਂਦਾ ਹੈ?
- ਧਰਮ
 - ਜਾਤ-ਪਾਤ
 - ਵਿਅਕਤੀ
 - ਗੀਤੀ ਰਿਵਾਜ
- (16) ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ?
- ਚਮੜੀ ਦੀਆਂ
 - ਪੇਟ ਅਤੇ ਸਾਹ ਦੀਆਂ
 - ਮਾਨਸਿਕ ਰੋਗ
 - ਦਿਲ ਦੀਆਂ।
- (17) ਕੀਟਾਣੂਆਂ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?
- ਰੋਜ਼ ਨਹਾਉਣਾ
 - ਸਾਫ਼-ਸੁਖਰੇ ਕੱਪੜੇ ਪਾਉਣੇ
 - ਆਲਾ ਦੁਆਲਾ ਸਾਫ਼ ਰੱਖਣਾ
 - ਤਿੰਨੋਂ
- (18) ਗੰਦਗੀ ਅਤੇ ਕੀਟਾਣੂ ਰੋਕਣ ਲਈ ਕੀ ਕਰਨਾ ਚਾਹੀਦਾ ਹੈ?
- ਸਾਫ਼-ਸਫ਼ਾਈ
 - ਪ੍ਰਦੂਸ਼ਣ ਫੈਲਾਉਣਾ
 - (4)
 - ਕੋਈ ਨਹੀਂ।
- (19) ਸਰਕਾਰੀ ਪੱਧਰ ਉੱਤੇ ਤੰਦਰੁਸਤ ਸਿਹਤ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਰਹੇ ਹਨ?
- ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਸਾਫ਼ ਸਫ਼ਾਈ
 - ਬੱਚਿਆਂ ਦੀ ਡਾਕਟਰੀ ਜਾਂਚ
 - ਰੋਗਾਂ ਤੋਂ ਜਾਣੂ ਕਰਵਾਉਣਾ।
 - ਤਿੰਨੋਂ
- (20) ਸਮੁਦਾਇਕ ਸਿਹਤ ਕੇਂਦਰਾਂ ਦੀ ਸਥਾਪਤੀ ਕਿਉਂ ਕੀਤੀ ਜਾਂਦੀ ਹੈ?

(1) ਮੁੱਢਲੀ ਸਹਾਇਤਾ (2) ਡਾਕਟਰੀ ਸਹਾਇਤਾ (3) ਰੋਗਾਂ ਸਬੰਧੀ ਜਾਣਕਾਰੀ (4) ਤਿੰਨੋਂ

ਉੱਤਰ ਮਾਲਾ

1. (1)	11.(1)
2.(2)	12.(1)
3.(3)	13.(1)
4.(3)	14. (3)
5.(3)	15.
6.(2)	16. (2)
7.	17. (3)
8.(2)	18.(1)
9.	19. (3)
10. (11)	20. (3)

ਪਾਠ-2

ਸਫ਼ਾਈ ਦਾ ਮਹੱਤਵ

ਬ੍ਰੇਣੀ ਦਸਵੀਂ

ਛੋਟੇ ਪ੍ਰਸ਼ਨ Very Short Questions

- ਪ੍ਰਸਨ 1. ਘਰ ਬਣਾਉਣ ਵਾਲੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ ਸਾਫ਼ ਅਤੇ ਪੱਧਰੀ
- ਪ੍ਰਸਨ 2. ਘਰ ਬਣਾਉਣ ਵਾਲੀ ਜਗ੍ਹਾ ਦੇ ਨੇੜੇ ਕੀ ਨਹੀਂ ਹੋਣਾ ਚਾਹੀਦਾ?
ਉੱਤਰ ਰੇਲਵੇ ਲਾਈਨ, ਫੈਕਟਰੀਆਂ, ਸਮਸ਼ਾਨ ਭੂਮੀ।
- ਪ੍ਰਸਨ 3. ਘਰ ਦਾ ਆਲਾ-ਦੁਆਲਾ ਕਿਹੋ ਜਿਹਾ ਹੋਣਾ ਚਾਹੀਦਾ ਹੈ?
ਉੱਤਰ ਸਾਫ਼-ਸੁਖਰਾ
- ਪ੍ਰਸਨ 4. ਸਫ਼ਾਈ ਕਿਸ ਚੀਜ਼ ਦੀ ਪ੍ਰਤੀਕ ਹੈ?
ਉੱਤਰ ਚੰਗੀ ਸਿਹਤ ਦੀ
- ਪ੍ਰਸਨ 5. ਵਿਅਕਤੀ ਨੂੰ ਬਿਮਾਰ ਕਰਨ ਵਿੱਚ ਕਿਹੜਾ ਤੱਥ ਵੱਧ ਪ੍ਰਭਾਵ ਪਾਉਂਦਾ ਹੈ?
ਉੱਤਰ ਗੰਦਗੀ
- ਪ੍ਰਸਨ 6. ਸਮਾਜ ਨੂੰ ਕਮਜ਼ੋਰ ਕਰਨ ਵਿੱਚ ਕਿਹੜਾ ਤੱਥ ਬਹੁਤ ਪ੍ਰਭਾਵ ਪਾਉਂਦਾ ਹੈ?
ਉੱਤਰ ਗੰਦਗੀ
- ਪ੍ਰਸਨ 7. ਘਰ ਵਿੱਚ ਮਿਲਣ ਵਾਲੇ ਕੁਝ ਕੀੜੇ-ਮਕੌਝਿਆਂ ਦੇ ਨਾਂ ਲਿਖੋ।
ਉੱਤਰ ਮੱਛਰ, ਮੱਖੀ, ਕੋਹੜ ਕਿਰਲੀ, ਕਾਕਰੋਚ, ਚੂਹੇ ਆਦਿ।
- ਪ੍ਰਸਨ 8. ਚੂਹੇ ਕਿਹੜੀ ਬਿਮਾਰੀ ਫੈਲਾਉਂਦੇ ਹਨ?
ਉੱਤਰ ਪਲੇਗ ਦੀ।
- ਪ੍ਰਸਨ 9. ਪਲੇਗ ਦੀ ਬਿਮਾਰੀ ਕਿਸ ਦੁਆਰਾ ਫੈਲਦੀ ਹੈ?
ਉੱਤਰ ਚੂਹਿਆਂ ਦੁਆਰਾ
- ਪ੍ਰਸਨ 10. ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਕੌਣ ਕਰਦਾ ਹੈ?
ਉੱਤਰ ਪਾਣੀ
- ਪ੍ਰਸਨ 11. ਪਾਣੀ ਦਾ ਸਰੀਰ ਨੂੰ ਕੀ ਲਾਭ ਹੈ?
ਉੱਤਰ ਪਾਣੀ ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਕਰਦਾ ਹੈ।
- ਪ੍ਰਸਨ 12. ਜੂਂਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ?
ਉੱਤਰ ਤਿੰਨ ਪ੍ਰਕਾਰ ਦੀਆਂ
- ਪ੍ਰਸਨ 13. ਘਰ ਬਣਾਉਣ ਦੀ ਸਭ ਤੋਂ ਪਹਿਲੀ ਲੋੜ ਕੀ ਹੈ?
ਉੱਤਰ ਜ਼ਮੀਨ
- ਪ੍ਰਸਨ 14. ਘਰ ਵਿੱਚ ਹਵਾ ਅਤੇ ਰੋਸ਼ਨੀ ਦੀ ਅਣਹੋਂਦ ਕਾਰਨ ਕੀ ਹੁੰਦਾ ਹੈ?
ਉੱਤਰ ਬਿਮਾਰੀਆਂ ਫੈਲਦੀਆਂ ਹਨ।
- ਪ੍ਰਸਨ 15. ਘਰ ਵਿੱਚ ਕਿਸ ਚੀਜ਼ ਦੀ ਅਣਹੋਂਦ ਕਾਰਨ ਬੀਮਾਰੀ ਹੋ ਸਕਦੀ ਹੈ?
ਉੱਤਰ ਹਵਾ ਅਤੇ ਰੋਸ਼ਨੀ ਦੀ ਅਣਹੋਂਦ ਕਾਰਨ।
- ਪ੍ਰਸਨ 16. ਘਰ ਜਾਂ ਜ਼ਮੀਨ ਖਰੀਦਣ ਲੱਗਿਆ ਕਿਸ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

- ਪ੍ਰਸਨ 17. ਮਕਾਨ ਦੀ ਛੱਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ?
 ਉੱਤਰ ਉੱਚੀ ਅਤੇ ਢਾਲਵੀਂ
- ਪ੍ਰਸਨ 18. ਘਰ ਦਾ ਕੂੜਾ ਕਰਕਟ ਕਿੱਥੇ ਸੁੱਟਣਾ ਚਾਹੀਦਾ ਹੈ?
 ਉੱਤਰ ਢੱਕਣ ਵਾਲੇ ਢੋਲ ਵਿੱਚ।
- ਪ੍ਰਸਨ 19. ਘਰ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਕੀ ਕਰਨਾ ਚਾਹੀਦਾ ਹੈ?
 ਉੱਤਰ ਪੱਕੀਆਂ ਨਾਲੀਆਂ ਬਣਾਉਣੀਆਂ ਚਾਹੀਦੀਆਂ ਹਨ।
- ਪ੍ਰਸਨ 20. ਚੌਂਗਿਰਦੇ ਨੂੰ ਸਾਫ਼ ਰੱਖਣ ਦਾ ਮੁੱਖ ਲਾਭ ਕੀ ਹੈ?
 ਉੱਤਰ ਸ਼ੁੱਧ ਹਵਾ ਦੀ ਪ੍ਰਾਪਤੀ 'ਤੇ ਬਦਬੂ ਤੋਂ ਛੁਟਕਾਰਾ।
- ਪ੍ਰਸਨ 21. ਡੀ.ਡੀ.ਟੀ. ਅਤੇ ਫਿਨਾਇਲ ਦਾ ਛਿੜਕਾਓ ਕਿਉਂ ਕੀਤਾ ਜਾਂਦਾ ਹੈ?
 ਉੱਤਰ ਮੱਖੀਆਂ ਅਤੇ ਮੱਛਰਾਂ ਨੂੰ ਮਾਰਨ ਲਈ
- ਪ੍ਰਸਨ 22. ਮੱਖੀਆਂ ਅਤੇ ਮੱਛਰਾਂ ਨੂੰ ਮਾਰਨ ਲਈ ਕਿਸ ਚੀਜ਼ ਦਾ ਛਿੜਕਾਓ ਕਰਦੇ ਹਨ।
 ਉੱਤਰ ਡੀ.ਡੀ.ਟੀ. ਜਾਂ ਫਿਨਾਇਲ ਦਾ।
- ਪ੍ਰਸਨ 23. ਘਰੇਲੂ ਕੁੜੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ?
 ਉੱਤਰ (1) ਖਾਦ ਬਣਾ ਕੇ (2) ਸਾੜ ਕੇ
- ਪ੍ਰਸਨ 24. ਗੁਸਲਖਾਨੇ ਦਾ ਫਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ।
 ਉੱਤਰ ਗੁਸਲਖਾਨੇ ਦਾ ਫਰਸ਼ ਪੱਕਾ, ਚਿਪਸ ਵਾਲਾ ਜਾਂ ਸੰਗਮਰਮਰ ਦਾ ਹੋਣਾ ਚਾਹੀਦਾ ਹੈ।
- ਪ੍ਰਸਨ 25. ਗੰਦੇ ਪਾਣੀ 'ਤੇ ਕੀ ਪੈਦਾ ਹੁੰਦਾ ਹੈ?
 ਉੱਤਰ ਮੱਛਰ, ਮੱਖੀਆਂ ਅਤੇ ਕੀੜੇ-ਮਕੌੜੇ।
- ਪ੍ਰਸਨ 26. ਖਟਮਲ ਕਿਸ ਜਲਵਾਯੂ ਵਿੱਚ ਵੱਧਦਾ ਹੈ?
 ਉੱਤਰ ਸਿੱਲੀ ਜਲਵਾਯੂ ਵਿੱਚ।
- ਪ੍ਰਸਨ 27. ਮੱਖੀਆਂ ਦੁਆਰਾ ਗੰਦੇ ਕੀਤੇ ਭੋਜਨ ਨੂੰ ਖਾਣ ਨਾਲ ਕੀ ਹੁੰਦਾ ਹੈ?
 ਉੱਤਰ ਹੈਜ਼ਾ
- ਪ੍ਰਸਨ 28. ਮੱਛਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
 ਉੱਤਰ ਦੋ ਪ੍ਰਕਾਰ ਦੇ
- ਪ੍ਰਸਨ 29. ਮੱਛਰਾਂ ਦੀਆਂ ਕਿਸਮਾਂ ਦੇ ਨਾਂ ਲਿਖੋ।
 ਉੱਤਰ ਐਨਾਫਲੀਜ਼ ਅਤੇ ਕਿਊਲੈਕਸ।
- ਪ੍ਰਸਨ 30. ਪਸੂ ਕਿੱਥੇ ਨਹੀਂ ਬੰਨਣੇ ਚਾਹੀਦੇ।
 ਉੱਤਰ ਗਲੀਆਂ ਵਿੱਚ
- ਪ੍ਰਸਨ 31. ਮਲੇਰੀਆ ਕਿਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ?
 ਉੱਤਰ ਐਨਾਫਲੀਜ਼ ਮੱਛਰ ਦੇ ਕੱਟਣ ਨਾਲ।
- ਪ੍ਰਸਨ 32. ਖਟਮਲ ਕਿਸ ਤਰ੍ਹਾਂ ਦਾ ਕੀੜਾ ਹੈ?
 ਉੱਤਰ ਖਟਮਲ ਲਾਲ ਭੂਰੇ ਰੰਗ ਦਾ ਕੀੜਾ ਹੈ।
- ਪ੍ਰਸਨ 33. ਕਿਹੜਾ ਮੱਛਰ ਕੱਟਣ 'ਤੇ ਖੂਨ ਅੰਦਰ ਜਰਮ ਛੱਡਦਾ ਹੈ।
 ਉੱਤਰ ਐਨਾਫਲੀਜ਼
- ਪ੍ਰਸਨ 34. ਮੁਹੱਲੇ ਦੀ ਸਫ਼ਾਈ ਕਿਸ ਤਰ੍ਹਾਂ ਸੰਭਵ ਹੋ ਸਕਦੀ ਹੈ?
 ਉੱਤਰ ਆਪਸੀ ਪਿਆਰ ਅਤੇ ਮਿਲਵਰਤਨ ਨਾਲ।

ਪ੍ਰਸਨ 35. ਸਫ਼ਾਈ ਕਿਉਂ ਜ਼ਰੂਰੀ ਹੈ?

ਉੱਤਰ ਤੰਦਰੁਸਤ ਰਹਿਣ ਲਈ।

Short Questions

ਪ੍ਰਸਨ (1) ਘਰ ਲਈ ਜਗ੍ਹਾ ਦੀ ਚੋਣ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਉੱਤਰ (1) ਘਰ ਵਾਲੀ ਜਗ੍ਹਾ ਬਹੁਤੀ ਨੀਵੀਂ ਨਾ ਹੋਵੇ।

(2) ਜਗ੍ਹਾ ਨੇੜੇ ਕਾਰਖਾਨਾ, ਛੱਪੜ, ਗੰਦਾ ਕਾਲਾ ਨਾ ਹੋਵੇ।

(3) ਘਰ ਵਾਲੀ ਜਗ੍ਹਾ ਰੇਤਲੀ ਨਾ ਹੋਵੇ।

ਪ੍ਰਸਨ (2) ਸਫ਼ਾਈ ਤੋਂ ਬਿਨਾਂ ਜੀਵਨ ਅਰੋਗ ਕਿਉਂ ਨਹੀਂ ਰਹਿ ਸਕਦਾ?

ਉੱਤਰ ਸਫ਼ਾਈ ਪ੍ਰਮਾਤਮਾ ਤੋਂ ਦੂਜੇ ਦਰਜੇ 'ਤੇ ਹੈ। ਅਰੋਗ ਸਰੀਰ ਵਿੱਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ। ਸਫ਼ਾਈ ਚੰਗੀ ਸਿਹਤ ਦੀ ਪ੍ਰਤੀਕ ਹੈ। ਸਫ਼ਾਈ ਨਾ ਕਰਨ 'ਤੇ ਅਨੇਕ ਬਿਮਾਰੀਆਂ ਸਰੀਰ ਨੂੰ ਲੱਗ ਜਾਂਦੀਆਂ ਹਨ।

ਪ੍ਰਸਨ (3) ਘਰ ਦਾ ਆਲਾ-ਦੁਆਲਾ ਕਿਹੋ ਜਿਹਾ ਹੋਣਾ ਚਾਹੀਦਾ ਹੈ? ਦੱਸੋ।

ਉੱਤਰ ਮਨੁੱਖ ਲਈ ਘਰ ਇੱਕ ਮਹੱਤਵਪੂਰਨ ਸਥਾਨ ਹੈ। ਇਸ ਲਈ ਸਾਨੂੰ ਆਲਾ-ਦੁਆਲਾ ਸਾਫ਼ ਸੁਖਗਾ ਰੱਖਣਾ ਚਾਹੀਦਾ ਹੈ। ਜੇ ਆਲੇ-ਦੁਆਲੇ ਗੰਦਗੀ ਹੋਵੇਗੀ ਤਾਂ ਮੱਖੀਆਂ, ਮੱਛਰ ਅਤੇ ਕੀੜੇ ਮਕੌੜੇ ਪੈਦਾ ਹੋਣਗੇ। ਜਿਹੜੇ ਕਈ ਤਰ੍ਹਾਂ ਦੇ ਰੋਗ ਫੈਲਾਉਣਗੇ। ਇਸ ਲਈ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਜ਼ਰੂਰੀ ਹੈ।

ਪ੍ਰਸਨ (4) ਗੁਸਲਖਾਨਾ ਬਣਾਉਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਉੱਤਰ ਗੁਸਲਖਾਨਾ ਹਵਾਦਾਰ ਅਤੇ ਰੋਸ਼ਨੀਦਾਰ ਹੋਣਾ ਚਾਹੀਦਾ ਹੈ। ਝੀਂਸ਼ਾ ਅਜਿਹਾ ਲੱਗਾ ਹੋਵੇ ਜਿਸ ਰਾਹੀਂ ਰੋਸ਼ਨੀ ਅੰਦਰ ਆਉਂਦੀ ਹੋਵੇ। ਫਰਸ਼ ਪੱਕਾ ਅਤੇ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸਨ (5) ਖਟਮਲ ਕਿਸਨੂੰ ਕਹਿੰਦੇ ਹਨ?

ਉੱਤਰ ਇਹ ਲਾਲ ਭੂਰੇ ਰੰਗ ਦਾ ਕੀੜਾ ਹੁੰਦਾ ਹੈ। ਇਹ ਜਿਆਦਾ ਸਿੱਲੀ ਜਲਵਾਯੂ ਵਿੱਚ ਵੱਧਦਾ ਹੈ। ਇਸ ਗੰਦੇ ਫਰਸ਼ 'ਤੇ ਜਿਸ ਵਿੱਚ ਤਰੇੜਾਂ ਹੋਣ ਜਾਂ ਮੰਜਿਆਂ ਦੇ ਸਿਰਿਆਂ ਵਿੱਚ ਹੁੰਦਾ ਹੈ।

ਪ੍ਰਸਨ (6) ਮੱਖੀਆਂ ਹੈਜ਼ਾ ਕਿਵੇਂ ਫੈਲਾਉਂਦੀਆਂ ਹਨ?

ਉੱਤਰ ਜਦੋਂ ਮੱਖੀ ਗੰਦੀ ਜਗ੍ਹਾ 'ਤੇ ਬੈਠਦੀ ਹੈ ਤਾਂ ਇਸ ਦੀਆਂ ਲੱਤਾਂ ਨੂੰ ਲਾਲ ਗੰਦੇ ਕੀਟਾਣੂੰ ਚਿੰਬੜ ਜਾਂਦੇ ਹਨ। ਜਿਸ ਵੇਲੇ ਇਹ ਮੱਖੀ ਸਾਡੇ ਭੋਜਨ ਤੇ ਬੈਠਦੀ ਹੈ ਤਾਂ ਕੀਟਾਣੂੰ ਭੋਜਨ ਉੱਤੇ ਲੱਗ ਜਾਂਦੇ ਹਨ। ਇਸ ਭੋਜਨ ਨੂੰ ਖਾਣ ਨਾਲ ਹੈਜ਼ਾ ਹੋ ਜਾਂਦਾ ਹੈ।

ਪ੍ਰਸਨ (7) ਚੂਹੇ ਕਿਹੜੀ ਬਿਮਾਰੀ ਫੈਲਾਉਂਦੇ ਹਨ?

ਉੱਤਰ ਚੂਹੇ ਪਲੇਗ ਦੀ ਬਿਮਾਰੀ ਫੈਲਾਉਂਦੇ ਹਨ। ਚੂਹਿਆਂ ਉੱਤੇ ਪਿੱਸੂ ਹੁੰਦੇ ਹਨ। ਜਦੋਂ ਇਹ ਚੂਹੇ ਮਰ ਜਾਂਦੇ ਹਨ ਤਾਂ ਪਿੱਸੂ ਘਰ ਵਿੱਚ ਰਹਿ ਜਾਂਦੇ ਹਨ। ਇਹ ਪਿੱਸੂ ਬਿਸਤਰਿਆਂ ਅਤੇ ਘਰ ਦੀਆਂ ਹੋਰ ਜਗ੍ਹਾ 'ਤੇ ਫੈਲ ਕੇ ਬਿਮਾਰੀ ਦਾ ਪ੍ਰਕੋਪ ਵਧਾਉਂਦੇ ਹਨ। ਸਿੱਟੇ ਵਜੋਂ ਪਲੇਗ ਦੀ ਬਿਮਾਰੀ ਮਹਾਂਬਾਰੀ ਦੇ ਰੂਪ ਵਿੱਚ ਫੈਲ ਜਾਂਦੀ ਹੈ।

ਪ੍ਰਸਨ (8) ਖਟਮਲਾਂ ਨੂੰ ਰੋਕਣ ਦੇ ਉਪਾਅ ਦੱਸੋ?

ਉੱਤਰ (1) ਸਿੱਲੇ ਅਤੇ ਗਿੱਲੇ ਕਪੜਿਆਂ ਨੂੰ ਹਫਤੇ 'ਚ ਇੱਕ ਵਾਰ ਯੁੱਪੇ ਰੱਬੇ ਕਿਉਂਕਿ ਖਟਮਲ ਯੁੱਪ ਵਿੱਚ ਮਰ ਜਾਂਦੇ ਹਨ।

		(2) ਚੁਗਾਠਾਂ ਅਤੇ ਖਿੜਕੀਆਂ ਨੂੰ ਮਿੱਟੀ ਦੇ ਤੇਲ ਨਾਲ ਸਾਡ ਰੱਖੋ।
		(3) ਮਿੱਟੀ ਅਤੇ ਤਾਰਪੀਨ ਦਾ ਤੇਲ ਮਿਲਾ ਕੇ ਛਿੜਕਾ ਕਰੋ।
ਪ੍ਰਸ਼ਨ (9)	ਮੁੱਤਰ	ਮੱਛਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਹਨਾਂ ਦੇ ਨਾਂ ਦੱਸੋ।
		ਮੱਛਰ ਉਂਝ ਤਾਂ ਕਈ ਪ੍ਰਕਾਰ ਦੇ ਹੁੰਦੇ ਹਨ, ਪਰ ਦੋ ਕਿਸਮਾਂ ਦੇ ਮੱਛਰਾਂ ਦੇ ਕੱਟਣ ਨਾਲ ਜਿਆਦਾ ਬਿਮਾਰੀਆਂ ਫੈਲਦੀਆਂ ਹਨ। ਇਹਨਾਂ ਮੱਛਰਾਂ ਦਾ ਨਾਂ ਐਨਾਫਲੀਜ਼ ਅਤੇ ਕਿਊਲੈਕਸ ਹੈ।
ਪ੍ਰਸ਼ਨ (10)	ਪ੍ਰਸ਼ਨ (10)	ਪਾਣੀ ਮਨੁੱਖ ਲਈ ਕਿਵੇਂ ਜਰੂਰੀ ਹੈ?
ਮੁੱਤਰ		ਪਾਣੀ ਮਨੁੱਖ, ਪਸੂ ਅਤੇ ਬੂਟਿਆਂ ਦਾ ਜੀਵਨ ਦਾਤਾ ਹੈ। ਪਾਣੀ ਹੀ ਮਨੁੱਖ ਦਾ ਜੀਵਨ ਅਧਾਰ ਹੈ। ਮਨੁੱਖ ਦੇ ਸਰੀਰ ਦਾ ਬਹੁਤਾ ਭਾਗ ਪਾਣੀ ਤੋਂ ਹੀ ਬਣਦਾ ਹੈ। ਪਾਣੀ ਸਰੀਰ ਦੇ ਤਾਪਮਾਨ ਨੂੰ ਇਕਸਾਰ ਰੱਖਦਾ ਹੈ।
ਪ੍ਰਸ਼ਨ (11)	ਪ੍ਰਸ਼ਨ (11)	ਘਰ ਦੇ ਆਲੋ-ਦੁਆਲੇ ਦੀ ਸਫ਼ਾਈ ਰੱਖਣ ਲਈ ਕਿਨਾਂ-ਕਿਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ?
ਮੁੱਤਰ		(1) ਗਲੀਆਂ ਵਿੱਚ ਪਸੂ ਨਹੀਂ ਬੰਨਣੇ ਚਾਹੀਦੇ। (2) ਘਰ ਤੋਂ ਬਾਹਰ ਗਲੀਆਂ ਵਿੱਚ ਗੰਦ ਅਤੇ ਕੂੜੇ ਕਰਕਟ ਦੇ ਢੇਰ ਨਹੀਂ ਲਗਾਉਣੇ ਚਾਹੀਦੇ। (3) ਬੱਚਿਆਂ ਨੂੰ ਬਾਹਰ ਸੌੱਚ ਜਾਂ ਪੇਸ਼ਾਬ ਨਹੀਂ ਕਰਵਾਉਣੇ ਚਾਹੀਦਾ।
ਪ੍ਰਸ਼ਨ (12)	ਪ੍ਰਸ਼ਨ (12)	ਜੂੰਆਂ ਮਨੁੱਖ ਲਈ ਕਿਵੇਂ ਹਾਨੀਕਾਰਕ ਹਨ?
ਮੁੱਤਰ		ਜੂੰਆਂ ਸਿਰ ਦੇ ਵਾਲਾਂ ਵਿੱਚ ਬਹੁਤ ਗੰਦਗੀ, ਪਸੀਨਾ ਅਤੇ ਹੁੰਮਸ ਹੋਣ ਕਾਰਨ ਹੁੰਦੀਆਂ ਹਨ। ਇਹ ਗੰਦੇ ਕੱਪੜੇ ਅਤੇ ਗੰਦੇ ਰਹਿਣ ਕਰਕੇ ਵਧਦੀਆਂ ਹਨ। ਇਹ ਜੂੰਆਂ ਚਮੜੀ ਦੇ ਰੋਗ ਅਤੇ ਬੁਖਾਰ ਫੈਲਾਉਂਦੀਆਂ ਹਨ।
ਪ੍ਰਸ਼ਨ (13)	ਪ੍ਰਸ਼ਨ (13)	ਘਰੇਲੂ ਕੂੜੇ ਕਰਕਟ ਨੂੰ ਖਤਮ ਕਰਨ ਲਈ ਕੀ ਢੰਗ ਅਪਣਾਉਣੇ ਚਾਹੀਦੇ ਹਨ?
ਮੁੱਤਰ		(1) ਕੂੜੇ ਕਰਕਟ ਅਤੇ ਗੋਹੇ ਦੀ ਖਾਦ ਬਣਾਕੇ। (2) ਇਕ ਖਾਸ ਕਿਸਮ ਦੀ ਭੱਠੀ ਵਿੱਚ ਕੂੜੇ ਕਰਕਟ ਨੂੰ ਸਾੜ ਕੇ। (3) ਵੱਡੇ ਟੋਇਆਂ ਵਿੱਚ ਦੱਬ ਦੇਣ ਨਾਲ। (4) ਕੂੜੇ ਦੀ ਕਿਸਮ ਅਨੁਸਾਰ ਵੱਖ-ਵੱਖ ਕਰਕੇ ਉਸਨੂੰ ਵਰਤਿਆ ਜਾ ਸਕਦਾ ਹੈ।
ਪ੍ਰਸ਼ਨ (14)	ਪ੍ਰਸ਼ਨ (14)	ਮੱਖੀ ਸਾਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ?
ਮੁੱਤਰ		ਮੱਖੀ ਮਨੁੱਖ ਲਈ ਸਭ ਤੋਂ ਵੱਧ ਖਤਰਨਾਕ ਹੈ। ਇਹ ਬੀਮਾਰੀ ਫੈਲਾਉਣ ਵਿੱਚ ਮੁੱਖ ਹਿੱਸਾ ਪਾਉਂਦੀ ਹੈ। ਇਹ ਗੰਦਗੀ ਵਾਲੀਆਂ ਥਾਵਾਂ 'ਤੇ ਆਂਡੇ ਦਿੰਦੀ ਹੈ। ਜਿਨ੍ਹਾਂ ਵਿੱਚ ਘੰਟਿਆਂ ਵਿੱਚ ਲਾਰਵਾ ਨਿਕਲ ਆਉਂਦਾ ਹੈ। ਪੰਜ ਦਿਨਾਂ ਵਿੱਚ ਇਹ ਮੱਖੀ ਬਣਕੇ ਆਪਣੀਆਂ ਬਾਰੀਕ ਲੱਤਾ ਦੁਆਰਾ ਕੀਟਾਣੂੰ ਫੈਲਾ ਕੇ ਬਿਮਾਰੀਆਂ ਨੂੰ ਉਤਪੰਨ ਕਰਦੀ ਹੈ।
ਪ੍ਰਸ਼ਨ (15)	ਪ੍ਰਸ਼ਨ (15)	ਹਫਤਾਵਾਰੀ ਸਫ਼ਾਈ ਤੋਂ ਕੀ ਭਾਵ ਹੈ?
ਮੁੱਤਰ		ਅਜੋਕਾ ਯੁੱਗ ਵਿਗਿਆਨਕ ਯੁੱਗ ਹੈ। ਇਸ ਲਈ ਮਨੁੱਖ ਲੋਕ ਸਮੇਂ ਦੀ ਬਹੁਤ ਘਾਟ ਹੈ। ਸਮੇਂ ਘਾਟ ਕਾਰਨ ਹਰ ਰੋਜ਼ ਘਰ ਦੀ ਸਫ਼ਾਈ ਕਰਨੀ ਬਹੁਤ ਮੁਸ਼ਕਲ ਹੈ। ਘਰ ਵਿੱਚ ਅਜਿਹਾ ਬਹੁਤ ਸਾਰਾ ਸਮਾਨ ਹੁੰਦਾ ਹੈ। ਜਿਸਨੂੰ ਰੋਜ਼ਾਨਾ ਸਫ਼ਾਈ ਦੀ ਜਰੂਰਤ ਨਹੀਂ ਹੁੰਦੀ। ਇਸ ਅਜਿਹੀਆਂ ਵਸਤੂਆਂ ਦੀ ਸਫ਼ਾਈ ਹਫਤਾਵਾਰੀ ਸਫ਼ਾਈ ਵਿੱਚ ਸ਼ਾਮਲ ਹੁੰਦੀ ਹੈ।

Fill in the Blanks

- (1) ਸਫ਼ਾਈ ਚੰਗੀ ਸਿਹਤ ਦਾ ਪ੍ਰਤੀਕਾ ਹੈ। (ਚੰਗੀ ਸਿਹਤ, ਬਿਮਾਰੀ)
- (2) ਗੰਦਗੀ ਸਮਾਜ ਨੂੰ ਕਮਜ਼ੋਰ ਕਰਨ ਵਿੱਚ ਬਹੁਤ ਪ੍ਰਭਾਵ ਪਾਉਂਦੀ ਹੈ। (ਗੰਦਗੀ, ਸਫ਼ਾਈ)
- (3) ਮੱਛਰ, ਮੱਖੀ, ਕੋਹੜ ਕਿਰਲੀ, ਕਾਕਰੋਚ ਆਦਿ ਘਰਾਂ ਵਿੱਚ ਮਿਲਣ ਵਾਲੇ ਕੀੜੇ-ਮਕੌੜੇ ਹਨ। (ਕੀੜੇ-ਮਕੌੜੇ, ਜਾਨਵਰ)
- (4) ਚੂਹੇ ਪਲੇਗ ਬਿਮਾਰੀ ਫੈਲਾਉਂਦੇ ਹਨ। (ਪਲੇਗ, ਟੀ.ਬੀ.)
- (5) ਪਾਣੀ ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਕਰਦਾ ਹੈ। (ਪਾਣੀ, ਲਹੂ)
- (6) ਜੂਂਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ। (ਤਿੰਨ, ਦੋ)
- (7) ਘਰ ਬਣਾਉਣ ਵਾਲੀ ਜਗ੍ਹਾ ਸਮਤਲ ਹੋਣੀ ਚਾਹੀਦੀ ਹੈ। (ਸਮਤਲ, ਉੱਚੀ ਨੀਵੀਂ)
- (8) ਜ਼ਮੀਨ ਘਰ ਬਣਾਉਣ ਦੀ ਪਹਿਲੀ ਲੋੜ ਹੈ। (ਇੱਟਾ, ਜ਼ਮੀਨ)
- (9) ਘਰ ਵਿੱਚ ਹਵਾ ਅਤੇ ਰੋਸ਼ਨੀ ਦੀ ਅਣਹੋਂਦ ਕਾਰਨ ਬੀਮਾਰੀ ਹੋ ਸਕਦੀ ਹੈ। (ਹਵਾ ਅਤੇ ਰੋਸ਼ਨੀ, ਪਾਣੀ)
- (10) ਘਰ ਦੀ ਜ਼ਮੀਨ ਖਰੀਦਣ ਲੱਗਿਆਂ ਆਰਬਿਕ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। (ਆਰਬਿਕ, ਸਮਾਜਿਕ)
- (11) ਘਰ ਦਾ ਕੂੜਾ ਕਰਕਟ ਢੱਕਣ ਵਾਲੇ ਢੋਲ ਵਿੱਚ ਸੁੱਟਣਾ ਚਾਹੀਦਾ ਹੈ। (ਢੱਕਣ ਵਾਲੇ ਢੋਲ, ਗਲੀ ਵਿੱਚ)
- (12) ਘਰ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਬਣਾਉਣੀਆਂ ਚਾਹੀਦੀਆਂ ਹਨ। (ਨਾਲੀਆਂ, ਚੁੰਗੀਆਂ)
- (13) ਚੌਂਗਿਰਦੇ ਨੂੰ ਸਾਫ਼ ਰੱਖਣ ਨਾਲ ਬਦਬੂ ਤੋਂ ਛੁਟਕਾਰਾ ਮਿਲਦਾ ਹੈ। (ਬਦਬੂ, ਖੁਸ਼ਬੂ)
- (14) ਸ਼ੁੱਧ ਹਵਾ ਦੀ ਪ੍ਰਾਪਤੀ ਸਾਫ਼ ਚੌਂਗਿਰਦੇ ਵਿੱਚ ਪ੍ਰਾਪਤ ਹੁੰਦੀ ਹੈ। (ਸਾਫ਼, ਗੰਦੇ)
- (15) ਮੱਖੀਆਂ ਅਤੇ ਮੱਛਰਾਂ ਨੂੰ ਮਾਰਨ ਲਈ ਡੀ.ਡੀ.ਟੀ ਦਾ ਛਿੜਕਾਓ ਕਰਨਾ ਚਾਹੀਦਾ ਹੈ। (ਡੀ.ਡੀ.ਟੀ ਜਾਂ ਫਿਨਾਇਲ ਸਪਰੇ)
- (16) ਘਰੇਲੂ ਕੂੜੇ ਨੂੰ ਖਾਦ ਬਣਾ ਕੇ ਖਤਮ ਕੀਤਾ ਜਾ ਸਕਦਾ ਹੈ। (ਖਾਦ, ਸਾੜਕੇ)
- (17) ਸਫ਼ਾਈ ਪ੍ਰਮਾਤਮਾ ਤੋਂ ਦੂਜੇ ਦਰਜੇ ਤੇ ਹੈ। (ਦੂਜੇ, ਤੀਜੇ)
- (18) ਖਟਮਲ ਸਿੱਲੀ ਜਲਵਾਯੂ ਵਿੱਚ ਵੱਧਦਾ ਹੈ। (ਸਿੱਲੀ, ਸੁੱਕੀ)
- (19) ਮੱਖੀਆਂ ਦੁਆਰਾ ਹੈਜਾ ਬਿਮਾਰੀ ਫੈਲਾਈ ਜਾਂਦੀ ਹੈ। (ਹੈਜਾ, ਚੇਚਕ)
- (20) ਮਲੇਰੀਆ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। (ਐਨਾਫਲੀਜ਼, ਕਿਊਲੈਕਸ)

True/False or Yes/No

- (1) ਸਫ਼ਾਈ ਚੰਗੀ ਸਿਹਤ ਦਾ ਪ੍ਰਤੀਕ ਹੈ। (✓)
- (2) ਗੰਦਗੀ ਸਮਾਜ ਨੂੰ ਕਮਜ਼ੋਰ ਕਰਨ ਵਿੱਚ ਬਹੁਤ ਪ੍ਰਭਾਵ ਪਾਉਂਦੀ ਹੈ। (✓)
- (3) ਪਲੇਗਾਂ ਦੀ ਬਿਮਾਰੀ ਮੱਛੀਆਂ ਦੁਆਰਾ ਫੈਲਦੀ ਹੈ। (✗)
- (4) ਮੱਛਰ, ਮੱਖੀ, ਕਾਕਰੋਚ ਆਦਿ ਮਨੁੱਖ ਦੇ ਸਾਥੀ ਕੀੜੇ ਹਨ। (✗)
- (5) ਘਰ ਫੈਕਟਰੀਆਂ, ਰੇਲਵੇ ਲਾਈਨ, ਆਦਿ ਦੇ ਨੇੜੇ ਹੋਣਾ ਚਾਹੀਦਾ ਹੈ। (✗)
- (6) ਘਰ ਬਣਾਉਣ ਵਾਲੀ ਜਗ੍ਹਾ ਸਮਤਲ ਅਤੇ ਸਾਫ਼ ਹੋਣੀ ਚਾਹੀਦੀ ਹੈ। (✓)

- (7) ਇੱਟਾ ਘਰ ਬਣਾਉਣ ਦੀ ਪਹਿਲੀ ਲੋੜ ਹਨ। (X)
- (8) ਘਰ ਦਾ ਕੂੜਾ ਗਲੀ ਵਿੱਚ ਸੁੱਟਣਾ ਚਾਹੀਦਾ ਹੈ। (X)
- (9) ਘਰ ਦਾ ਕੂੜਾ ਢੱਕਣ ਵਾਲੇ ਢੋਲ ਵਿੱਚ ਸੁੱਟਣਾ ਚਾਹੀਦਾ ਹੈ। (✓)
- (10) ਚੰਗਿਰਦੇ ਨੂੰ ਸਾਫ਼ ਰੱਖਣ ਨਾਲ ਸ਼ੁੱਧ ਹਵਾ ਦੀ ਪ੍ਰਾਪਤੀ ਹੁੰਦੀ ਹੈ। (✓)
- (11) ਮੱਖੀਆਂ ਅਤੇ ਮੱਛਰਾਂ ਨੂੰ ਮਾਰਨ ਲਈ ਡੀ.ਡੀ.ਟੀ. ਜਾਂ ਫਿਨਾਈਲ ਦਾ ਛਿੜਕਾਅ ਕਰਨਾ ਚਾਹੀਦਾ ਹੈ। (✓)
- (12) ਘਰੇਲੂ ਕੂੜੇ ਨੂੰ ਖਾਦ ਬਣਾ ਕੇ ਅਤੇ ਸਾੜਕੇ ਖਤਮ ਕੀਤਾ ਜਾ ਸਕਦਾ ਹੈ। (✓)
- (13) ਮਕਾਨ ਦੀ ਛੱਡ ਉੱਚੀ ਨੀਵੀਂ ਹੋਣੀ ਚਾਹੀਦੀ ਹੈ। (X)
- (14) ਸਾਫ਼ ਜਗ੍ਹਾ 'ਤੇ ਮੱਖੀ ਮੱਛਰ ਪੈਦਾ ਹੁੰਦੇ ਹਨ। (X)
- (15) ਖਟਮਲ ਸੁੱਕੀ ਜਲਵਾਯੂ ਵਿੱਚ ਵੱਧਦਾ ਹੈ। (X)
- (16) ਖਟਮਲ ਗੰਧਕ ਦੀ ਧੂਣੀ ਨਾਲ ਭੱਜ ਜਾਂਦੇ ਹਨ। (✓)
- (17) ਮਲੇਰੀਆ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। (✓)
- (18) ਹਵਾ ਅਤੇ ਰੋਸ਼ਨੀ ਮਕਾਨ ਦੀ ਪਹਿਲੀ ਲੋੜ ਨਹੀਂ ਹੈ। (X)
- (19) ਪਸੂਆਂ ਨੂੰ ਗਲੀਆਂ ਵਿੱਚ ਬੰਨ੍ਹਣਾ ਚਾਹੀਦਾ ਹੈ। (X)
- (20) ਗੰਦਗੀ ਦੇ ਕਾਰਨ ਬਦਬੂ ਫੈਲਦੀ ਹੈ। (✓)

Match the following type

1. ਸਫ਼ਾਈ	1. ਮੱਛਰ ਦੇ ਕੱਟਣ ਕਾਰਨ
2. ਗੰਦਗੀ	2. ਕੂੜਾ ਖਤਮ ਕਰਨ ਦੀ ਵਿਧੀ
3. ਮੱਛਰ, ਮੱਖੀ	3. ਚੰਗੀ ਸਿਹਤ
4. ਚੂਹੇ	4. ਬਿਮਾਰੀ
5. ਮਲੇਰੀਆ	5. ਕੀੜੇ-ਮਕੌੜੇ
6. ਖਾਦ ਬਣਾ ਕੇ	6. ਪਲੇਗ
1. ਖਟਮਲ	1.
2. ਹੈਜਾ	2. ਭੂਰੇ ਰੰਗ ਦਾ ਕੀੜਾ
3. ਪਾਣੀ	3. ਮੱਖੀਆਂ ਕਾਰਨ
4. ਐਨਾਫਲੀਜ਼, ਕਿਊਲੈਕਸ	4. ਜੀਵਨ ਦਾਤਾ
5.	5. ਮੱਛਰਾਂ ਦੀ ਕਿਸਮ

Multiple Choice Questions

- (1) ਘਰ ਬਣਾਉਣ ਵਾਲੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ?
- (1) ਸਮਤਲ
 - (2) ਉੱਚੀ ਨੀਵੀ
 - (3) ਉਬੜ ਖਾਬੜ
 - (4) ਗਿੱਲੀ
- (2) ਘਰ ਬਣਾਉਣ ਵਾਲੀ ਜਗ੍ਹਾ ਦੇ ਨੇੜੇ ਕੀ ਨਹੀਂ ਹੋਣਾ ਚਾਹੀਦਾ?
- (1) ਕਾਰਖਾਨਾ
 - (2) ਰੇਲਵੇ ਸਟੇਸ਼ਨ
 - (3) ਫੈਕਟਰੀ
 - (4) ਤਿੰਨੋ
- (3) ਘਰ ਦਾ ਆਲਾ-ਦੁਆਲਾ ਕਿਹੋ ਜਿਹਾ ਹੋਣਾ ਚਾਹੀਦਾ ਹੈ?
- (1) ਸਾਫ਼ ਸੁਥਰਾ
 - (2) ਗੰਦਾ
 - (3) ਬਦਬੂ ਵਾਲਾ
 - (4) ਕੂੜਾ ਕਰਕਟ
- (4) ਸਫ਼ਾਈ ਕਿਸ ਚੀਜ਼ ਦੀ ਪ੍ਰਤੀਕ ਹੈ।

- (1) ਬਿਮਾਰੀ ਦੀ (2) ਚੰਗੀ ਸਿਹਤ ਦੀ (3) ਤੰਦਰੁਸਤੀ ਦੀ (4) ਕੋਈ ਨਹੀਂ
- (5) ਵਿਆਕਤੀ ਨੂੰ ਬਿਮਾਰ ਕਰਨ ਵਿੱਚ ਕਿਹੜਾ ਤੱਥ ਵੱਧ ਪ੍ਰਭਾਵ ਪਾਉਂਦਾ ਹੈ?
- (1) ਸਫ਼ਾਈ (2) ਗੰਦਗੀ (3) ਬਿਮਾਰੀ (4) ਕੂੜਾ-ਕਰਕਟ
- (6) ਸਮਾਜ ਨੂੰ ਕਮਜ਼ੋਰ ਕਰਨ ਵਿੱਚ ਕਿਹੜਾ ਤੱਥ ਬਹੁਤ ਪ੍ਰਭਾਵ ਪਾਉਂਦਾ ਹੈ?
- (1) ਬਿਮਾਰੀ (2) ਸਫ਼ਾਈ (3) ਗੰਦਗੀ (4) ਕੋਈ ਨਹੀਂ।
- (7) ਚੂਹੇ ਕਿਹੜੀ ਬਿਮਾਰੀ ਫੈਲਾਉਂਦੇ ਹਨ।
- (1) ਟੀ.ਬੀ. (2) ਪਲੇਗ (3) ਮਲੇਰੀਆ (4) ਟਾਈਫਾਈਡ
- (8) ਘਰ ਵਿੱਚ ਮਿਲਣ ਵਾਲੇ ਕੁਝ ਕੀੜੇ ਮਕੌੜੇ ਹਨ।
- (1) ਮੱਖੀ (2) ਮੱਛਰ (3) ਚੂਹੇ
- (9) ਪਲੇਗ ਦੀ ਬਿਮਾਰੀ ਕਿਸ ਜਾਨਵਰ ਦੁਆਰਾ ਫੈਲਾਈ ਜਾਂਦੀ ਹੈ?
- (1) ਕਿਰਲੀ (2) ਚੂਹੇ (3) ਮੱਖੀ (4) ਮੱਛਰ
- (10) ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਕੌਣ ਕਰਦਾ ਹੈ?
- (1) ਯੋਗ (2) ਪਾਣੀ (3) ਲਹੂ (4) ਹਵਾ
- (11) ਪਾਣੀ ਦੇ ਸਰੀਰ ਨੂੰ ਕੀ ਲਾਭ ਹਨ?
- (1) ਤਾਪਮਾਨ ਸਥਿਰ ਰੱਖਦਾ ਹੈ।
 - (2) ਅੰਦਰਲੇ ਅੰਗਾਂ ਦੀ ਸਫ਼ਾਈ
 - (3) 1 ਅਤੇ 2 ਦੌਨੋਂ
- (12) ਜੂੰਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ?
- (1) ਦੋ (2) ਤਿੰਨ (3) ਚਾਰ (4) ਇੱਕ
- (13) ਘਰ ਬਣਾਉਣ ਦੀ ਸਭ ਤੋਂ ਪਹਿਲੀ ਲੋੜ ਕੀ ਹੈ?
- (1) ਇੱਟਾ (2) ਜ਼ਮੀਨ (3) ਸੀਮਿੰਟ (4) ਸਰੀਆ
- (14) ਘਰ ਵਿੱਚ ਕਿਸ ਚੀਜ਼ ਦੀ ਅਣਹੋਂਦ ਨਹੀਂ ਹੋਣੀ ਚਾਹੀਦੀ?
- (1) ਕਰਮਿਆ ਦੀ (2) ਹਵਾ ਤੇ ਰੋਸ਼ਨੀ (3) ਫਰਨੀਚਰ (4) ਪੌੜੀਆਂ
- (15) ਘਰ ਵਿੱਚ ਹਵਾ ਅਤੇ ਰੋਸ਼ਨੀ ਦੀ ਅਣਹੋਂਦ ਕਾਰਨ ਕੀ ਹੁੰਦਾ ਹੈ?
- (1) ਗੰਦਗੀ ਫੈਲਦੀ ਹੈ (2) ਬਿਮਾਰੀਆਂ ਫੈਲਦੀਆਂ ਹਨ (3) ਹੁੱਮਸ ਵੱਧਦੀ ਹੈ।
- (16) ਘਰ ਖਰੀਦਣ ਲੱਗਿਆਂ ਕਿਸ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ?
- (1) ਸਮਾਜਿਕ ਪਹਿਲੂ (2) ਆਰਥਿਕ ਪਹਿਲੂ (3) ਮਾਨਸਿਕ (4) ਸਗੀਰਿਕ
- (17) ਘਰ ਦਾ ਕੂੜਾ ਕਰਕਟ ਕਿੱਥੇ ਸੁੱਟਣਾ ਚਾਹੀਦਾ ਹੈ।
- (1) ਗਲੀਆਂ ਵਿੱਚ (2) ਢੱਕਣ ਵਾਲੇ ਢੋਲ ਵਿੱਚ (3) ਕਰਮਿਆਂ ਵਿੱਚ (4) ਘਰ ਤੋਂ ਬਾਹਰ
- (18) ਘਰ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਕੀ ਬਣਾਉਣਾ ਚਾਹੀਦਾ ਹੈ?
- (1) ਟੈਂਕੀਆਂ (2) ਪੱਕੀਆਂ ਨਾਲੀਆਂ (3) ਟੋਏ (4) ਸੀਵਰੇਜ
- (19) ਚੌਂਗਿਰਦੇ ਨੂੰ ਸਾਫ਼ ਸੁਥਰਾ ਰੱਖਣ ਨਾਲ ਕਿਸ ਤੋਂ ਛੁਟਕਾਰਾ ਮਿਲਦਾ ਹੈ?
- (1) ਬਿਮਾਰੀਆਂ ਤੋਂ (2) ਗੰਦਗੀ ਤੋਂ (3) ਬਦਬੂ ਤੋਂ (4) ਗੰਦੀ ਹਵਾ ਤੋਂ
- (20) ਮੱਖੀਆਂ ਅਤੇ ਮੱਛਰਾਂ ਨੂੰ ਮਾਰਨ ਲਈ ਕਿਸਦਾ ਛਿੜਕਾਓ ਕਰਨਾ ਚਾਹੀਦਾ ਹੈ?
- (1) ਸਪਰੇ ਦਾ (2) ਡੀ.ਡੀ.ਟੀ. ਦਾ (3) ਫਿਨਾਇਲ (4) 2 ਅਤੇ 1 ਦੌਨੋਂ

- (21) ਡੀ.ਡੀ.ਟੀ ਅਤੇ ਫਿਨਾਈਲ ਦਾ ਛਿੜਕਾਓ ਕਿਸਨੂੰ ਖਤਮ ਕਰਨ ਲਈ ਕੀਤਾ ਜਾਂਦਾ ਹੈ?
- (1) ਕੀੜੇ
 - (2) ਮੱਖੀ ਅਤੇ ਮੱਛਰ
 - (3) ਚੂਹੇ
 - (4) ਕੋਹੜ ਕਿਰਲੀ
- (22) ਘਰੇਲੂ ਕੂੜੇ ਕਰਕਟ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ।
- (1) ਗਲੀ ਚ ਸੁੱਟ ਕੇ
 - (2) ਖਾਦ ਬਣਾ ਕੇ
 - (3) ਜਲਾ ਕੇ
 - (4) 2 ਅਤੇ 3 ਦੌਨੋਂ
- (23) ਗੁਸਲਖਾਨੇ ਦਾ ਫਰਸ਼ ਕਿਸਦਾ ਬਣਿਆ ਹੋਣਾ ਚਾਹੀਦਾ ਹੈ?
- (1) ਇੱਟਾ ਦਾ
 - (2) ਸੰਗਮਰਮਰ ਦਾ
 - (3) ਕੱਚਾ
 - (4) ਕੋਈ ਨਹੀਂ
- (24) ਮੱਖੀਆਂ ਅਤੇ ਮੱਛਰ ਕਿੱਥੇ ਪੈਦਾ ਹੁੰਦੇ ਹਨ।
- (1) ਗੰਦੀ ਥਾਂ ਤੇ
 - (2) ਗੰਦੇ ਪਾਣੀ ਤੇ
 - (3) ਸਾਫ਼ ਥਾਂ ਤੇ
 - (4) ਘਰਾਂ ਵਿੱਚ
- (25) ਗੰਦੇ ਪਾਣੀ 'ਤੇ ਕੀ ਪੈਦਾ ਹੁੰਦਾ ਹੈ?
- (1) ਚੂਹੇ
 - (2) ਖਟਮਲ
 - (3) ਮੱਖੀਆਂ ਤੇ ਮੱਛਰ
 - (4) ਕਿਰਨੀਆਂ
- (26) ਖਟਮਲ ਕਿਸ ਜਲਵਾਯੂ ਵਿੱਚ ਵੱਧਦਾ ਹੈ?
- (1) ਸੁੱਕੀ ਜਲਵਾਯੂ
 - (2) ਸਿੱਲੀ ਜਲਵਾਯੂ
 - (3) ਬਸੰਤ
 - (4) ਬਰਸਾਤ ਵਿੱਚ
- (27) ਮੱਖੀਆਂ ਦੁਆਰਾ ਗੰਦੇ ਕੀਤੇ ਭੋਜਨ ਨੂੰ ਖਾਣ ਨਾਲ ਕੀ ਹੁੰਦਾ ਹੈ?
- (1) ਪੇਟ ਖਰਾਬ
 - (2) ਹੈਜ਼ਾ
 - (3) ਬਿਮਾਰੀ
 - (4) ਉਲਟੀਆਂ
- (28) ਹੈਜ਼ਾ ਕਿਸ ਦੁਆਰਾ ਫੈਲਾਇਆ ਜਾਂਦਾ ਹੈ?
- (1) ਮੱਛਰ
 - (2) ਮੱਖੀਆਂ
 - (3) ਕੀੜੇ
 - (4) ਚੂਹੇ
- (29) ਮੱਛਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
- (1) ਤਿੰਨ
 - (2) ਦੋ
 - (3) ਚਾਰ
 - (4) ਇੱਕ
- (30) ਮਲੇਰੀਆ ਕਿਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ?
- (1) ਐਨਾਫਲੀਜ
 - (2) ਕਿਊਲੈਕਸ
 - (3) ਖਟਮਲ
 - (4) ਚੂਹੇ।
- (31) ਪਸੂ ਕਿੱਥੇ ਨਹੀਂ ਬੰਨਣੇ ਚਾਹੀਦੇ?
- (1) ਸੜਕਾਂ 'ਤੇ
 - (2) ਗਲੀਆਂ ਵਿੱਚ
 - (3) ਰਸਤੇ ਵਿੱਚ
 - (4) ਘਰਾਂ ਵਿੱਚ
- (32) ਐਨਾਫਲੀਜ ਮੱਛਰ ਦੇ ਕੱਟਣ ਨਾਲ ਕੀ ਫੈਲਦਾ ਹੈ?
- (1) ਹੈਜ਼ਾ
 - (2) ਮਲੇਰੀਆ
 - (3) ਟੀ.ਬੀ.
 - (4) ਟਾਈਫਾਈਡ
- (33) ਖਟਮਲ ਕਿਸ ਰੰਗ ਦਾ ਕੀੜਾ ਹੈ?
- (1) ਕਾਲੇ
 - (2) ਭੂਰੇ ਰੰਗ
 - (3) ਲਾਲ
 - (4) ਕੋਈ ਨਹੀਂ।
- (34) ਕਿਹੜੇ ਮੱਛਰ ਦੇ ਕੱਟਣ ਨਾਲ ਖੂਨ ਵਿੱਚ ਜਰਮ ਫੈਲਦੇ ਹਨ?
- (1) ਕਿਊਲੈਕਸ
 - (2) ਐਨਾਫਲੀਜ
 - (3) ਮੱਖੀ
 - (4) ਚੂਹੇ
- (35) ਆਪਸੀ ਪਿਆਰ ਅਤੇ ਮਿਲਵਰਤਨ ਨਾਲ ਕੀ ਸੰਭਵ ਹੋ ਸਕਦਾ ਹੈ?
- (1) ਸਾਫ਼-ਸਫ਼ਾਈ
 - (2) ਚੌਗਿਰਦੇ ਦੀ ਸਫ਼ਾਈ
 - (3) ਆਲੇ-ਦੁਆਲੇ ਦੀ ਸਫ਼ਾਈ
 - (4) 2 ਅਤੇ 3 ਦੌਨੋਂ
- (36) ਸਫ਼ਾਈ ਕਿਉਂ ਜੁੜੀ ਹੈ?
- (1) ਬਿਮਾਰ ਰਹਿਣ ਲਈ
 - (2) ਤੰਦਰੁਸਤੀ ਲਈ
 - (3) ਫਿਟਨੈਸ ਲਈ
 - (4) ਕੋਈ ਨਹੀਂ।
- (37) ਕਿਸ ਤੋਂ ਬਾਅਦ ਸਫ਼ਾਈ ਦੂਜੇ ਦਰਜੇ 'ਤੇ ਆਉਂਦੀ ਹੈ?
- (1) ਪ੍ਰਮਾਤਮਾ
 - (2) ਮੱਖੀ ਮੱਛਰ
 - (3) ਬਿਮਾਰੀ
 - (4) ਕੋਈ ਨਹੀਂ।
- (38) ਵਾਲਾਂ ਵਿੱਚ ਜੂਂਆਂ ਕਿਉਂ ਪੈਦਾ ਹੁੰਦੀਆਂ ਹਨ?



(1) ਧੋਣ ਕਰਕੇ (2) ਗੰਦੇ ਵਾਲਾਂ ਕਰਕੇ (3) ਮਿੱਟੀ ਘੱਟੇ ਕਾਰਨ (4) 2 ਅਤੇ 3
ਦੋਨੋਂ

(39) ਬੈੱਡ ਦੀ ਚਾਦਰਾਂ ਆਦਿ ਦੀ ਸੜਾਈ ਕਦੋਂ ਕਰਨੀ ਚਾਹੀਦੀ ਹੈ।

(1) ਰੋਜ਼ਾਨਾ (2) ਹਫਤਾਵਾਰੀ (3) ਦੋ ਦਿਨਾਂ ਬਾਅਦ (4) ਸਵੇਰੇ ਸ਼ਾਮ

(40) ਸੁੱਧ ਹਵਾ ਕਿਹੜੇ ਚੌਗਿਰਦੇ ਵਿੱਚੋਂ ਮਿਲਦੀ ਹੈ।

(1) ਗੰਦਰੀ ਵਾਲੇ (2) ਸਾਫ਼ ਸੂਬਰੇ (3) ਕੂੜੇ ਕਰਕਟ ਵਾਲੇ (4) ਬਦਬੂ ਵਾਲੇ

1.(1)

2.(4)

3.(1)

4.(2)

5.(2)

6.(3)

7.(2)

8. (2)

9.(2)

10.(2)

11.(3)

12.(2)

13(2)

14.(2)

15. (2)

16.(2)

17.(2)

18.(2)

19.(3)

20.(2)

21.(2)

22.(2)

23.(2)

24.(2)

25.(3)

26.(2)

27. (2)

28.(2)

29.(1)

30.(1)



31.(2)

32.(2)

33.(2)

34.(2)

35.

36.(2)

37.(2)

38.(2)

39.(4)

40.(2)

ਪਾਠ-3

ਬੋਜਨ

ਛੋਟੇ ਪ੍ਰਸ਼ਨ Very Short Question

- (1) ਬੋਜਨ ਕੀ ਹੁੰਦਾ ਹੈ?
- (2) ਸੰਤੁਲਿਤ ਬੋਜਨ ਤੋਂ ਕੀ ਭਾਵ ਹੈ?
- (3) ਬੋਜਨ ਦਾ ਮੁੱਖ ਕੰਮ ਕੀ ਹੈ?
- (4) ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
- (5) ਕਿਸ ਤੱਤ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ?
- (6) ਕਾਰਬੋਹਾਈਡਰੇਟਸ ਦੀ ਰੋਜ਼ਾਨਾ ਬੋਜਨ ਵਿੱਚ ਕਿੰਨੀ ਮਾਤਰਾ ਦੀ ਲੋੜ ਹੁੰਦੀ ਹੈ?
- (7) ਸਾਨੂੰ ਰੋਜ਼ਾਨਾ ਬੋਜਨ ਵਿੱਚ ਕਿੰਨੀ ਪ੍ਰੋਟੀਨ ਦੀ ਮਾਤਰਾ ਦੀ ਲੋੜ ਹੈ?
- (8) ਪ੍ਰੋਟੀਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
- (9) ਚਿਕਨਾਈ ਦੀ ਵੱਧ ਵਰਤੋਂ ਨਾਲ ਕੀ ਹੁੰਦਾ ਹੈ?
- (10) ਸੰਤੁਲਿਤ ਬੋਜਨ ਵਿੱਚ ਕਿੰਨੇ ਤੱਤ ਮੌਜੂਦ ਹੁੰਦੇ ਹਨ?
- (11) ਕਾਰਬੋਹਾਈਡਰੇਟਸ ਕਿਹੜੇ ਤਿੰਨ ਰੂਪਾਂ ਵਿੱਚ ਮਿਲਦਾ ਹੈ?
- (12) ਖਣਿਜ ਲੂਣ ਦੀ ਘਾਟ ਨਾਲ ਕੀ ਹੁੰਦਾ ਹੈ?
- (13) ਖਣਿਜ ਲੂਣ ਦੇ ਵਾਧੇ ਨਾਲ ਕੀ ਹੁੰਦਾ ਹੈ?
- (14) ਸਰੀਰ ਵਿੱਚ ਕੁਲ ਕਿੰਨਵਾਂ ਭਾਗ ਪਾਣੀ ਹੈ?
- (15) ਪਾਣੀ ਦੀ ਘਾਟ ਨਾਲ ਕੀ ਹੁੰਦਾ ਹੈ?
- (16) ਪਾਣੀ ਵਿੱਚ ਕਿਹੜੇ ਵਿਟਾਮਿਨ ਘੁਲ ਜਾਂਦੇ ਹਨ?
- (17) ਕਿਹੜੇ ਵਿਟਾਮਿਨ ਦੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ?
- (18) ਵਿਟਾਮਿਨ A ਦੀ ਕਮੀ ਨਾਲ ਕੀ ਹੁੰਦਾ ਹੈ?
- (19) ਵਿਟਾਮਿਨ B ਦਾ ਸਰੀਰ ਲਈ ਕੀ ਲਾਭ ਹੈ?
- (20) ਕਿਹੜਾ ਵਿਟਾਮਿਨ ਰੋਸ਼ਨੀ ਅਤੇ ਗਰਮੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ?
- (21) ਪ੍ਰੋਟੀਨ ਵਿੱਚ ਕਿਹੜਾ ਤੱਤ ਮਿਲਦਾ ਹੈ?
- (22) ਮਾਂ ਦੇ ਦੁੱਧ ਵਿੱਚ ਕਿੰਨੀ ਪ੍ਰੋਟੀਨ ਹੁੰਦੀ ਹੈ?
- (23) ਇਸਤਰੀਆਂ ਨੂੰ ਬਾਂਝਪਣ ਦਾ ਰੋਗ ਕਿਹੜੇ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ?
- (24) ਵਿਟਾਮਿਨ D ਦੀ ਪ੍ਰਾਪਤੀ ਦਾ ਸਸਤਾ ਸਰੋਤ ਕੀ ਹੈ?
- (25) ਵਿਟਾਮਿਨ ਡੀ ਕਿਹੜੇ-ਕਿਹੜੇ ਪਦਾਰਥਾਂ ਵਿੱਚੋਂ ਮਿਲਦਾ ਹੈ?
- (26) ਚਮੜੀ ਦੇ ਰੋਗ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦੇ ਹਨ?
- (27) ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ ਹੈ?
- (28) ਫੋਕਟ ਸਾਡੇ ਸਰੀਰ ਵਿੱਚ ਕੀ ਕੰਮ ਕਰਦੇ ਹਨ?
- (29) ਸਾਡੀਆਂ ਅੰਤਣੀਆਂ ਦੀ ਸਫ਼ਾਈ ਕਿਵੇਂ ਹੁੰਦੀ ਹੈ?
- (30) ਛੋਟੇ ਬੱਚਿਆਂ ਲਈ ਕਿਹੜਾ ਦੁੱਧ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ?
- (31) ਦੁੱਧ ਨੂੰ ਕਿਹੜਾ ਬੋਜਨ ਕਿਹਾ ਗਿਆ ਹੈ?
- (32) ਇੱਕ ਸੰਪੂਰਨ ਸੰਤੁਲਿਤ ਬੋਜਨ ਕਿਸਨੂੰ ਕਿਹਾ ਗਿਆ ਹੈ?
- (33) ਵਿਟਾਮਿਨ ਸਰੀਰ ਵਿੱਚ ਕੀ ਕੰਮ ਕਰਦੇ ਹਨ?

- (34) ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
- (35) ਦੰਦਾਂ ਦਾ ਰੋਗ ਪਾਇਉਰੀਆ ਕਿਹੜੇ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ?
- (36) ਵਿਟਾਮਿਨ ਏ ਦੀ ਪ੍ਰਾਪਤੀ ਦੇ ਸੌਮੇ ਕਿਹੜੇ ਹਨ?
- (37) ਫੋਕਟ ਸਾਨੂੰ ਕਿਥੋਂ ਪ੍ਰਾਪਤ ਹੁੰਦਾ ਹੈ?
- (38) ਲੋਹਾ ਸਰੀਰ ਵਿੱਚ ਕੀ ਕੰਮ ਕਰਦਾ ਹੈ?
- (39) ਸਰੀਰ ਵਿੱਚ ਲਹੂ ਬਣਾਉਣ ਵਿੱਚ ਕਿਹੜਾ ਤੱਤ ਸਹਾਇਕ ਹੁੰਦਾ ਹੈ?
- (40) ਸਰੀਰ ਵਿੱਚ ਵਾਧੇ ਅਤੇ ਵਿਕਾਸ ਲਈ ਕਿਹੜੇ ਤੱਤ ਲੋੜੀਂਦਾ ਹੈ?
- (41) ਵਿਟਾਮਿਨ ਡੀ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
- (42) ਸੋਕੜਾ ਰੋਗ ਕਿਹੜੇ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ?
- (43) ਕਵਾਸ਼ੀਓਰਕਰ ਰੋਗ ਕਿਸਦੀ ਘਾਟ ਕਾਰਨ ਹੁੰਦਾ ਹੈ?
- (44) ਵਿਟਾਮਿਨ ਬੀ ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
- (45) ਵਗਦੇ ਖੂਨ ਨੂੰ ਰੋਕਣ ਵਿੱਚ ਕਿਹੜਾ ਵਿਟਾਮਿਨ ਸਹਾਇਤਾ ਕਰਦਾ ਹੈ?

Short Questions

1. ਭੋਜਨ ਦਾ ਕੀ ਅਰਥ ਹੈ?
2. ਭੋਜਨ ਦੇ ਮੁੱਖ ਤੱਤਾਂ ਦੇ ਨਾਂ ਦੱਸੋ?
3. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ?
4. ਕਿਹੜਾ ਭੋਜਨ ਮਨੁੱਖ ਲਈ ਜਿਆਦਾ ਉਪਯੋਗੀ ਹੈ?
5. ਲੋੜ ਤੋਂ ਵਧ ਖਾਂਦੇ ਭੋਜਨ ਦੇ ਕੀ ਨੁਕਸਾਨ ਹਨ?
6. ਵਾਪੂ ਭੋਜਨ ਖਾਣ ਦਾ ਲਾਭ ਕਿਉਂ ਨਹੀਂ ਹੁੰਦਾ?
7. ਚਰਬੀ ਸਰੀਰ ਲਈ ਕਿਉਂ ਜਰੂਰੀ ਹੈ?
8. ਭੋਜਨ ਸਾਡੇ ਸਰੀਰ ਲਈ ਕਿਉਂ ਲੋੜੀਂਦਾ ਹੈ?
9. ਪ੍ਰੋਟੀਨ ਕਿਸ ਨੂੰ ਆਖਦੇ ਹਨ?
10. ਪ੍ਰੋਟੀਨ ਮਨੁੱਖ ਲਈ ਕਿਵੇਂ ਮਹੱਤਵਪੂਰਨ ਹੈ?
11. ਪ੍ਰੋਟੀਨ ਦੇ ਦੋ ਲਾਭ ਦੱਸੋ?
12. ਪ੍ਰੋਟੀਨ ਦੇ ਵਾਧੇ ਨਾਲ ਕੀ ਨੁਕਸਾਨ ਹੁੰਦਾ ਹੈ?
13. ਵੱਧ ਕਾਰਬੋਹਾਈਡ੍ਰੇਟਸ ਲੈਣ ਦੇ ਕੀ ਨੁਕਸਾਨ ਹਨ?
14. ਕਾਰਬੋਹਾਈਡ੍ਰੇਟਸ ਸਰੀਰ ਲਈ ਕਿਵੇਂ ਲਾਭਦਾਇਕ ਹੈ?
15. ਖਣਿਜ ਲੂਣ ਸਾਨੂੰ ਕਿੱਥੇ ਪ੍ਰਾਪਤ ਹੁੰਦਾ ਹੈ?
16. ਭੋਜਨ ਦੇ ਮੁੱਖ ਕੰਮ ਕਿਹੜੇ-ਕਿਹੜੇ ਹਨ?
17. ਵਿਟਾਮਿਨ ਕਿੰਨੇ ਪ੍ਰਕਾਰ ਦੇ ਹਨ?
18. ਚਰਬੀ ਕੀ ਹੁੰਦੀ ਹੈ?
19. ਫੋਕਟ ਕੀ ਹੁੰਦਾ ਹੈ?
20. ਵੱਧ ਪਾਣੀ ਪੀਣ ਨਾਲ ਕੀ ਨੁਕਸਾਨ ਹੁੰਦਾ ਹੈ?
21. ਕੈਲੋਗੀ ਤੋਂ ਕੀ ਭਾਵ ਹੈ?
22. ਮਾਂ ਦਾ ਦੁੱਧ ਬੱਚੇ ਲਈ ਕਿਵੇਂ ਗੁਣਕਾਰੀ ਹੈ?
23. ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਗੁਣਕਾਰੀ ਹੈ, ਕਾਰਨ ਦੱਸੋ?

24. ਵਿਟਾਮਿਨ 'ਏ' ਦੀ ਕਮੀ ਨਾਲ ਕਿਹੜੇ ਰੋਗ ਲੱਗਦੇ ਹਨ?
25. ਵਿਟਾਮਿਨ 'ਬੀ' ਦੀ ਕਮੀ ਨਾਲ ਕਿਹੜੇ ਰੋਗ ਹੋ ਸਕਦੇ ਹਨ?
26. ਵਿਟਾਮਿਨ 'ਸੀ' ਦੀ ਕਮੀ ਕਾਰਨ ਕੀ ਹੁੰਦਾ ਹੈ?
27. ਪ੍ਰੋਟੀਨ ਦੀ ਕਮੀ ਨਾਲ ਕਿਹੜੇ-ਕਿਹੜੇ ਰੋਗ ਹੋ ਜਾਂਦੇ ਹਨ?
28. ਵਿਟਾਮਿਨ ਕਿੰਨੇ ਪ੍ਰਕਾਰ ਦੇ ਹਨ। ਉਹਨਾਂ ਦੇ ਨਾਂ ਲਿਖੋ?
29. ਵਿਟਾਮਿਨ 'ਏ' ਦੇ ਕੀ ਲਾਭ ਹਨ?
30. ਵਿਟਾਮਿਨ 'ਬੀ' ਦੇ ਕੀ ਲਾਭ ਹਨ?
31. ਵਿਟਾਮਿਨ 'ਸੀ' ਦੇ ਕੀ ਲਾਭ ਹਨ?
32. ਵਿਟਾਮਿਨ 'ਡੀ' ਦੇ ਕੀ ਲਾਭ ਹਨ?
33. ਵਿਟਾਮਿਨ 'ਈ' ਅਤੇ 'ਕੇ' ਦੇ ਕੀ ਲਾਭ ਹਨ?
34. 'ਵਿਟਾਮਿਨ ਬੀ' ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ?
35. ਵਿਟਾਮਿਨ ਬੀ₄ ਦੀ ਪ੍ਰਾਪਤੀ ਦੇ ਸੌਮੇ ਲਿਖੋ?
36. ਫੋਲਿਕ ਐਸਿਡ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ?
37. ਵਿਟਾਮਿਨ ਬੀ₄ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
38. ਵਿਟਾਮਿਨ ਬੀ ਦੀ ਕਮੀ ਨਾਲ ਕੀ ਹੁੰਦਾ ਹੈ?
39. ਰਾਈਬੋਫਲੇਵਿਨ ਦੀ ਘਾਟ ਦੇ ਕੀ ਨੁਕਸਾਨ ਹਨ?

Fill in the Blanks

1. ਭੋਜਨ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ। (ਗਰਮੀ ਅਤੇ ਸ਼ਕਤੀ, ਪ੍ਰੋਟੀਨ)
2. ਜਿਸ ਭੋਜਨ ਵਿੱਚ ਸਾਰੇ ਖੁਗਾਕੀ ਤੱਤ ਮੌਜੂਦ ਹੋਣ ਉਸਨੂੰ ਭੋਜਨ ਸੰਤੁਲਿਤ ਕਿਹਾ ਜਾਂਦਾ ਹੈ। (ਸੰਤੁਲਿਤ, ਵਧੀਆ)
3. ਭੋਜਨ ਸਰੀਰ ਦਾ ਵਿਕਾਸ ਕਰਦਾ ਹੈ। (ਵਿਕਾਸ, ਬਚਾਉ)
4. ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ। (ਤਿੰਨ, ਛੇ)
5. ਕੈਲਸੀਅਮ ਤੱਤ ਨਾਲ ਦੰਦ ਤੇ ਹੱਡੀਆਂ ਮਜਬੂਤ ਹੁੰਦੀਆਂ ਹਨ। (ਵਿਟਾਮਿਨ, ਕੈਲਸੀਅਮ)
6. ਸਾਡੀ ਖੁਗਾਕ ਵਿੱਚ ਰੋਜ਼ਾਨਾ 50 ਤੋਂ 80% ਕਾਰਬੋਹਾਈਡ੍ਰੇਟਸ ਹੁੰਦਾ ਹੈ। (ਚਰਬੀ, ਕਾਰਬੋਹਾਈਡ੍ਰੇਟਸ)
7. ਬਨਸਪਤੀ ਪ੍ਰੋਟੀਨ ਬਨਸਪਤੀ ਸ੍ਰਤਾਂ ਤੋਂ ਪ੍ਰਾਪਤ ਹੁੰਦੀ ਹੈ। (ਪਸੂਆ, ਬਨਸਪਤੀ)
8. ਚਿਕਨਾਈ ਦੀ ਵੱਧ ਵਰਤੋਂ ਕਰਨ ਨਾਲ ਮੋਟਾਪਾ ਵੱਧਦਾ ਹੈ। (ਮੋਟਾਪਾ, ਬਿਮਾਰੀ)
9. ਸੰਤੁਲਿਤ ਭੋਜਨ ਵਿੱਚ ਛੇ ਤੱਤ ਮੌਜੂਦ ਹੁੰਦੇ ਹਨ। (ਛੇ, ਚਾਰ)
10. ਖੂਨ ਦਾ ਰੰਗ ਖਣਿਜ ਲੂਣ ਦੇ ਵਾਧੇ ਨਾਲ _____ ਹੁੰਦਾ ਹੈ। (ਲਾਲ, ਨੀਲਾ)
11. ਪਾਣੀ ਦਾ ਘਾਟ ਨਾਲ ਕਬਜ਼ ਹੋ ਜਾਂਦੀ ਹੈ। (ਕਬਜ਼, ਬਿਮਾਰੀ)
12. ਵਿਟਾਮਿਨ ਬੀ ਅਤੇ ਵਿਟਾਮਿਨ ਸੀ ਪਾਣੀ ਵਿੱਚ ਘੁਲ ਜਾਂਦੇ ਹਨ। (ਘੁਲ, ਅਘੁਲ)
13. ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ। (ਵਿਟਾਮਿਨ ਏ, ਵਿਟਾਮਿਨ ਬੀ)
14. ਵਿਟਾਮਿਨ 'ਬੀ' ਲੈਣ ਨਾਲ ਦਿਮਾਗ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। (ਸ਼ਕਤੀ, ਕਮਜ਼ੋਰੀ)

15. ਵਿਟਾਮਿਨ ਸੀ ਰੋਸ਼ਨੀ ਅਤੇ ਗਰਮੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ। (ਵਿਟਾਮਿਨ ਸੀ, ਵਿਟਾਮਿਨ ਏ)
16. ਗਾਂ ਦੇ ਦੁੱਧ ਵਿੱਚ ਪ੍ਰਤੀਸ਼ਤ 3.5 ਪ੍ਰੋਟੀਨ ਹੁੰਦੀ ਹੈ। (3.5%, 2%)
17. ਇਸਤਰੀਆਂ ਵਿੱਚ ਬਾਂਸਪਣ ਦਾ ਰੋਗ ਵਿਟਾਮਿਨ ਈ ਦੀ ਘਾਟ ਨਾਲ ਹੁੰਦਾ ਹੈ। (ਈ, ਏ)
18. ਵਿਟਾਮਿਨ 'ਡੀ' ਦਾ ਸਭ ਤੋਂ ਸਸਤਾ ਸਰੋਤ ਸੂਰਜ ਦੀ ਰੋਸ਼ਨੀ ਹੈ। (ਸੂਰਜ ਦੀ ਰੋਸ਼ਨੀ, ਖੁਰਾਕ)
19. ਵਿਟਾਮਿਨ K ਦੀ ਘਾਟ ਨਾਲ ਚਮੜੀ ਦੇ ਰੋਗ ਲੱਗ ਜਾਂਦੇ ਹਨ। (ਚਮੜੀ, ਦਿਲ)
20. ਫੋਕਟ ਸਾਡੀਆਂ ਅੰਤੜੀਆਂ ਦੀ ਸਫ਼ਾਈ ਕਰਨ ਵਿੱਚ ਸਹਾਇਤਾ ਕਰਦੇ ਹਨ। (ਅੰਤੜੀਆਂ, ਮਿਹਦਾ)
21. ਦੁੱਧ ਨੂੰ ਇੱਕ ਵਧੀਆ ਸੰਤੁਲਿਤ ਭੋਜਨ ਮੰਨਿਆ ਜਾਂਦਾ ਹੈ। (ਦੁੱਧ, ਰੋਟੀ)
22. ਦੰਦਾਂ ਦਾ ਰੋਗ ਪਾਇਉਰੀਆ ਵਿਟਾਮਿਨ ਸੀ ਦੀ ਘਾਟ ਨਾਲ ਹੁੰਦਾ ਹੈ। (ਸੀ, ਏ)
23. ਸਰੀਰ ਵਿੱਚ ਵਾਧੇ ਅਤੇ ਟੁੱਟ ਫੁੱਟ ਦੀ ਮੁੰਬਤ ਕਰਨ ਵਿੱਚ ਕਾਰਬੋਹਾਈਡ੍ਰੇਟਸ ਤੱਤ ਲੋੜੀਂਦਾ ਹੈ। (ਚਰਬੀ, ਕਾਰਬੋਹਾਈਡ੍ਰੇਟਸ)
24. ਸੋਕੜਾ ਰੋਗ ਵਿਟਾਮਿਨ ਡੀ ਦੀ ਘਾਟ ਨਾਲ ਹੁੰਦਾ ਹੈ। (ਡੀ, ਕੇ)
25. ਵਿਟਾਮਿਨ ਬੀ₄ ਦੀ ਕਮੀ ਨਾਲ ਪਲੇਗਰਾ ਨਾਂ ਦਾ ਰੋਗ ਹੋ ਜਾਂਦਾ ਹੈ। (ਪਲੇਗਰਾ, ਬੇਰੀ-ਬੇਰੀ)

True/False or Yes/No

1. ਭੋਜਨ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ। (✓)
2. ਸੰਤੁਲਿਤ ਭੋਜਨ ਵਿੱਚ ਸਾਰੇ ਖੁਰਾਕੀ ਤੱਤ ਨਹੀਂ ਹੁੰਦੇ। (✗)
3. ਭੋਜਨ ਦਾ ਮੁੱਖ ਕੰਮ ਭੁੱਖ ਮਿਟਾਉਣਾ ਹੈ। (✗)
4. ਭੋਜਨ ਦਾ ਮੁੱਖ ਕੰਮ ਸਰੀਰ ਦਾ ਵਿਕਾਸ ਕਰਨਾ ਹੈ। (✓)
5. ਕੈਲਸੀਅਮ ਤੱਤ ਨਾਲ ਦੰਦ ਅਤੇ ਹੱਡੀਆਂ ਮਜਬੂਤ ਹੁੰਦੀਆਂ ਹਨ। (✓)
6. ਕਾਰਬੋਹਾਈਡ੍ਰੇਟਸ ਸਾਨੂੰ ਤਿੰਨ ਰੂਪਾਂ ਵਿੱਚ ਮਿਲਦਾ ਹੈ। (✓)
7. ਲਹੂ ਦਾ ਰੰਗ ਲਾਲ ਕਾਰਬੋਹਾਈਡ੍ਰੇਟਸ ਕਰਕੇ ਹੁੰਦਾ ਹੈ। (✗)
8. ਵਿਟਾਮਿਨ ਬੀ ਅਤੇ ਸੀ ਪਾਣੀ ਵਿੱਚ ਘੁਲ ਜਾਂਦੇ ਹਨ। (✓)
9. ਵਿਟਾਮਿਨ 'ਡੀ' ਪੁੱਪ ਨਾਲ ਨਸ਼ਟ ਹੋ ਜਾਂਦਾ ਹੈ। (✗)
10. ਫੋਕਟ ਸਾਡੇ ਸਰੀਰ ਨੂੰ ਸ਼ਕਤੀ ਦਿੰਦੇ ਹਨ। (✗)
11. ਵਿਟਾਮਿਨ ਈ ਦੇ ਘਾਟ ਇਸਤਰੀਆਂ ਵਿੱਚ ਬਾਂਸਪਣ ਦਾ ਕਾਰਨ ਬਣਦੀ ਹੈ। (✓)
12. ਫੋਕਟ ਸਾਡੀਆਂ ਅੰਤੜੀਆਂ ਦੀ ਸਫ਼ਾਈ ਕਰਦੇ ਹਨ। (✓)
13. ਵਿਟਾਮਿਨ ਲਹੂ ਜੰਮਣ ਦੀ ਕਿਰਿਆ ਵਿੱਚ ਸਹਾਇਤਾ ਕਰਦੇ ਹਨ। (✓)
14. ਵਿਟਾਮਿਨ K ਦੀ ਘਾਟ ਨਾਲ ਚਮੜੀ ਰੋਗ ਹੋ ਜਾਂਦੇ ਹਨ। (✓)
15. ਦੁੱਧ ਇੱਕ ਸੰਤੁਲਤ ਭੋਜਨ ਨਹੀਂ ਹੈ। (✗)
16. ਕਾਰਬੋਹਾਈਡ੍ਰੇਟਸ ਸਰੀਰ ਦਾ ਵਾਧਾ ਅਤੇ ਵਿਕਾਸ ਕਰਨ ਵਿੱਚ ਸਹਾਇਤਾ ਕਰਦੇ ਹਨ। (✓)
17. ਵਿਟਾਮਿਨ 'ਡੀ' ਦੀ ਕਮੀ ਨਾਲ ਸੋਕੜਾ ਰੋਗ ਹੋ ਜਾਂਦਾ ਹੈ। (✓)
18. ਸੂਰਜ ਦੀ ਪੁੱਪ ਵਿਟਾਮਿਨ 'ਡੀ' ਦਾ ਸਭ ਤੋਂ ਸਸਤਾ ਸਰੋਤ ਹੈ। (✓)

19. ਮਾਂ ਦਾ ਦੁੱਧ ਛੋਟੇ ਬੱਚਿਆਂ ਲਈ ਲਾਭਦਾਇਕ ਨਹੀਂ ਹੈ। (X)

20. ਵਿਟਾਮਿਨ ਸੀ ਰੋਸ਼ਨੀ ਅਤੇ ਗਰਮੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ। (✓)

Match the following type

1. ਭੋਜਨ

1. 70 ਤੋਂ 80 ਗਰਾਮ

2. ਸੰਤੁਲਿਤ ਭੋਜਨ

2. 50 ਤੋਂ 80%

3. ਵਿਟਾਮਿਨ

3. ਗਰਮੀ ਤੇ ਸ਼ਕਤੀ

4. ਦੰਦ ਤੇ ਹੱਡੀਆਂ

4. ਉਚਿੱਤ ਖੁਰਾਕੀ ਤੱਤ

5. ਕਾਰਬੋਹਾਈਡਰੇਟਸ

5. ਪੰਜ ਪ੍ਰਕਾਰ ਦੇ

6. ਪ੍ਰੋਟੀਨ

6. ਕੈਲਸੀਅਮ

1. ਵੱਧ ਚਿਕਨਾਈ

1. ਵਿਟਾਮਿਨ 'ਡੀ'

2. ਸਟਾਰਚ ਤੇ ਸ਼ੱਕਰ

2. ਗਰਮੀ ਨਾਲ ਨਸ਼ਟ

3. ਕਬਜ਼ਾ

3. ਮੋਟਾਪਾ

4. ਅੱਖਾਂ ਦੀ ਰੋਸ਼ਨੀ

4. ਕਾਰਬੋਹਾਈਡਰੇਟਸ

5. ਵਿਟਾਮਿਨ ਸੀ

5. ਪਾਣੀ ਦੀ ਘਾਟ

6. ਸੂਰਜ ਦੀ ਧੁੱਪ

6. ਵਿਟਾਮਿਨ ਏ

1. ਦੁੱਧ

1. ਚਮੜੀ ਦੇ ਰੋਗ

2. ਪਾਇਓਰੀਆ

2. ਅੰਤੜੀਆਂ ਦੀ ਸਫ਼ਾਈ

3. ਟੁੱਟ ਫੁੱਟ ਦੀ ਮੁਰੰਮਤ

3. ਸੰਤੁਲਿਤ ਭੋਜਨ

4. ਰੋਗਾਂ ਤੋਂ ਸੁਰੱਖਿਆ

4. ਵਿਟਾਮਿਨ 'ਸੀ'

5. ਫੋਕਟ

5. ਕਾਰਬੋਹਾਈਡਰੇਟਸ

6. ਵਿਟਾਮਿਨ 'ਕੇ'

6. ਪ੍ਰੋਟੀਨ ਤੇ ਚਰਬੀ

Multiple choice Questions

(1) ਭੋਜਨ ਦਾ ਮੁੱਖ ਕੰਮ ਹੈ।

(1) ਸ਼ਕਤੀ ਅਤੇ ਗਰਮੀ (2) ਭੁੱਖ ਮਿਟਾਉਣਾ (3) ਰੋਗਾਂ ਨਾਲ ਮੁਕਾਬਲਾ

(2) ਕਿਸ ਤੱਤ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ?

(1) ਚਰਬੀ (2) ਕੈਲਸੀਅਮ (3) ਪ੍ਰੋਟੀਨ

(3) ਭੋਜਨ ਜਿਸ ਵਿੱਚ ਸਾਰੇ ਖੁਰਾਕੀ ਤੱਤ ਮੌਜੂਦ ਹੋਣ ਉਸ ਨੂੰ ਕੀ ਕਹਿੰਦੇ ਹਨ?

(1) ਕਾਰਬੋਹਾਈਡਰੇਟਸ (2) ਸੰਤੁਲਿਤ ਭੋਜਨ (3) ਖੁਰਾਕ

(4) ਚਿਕਨਾਈ ਦੀ ਵਧ ਵਰਤੋਂ ਨਾਲ ਕੀ ਹੁੰਦਾ ਹੈ?

(1) ਸੋਕੜਾ (2) ਮੋਟਾਪਾ (3) ਬਿਮਾਰੀਆਂ

(5) ਸੰਤੁਲਿਤ ਭੋਜਨ ਵਿੱਚ ਕਿੰਨੇ ਤੱਤ ਹੁੰਦੇ ਹਨ?

(1) ਪੰਜ (2) ਚਾਰ (3) ਛੇ

(6) ਕਾਰਬੋਹਾਈਡਰੇਟਸ ਕਿਹੜੇ ਦੋ ਰੂਪਾਂ ਵਿੱਚ ਮਿਲਦੀ ਹੈ?

(1) ਪ੍ਰੋਟੀਨ, ਚਰਬੀ (2) ਸ਼ਕਰ ਤੇ ਸਟਾਰਚ (3) ਵਿਟਾਮਿਨ, ਖਣਿਜ

- (7) ਪਾਣੀ ਦੀ ਘਾਟ ਨਾਲ ਕੀ ਹੁੰਦਾ ਹੈ?
 (1) ਸੋਕੜਾ (2) ਕਬਜ਼ੀ (3) ਬਿਮਾਰੀ
- (8) ਖਣਿਜ ਲੂਣ ਦੇ ਵਾਧੇ ਨਾਲ ਕੀ ਹੁੰਦਾ ਹੈ?
 (1) ਬਿਮਾਰੀਆਂ (2) ਲਹੂ ਦਾ ਰੰਗ ਲਾਲ (3) ਕਬਜ਼ੀ
- (9) ਵਿਟਾਮਿਨ ਬੀ ਅਤੇ ਵਿਟਾਮਿਨ ਸੀ ਕਿਸ ਵਿੱਚ ਘੁਲਣਸ਼ੀਲ ਹਨ।
 (1) ਦੁੱਧ (2) ਪਾਣੀ (3) ਚਾਹ
- (10) ਵਿਟਾਮਿਨ ਡੀ ਕਿਸ ਨਾਲ ਨਸ਼ਟ ਹੁੰਦਾ ਹੈ?
 (1) ਸੂਰਜ ਦੀ ਧੁੱਪ (2) ਪਾਣੀ ਨਾਲ (3) ਅੰਗ ਨਾਲ
- (11) ਫੋਕਟ ਸਰੀਰ ਵਿੱਚ ਕੀ ਕੰਮ ਕਰਦੇ ਹਨ?
 (1) ਗਰਮੀ ਤੇ ਸ਼ਕਤੀ (2) ਆਂਤੜੀਆ ਦੀ ਸਫ਼ਾਈ (3) ਭੁੱਖ ਮਿਟਾਉਣਾ
- (12) ਚਮੜੀ ਦੇ ਰੋਗ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦੇ ਹਨ।
 (1) ਵਿਟਾਮਿਨ ਏ (2) ਵਿਟਾਮਿਨ ਕੇ (3) ਵਿਟਾਮਿਨ ਡੀ
- (13) ਵਿਟਾਮਿਨ ਏ ਸਾਨੂੰ ਕਿੱਥੋਂ ਮਿਲਦਾ ਹੈ?
 (1) ਭੋਜਨ ਤੋਂ (2) ਪਾਲਕ ਅਤੇ ਮੇਥੀ ਤੋਂ (3) ਧੁੱਪ ਤੋਂ
- (14) ਫੋਕਟ ਸਾਨੂੰ ਕਿਹੜੇ ਖੁਰਾਕੀ ਤੱਤਾਂ ਤੋਂ ਪ੍ਰਾਪਤ ਹੁੰਦਾ ਹੈ?
 (1) ਦਾਣਿਆਂ ਅਤੇ ਮਾਸ ਤੋਂ (2) ਸਬਜ਼ੀਆਂ ਤੋਂ (3) ਸੁੱਕੇ ਮੇਵਿਆਂ ਤੋਂ
- (15) ਸਰੀਰ ਵਿੱਚ ਵਾਧੇ ਅਤੇ ਟੁੱਟ ਛੁੱਟ ਦੀ ਮੁੰਮਤ ਲਈ ਕਿਹੜਾ ਤੱਤ ਲੋੜੀਂਦਾ ਹੈ?
 (1) ਪ੍ਰੋਟੀਨ (2) ਕਾਰਬੋਹਾਈਡਰੇਟਸ (3) ਚਰਬੀ
- (16) ਰੋਗਾਂ ਤੋਂ ਸੁਰੱਖਿਆ ਲਈ ਕਿਹੜੇ ਤੱਤ ਲੋੜੀਂਦੇ ਹਨ?
 (1) ਵਿਟਾਮਿਨ (2) ਪ੍ਰੋਟੀਨ ਅਤੇ ਚਰਬੀ (3) ਪਾਣੀ
- (17) ਵਿਟਾਮਿਨ ‘ਡੀ’ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
 (1) ਚਮੜੀ ਰੋਗ (2) ਸੋਕੜਾ (3) ਕਬਜ਼ੀ
- (18) ਸਰੀਰ ਵਿੱਚ ਲਹੂ ਬਣਾਉਣ ਵਿੱਚ ਕਿਹੜਾ ਤੱਤ ਸਹਾਇਕ ਹੁੰਦਾ ਹੈ?
 (1) ਪ੍ਰੋਟੀਨ (2) ਲੋਹਾ (3) ਕੈਲਸ਼ੀਅਮ
- (19) ਇੱਕ ਸੰਪੂਰਨ ਸੰਭਲਿਤ ਭੋਜਨ ਕਿਸਨੂੰ ਕਿਹਾ ਗਿਆ ਹੈ?
 (1) ਮੱਛੀ ਨੂੰ (2) ਦੁੱਧ ਨੂੰ (3) ਸਬਜ਼ੀਆਂ ਨੂੰ
- (20) ਛੋਟੇ ਬੱਚਿਆਂ ਨੂੰ ਕਿਹੜਾ ਦੁੱਧ ਸਭ ਤੋਂ ਵਧੀਆ ਮੰਨਿਆ ਗਿਆ ਹੈ?
 (1) ਗਾਂ ਦਾ (2) ਮਾਂ ਦਾ (3)

ਉੱਤਰ ਮਾਲਾ

1. (1)
2. (2)
3. (2)
4. (2)
5. (3)
6. (2)
7. (2)

8. (2)

9. (2)

10.

11.(2)

12.(1)

13.(2)

14.(2)

15. (2)

16. (2)

17. (2)

18. (2)

19.(2)

20.(2)

Very Short Questions

1. ਕਿਸ ਤੱਤ ਦੀ ਘਾਟ ਕਾਰਨ ਜਿਗਰ ਵੱਧ ਜਾਂਦਾ ਹੈ?
2. ਸੋਕੇ ਦੀ ਬਿਮਾਰੀ ਕਿਸ ਤੱਤ ਦੀ ਘਾਟ ਕਾਰਨ ਹੁੰਦੀ ਹੈ?
3. ਕਵਾਸੀਉਰਕਰ ਬਿਮਾਰੀ ਨਾਲ ਕੀ ਹੁੰਦਾ ਹੈ?
4. ਧੁੱਪ ਅਤੇ ਖੁੱਲ੍ਹੀ ਹਵਾ ਨਾਲ ਕਿਹੜੀ ਬਿਮਾਰੀ ਠੀਕ ਕੀਤੀ ਜਾ ਸਕਦੀ ਹੈ?
5. ਰਿਕੇਟਸ ਬਿਮਾਰੀ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ?
6. ਪਲੈਗਰਾ ਬਿਮਾਰੀ ਨਾਲ ਕੀ ਹੁੰਦਾ ਹੈ?
7. ਕਿਹੜੀ ਬਿਮਾਰੀ ਲੱਗਣ 'ਤੇ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ?
8. ਵਿਟਾਮਿਨ 'ਏ' ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
9. ਅੰਧਰਾਤਾ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ?
10. ਵਿਟਾਮਿਨ 'ਬੀ' ਦੀ ਘਾਟ ਦੇ ਕੀ ਨੁਕਸਾਨ ਹਨ?
11. ਨਾੜੀ ਸੰਸਥਾਨ ਅਤੇ ਦਿਲ ਕਿਸ ਵਿਟਾਮਿਨ ਦੀ ਘਾਟ ਨਾਲ ਕਮਜ਼ੋਰ ਹੁੰਦੇ ਹਨ?
12. ਦੰਦ ਅਤੇ ਮਸੂੰ ਕਿਹੜੇ ਵਿਟਾਮਿਨ ਦੀ ਘਾਟ ਨਾਲ ਕਮਜ਼ੋਰ ਹੁੰਦੇ ਹਨ?
13. ਵਿਟਾਮਿਨ 'ਸੀ' ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?
14. ਆਇਓਡੀਨ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ?
15. ਗਿੱਲੂੜ ਰੋਗ ਕਿਸਦੀ ਘਾਟ ਕਾਰਨ ਹੁੰਦਾ ਹੈ?
16. ਕੈਲਸੀਅਮ ਸਾਡੇ ਲਈ ਕਿਵੇਂ ਫਾਈਦੇਮੰਦ ਹੈ?
17. ਔਰਤਾਂ ਵਿੱਚ ਬਾਂਝਪਨ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ?
18. ਵਿਟਾਮਿਨ 'ਕੇ' ਦੀ ਕਮੀ ਨਾਲ ਕਿਹੜੇ ਰੋਗ ਹੁੰਦੇ ਹਨ?
19. ਚਮੜੀ ਦੇ ਰੋਗ ਕਿਹੜੇ ਵਿਟਾਮਿਨ ਦੀ ਘਾਟ ਨਾਲ ਹੁੰਦੇ ਹਨ?
20. ਘੱਟ ਖੁਰਾਕ ਦੀ ਬਿਮਾਰੀ ਕੀ ਕਹਾਉਂਦੀ ਹੈ?
21. ਕੁਪੋਸ਼ਣ ਕੀ ਹੈ?
22. ਬੇਗੀ-ਬੇਗੀ ਨਾਂ ਦਾ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ?
23. ਵਿਟਾਮਿਨ ਬੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਹੈ?
24. ਲਹੂ ਨੂੰ ਬਣਾਉਣ ਵਿੱਚ ਕਿਹੜਾ ਤੱਤ ਲੋੜੀਂਦਾ ਹੈ?
25. ਸੰਤੁਲਿਤ ਭੋਜਨ ਨਾ ਖਾਣ ਨਾਲ ਕੀ ਹੁੰਦਾ ਹੈ?
26. ਕੁਪੋਸ਼ਣ ਹੋਣ ਦਾ ਕੀ ਕਾਰਨ ਹੈ?
27. ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਕਿਹੜੇ ਤੱਤ ਸਹਾਇਤਾ ਕਰਦੇ ਹਨ?
28. ਖਾਧੇ ਭੋਜਨ ਤੋਂ ਲੋੜੀਂਦੀ ਉਰਜਾ ਮਿਲਣ ਨੂੰ ਕੀ ਆਖਦੇ ਹਨ?
29. ਪੋਸ਼ਣ ਤੋਂ ਕੀ ਭਾਵ ਹੈ?
30. ਸਾਨੂੰ ਵਿਟਾਮਿਨ C ਕਿਥੋਂ ਪ੍ਰਾਪਤ ਹੁੰਦਾ ਹੈ?
31. ਖੱਟੇ ਫਲਾਂ ਵਿਚੋਂ ਕਿਹੜਾ ਵਿਟਾਮਿਨ ਮਿਲਦਾ ਹੈ?
32. ਵਿਟਾਮਿਨ C ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
33. ਸਕਰਵੀ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ?

34. ਉਰਜਾ ਅਤੇ ਪ੍ਰੋਟੀਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?
35. ਮਰਾਸਮਸ ਰੋਗ ਕਿਹੜੇ ਤੱਤ ਦੀ ਕਮੀ ਕਾਰਨ ਹੁੰਦਾ ਹੈ?
36. ਤਰੁੱਟੀ ਰੋਗ ਕਿਸਦੀ ਘਾਟ ਕਾਰਨ ਹੁੰਦਾ ਹੈ?
37. ਮਰਾਸਮਸ ਰੋਗ ਦਾ ਕੋਈ ਇੱਕ ਲੱਛਣ ਦੱਸੇ?
38. ਤਲੀਆਂ ਹੋਈਆਂ ਵਸਤਾਂ ਤੇ ਚਰਬੀ ਯੁਕਤ ਵਸਤੂਆਂ ਖਾਣ ਨਾਲ ਕੀ ਹੁੰਦਾ ਹੈ?
39. ਆਸਟੋਮਲੇਸ਼ੀਆ ਰੋਗ ਕਿਸ ਤੱਤ ਦੀ ਘਾਟ ਕਾਰਨ ਹੁੰਦਾ ਹੈ?
40. ਪ੍ਰੋਟੀਨ ਦੀ ਘਾਟ ਕਾਰਨ ਕਿਹੜੇ-ਕਿਹੜੇ ਰੋਗ ਹੁੰਦੇ ਹਨ?

Short Questions

1. ਕੁਪੋਸ਼ਨ ਤੋਂ ਕੀ ਭਾਵ ਹੈ?
2. ਕੁਪੋਸ਼ਨ ਨਾਲ ਸਾਡੇ ਸਰੀਰ ਤੇ ਕੀ ਪ੍ਰਭਾਵ ਪੈਂਦੇ ਹਨ?
3. ਤਰੁੱਟੀ ਰੋਗ ਕੀ ਹੁੰਦਾ ਹੈ?
4. ਤਰੁੱਟੀ ਰੋਗ ਦੇ ਮੁੱਖ ਲੱਛਣ ਕਿਹੜੇ ਹਨ?
5. ਅਨੀਮੀਆ ਰੋਗ ਕਿਵੇਂ ਲੱਗਦਾ ਹੈ?
6. ਪੀਲੀਆ ਰੋਗ ਕਿਵੇਂ ਲੱਗਦਾ ਹੈ?
7. ਮਰਾਸਮਸ ਰੋਗ ਕਿਉਂ ਹੁੰਦਾ ਹੈ?
8. ਮਰਾਸਮਸ ਰੋਗ ਦੇ ਦੋ ਲੱਛਣ ਦੱਸੋ?
9. ਕਿਸੇ ਵਿਅਕਤੀ ਨੂੰ ਅਨੀਮੀਆ ਹੋਣ ਦੇ ਕੀ ਕਾਰਨ ਹੋ ਸਕਦੇ ਹਨ?
10. ਮੋਟਾਪਾ ਕਿਉਂ ਹੁੰਦਾ ਹੈ?
11. ਅਨੀਮੀਆਂ ਰੋਗ ਦੀਆਂ ਕੀ ਨਿਸ਼ਾਨੀਆਂ ਹਨ?
12. ਅਨੀਮੀਆਂ ਰੋਗ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ?
13. ਮਿਕਸੀਡੀਮਾ ਰੋਗ ਦਾ ਇੱਕ ਲੱਛਣ ਦੱਸੋ?
14. ਲੋਹਾ ਤੱਤ ਸਾਡੇ ਸਰੀਰ ਵਿੱਚ ਕੀ ਕੰਮ ਕਰਦਾ ਹੈ?
15. ਕੁਪੋਸ਼ਣ ਦੇ ਕੋਈ ਦੋ ਕਾਰਨ ਦੱਸੋ?
16. ਵਧ ਕਾਰਬੋਜ਼ ਦੀ ਮਾਤਰਾ ਲੈਣ ਨਾਲ ਕੀ ਨੁਕਸਾਨ ਹੁੰਦਾ ਹੈ?
17. ਜੈਵਿਕ ਪ੍ਰਕਿਰਿਆ ਲਈ ਵਿਟਾਮਿਨ ਕਿਉਂ ਲੋੜੀਂਦੇ ਹਨ?
18. ਜੈਵਿਕ ਪ੍ਰਕਿਰਿਆ ਲਈ ਖਣਿਜ ਕਿਉਂ ਲੋੜੀਂਦੇ ਹਨ?
19. ਗਿਲੂੜ ਰੋਗ ਕਿਉਂ ਹੁੰਦਾ ਹੈ?
20. ਪੋਟਾਸ਼ੀਅਮ ਦੀ ਘਾਟ ਨਾਲ ਕੀ ਨੁਕਸਾਨ ਹੁੰਦਾ ਹੈ?
21. ਮਨੁੱਖ ਦੇ ਸਰੀਰ ਵਿੱਚ ਚਰਬੀ ਵੱਧਣ ਨਾਲ ਕੀ ਹੁੰਦਾ ਹੈ?
22. ਸਰੀਰ ਲਈ ਆਇਓਡੀਨ ਕਿਉਂ ਜ਼ਰੂਰੀ ਹੈ?
23. ਸਰੀਰ ਲਈ ਪਾਣੀ ਕਿਉਂ ਜ਼ਰੂਰੀ ਹੈ?
24. ਸਰੀਰ ਵਿੱਚ ਪਾਣੀ ਦੀ ਘਾਟ ਨਾਲ ਕੀ ਹਾਨੀਆਂ ਹੁੰਦੀਆਂ ਹਨ?
25. ਬੱਚਿਆਂ ਵਿੱਚ ਹੋਣ ਵਾਲੇ ਕਵਾਸ਼ਿਊਰਕਰ ਰੋਗ ਬਾਰੇ ਦੱਸੋ?
26. ਸੋਕਾ ਰੋਗ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ?
27. ਆਸਟੋਮਲੇਸ਼ੀਆ ਰੋਗ ਹੋਣ ਦਾ ਮੁੱਖ ਕਾਰਨ ਕੀ ਹੈ?
28. ਭੋਜਨ ਵਿੱਚ ਮਿਲਾਵਟ ਕਿਵੇਂ ਕੀਤੀ ਜਾਂਦੀ ਹੈ?

29. ਦੁੱਧ ਵਿੱਚ ਮਿਲਾਵਟ ਕਿਵੇਂ ਕੀਤੀ ਜਾਂਦੀ ਹੈ?
30. ਦੁੱਧ ਵਿੱਚ ਪਾਣੀ ਦੀ ਪਰਖ ਕਿਵੇਂ ਕੀਤੀ ਜਾਂਦੀ ਹੈ?

Fill in the blanks with options:

1. ਪ੍ਰੋਟੀਨ ਤੱਤ ਦੀ ਘਾਟ ਕਾਰਨ ਜਿਗਰ ਦਾ ਆਕਾਰ ਵੱਧ ਜਾਂਦਾ ਹੈ। (ਪ੍ਰੋਟੀਨ, ਚਰਬੀ)
2. ਕਵਾਸੀਉਰਕਰ ਬਿਮਾਰੀ ਕਾਰਨ ਬੱਚੇ ਦੀਆਂ ਟੰਗਾਂ ਸੁੱਕ ਜਾਂਦੀਆਂ ਹਨ। (ਟੰਗਾਂ, ਬਾਹਾਂ)
3. ਪ੍ਰੋਟੀਨ ਦੀ ਘਾਟ ਕਾਰਨ ਕਵਾਸੀਉਰਕਰ ਬਿਮਾਰੀ ਹੋ ਜਾਂਦੀ ਹੈ। (ਕਵਾਸੀਉਰਕਰ, ਮੋਟਾਪੇ)
4. ਧੁੱਪ ਅਤੇ ਖੁੱਲ੍ਹੀ ਹਵਾ ਵਿੱਚ ਬੈਠਕੇ ਸੋਕੜਾ ਬਿਮਾਰੀ ਦਾ ਉਪਾਓ ਕੀਤਾ ਜਾ ਸਕਦਾ ਹੈ। (ਮੋਟਾਪਾ, ਸੋਕੜਾ)
5. ਵਿਟਾਮਿਨ 'ਏ' ਦੀ ਕਮੀ ਨਾਲ ਅੰਧਰਾਤਾ ਰੋਗ ਹੋ ਜਾਂਦਾ ਹੈ। (ਅੰਧਰਾਤਾ, ਸੋਕਾ)
6. ਅੰਧਰਾਤਾ ਹੋਣ 'ਤੇ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। (ਹਰੀਆਂ, ਸਬਜ਼ੀਆਂ, ਦੁੱਧ)
7. ਵਿਟਾਮਿਨ 'ਬੀ' ਦੀ ਕਮੀ ਨਾਲ ਨਾੜੀ ਸੰਸਥਾਨ ਅਤੇ ਦਿਲ ਕਮਜ਼ੋਰ ਹੋ ਜਾਂਦੇ ਹਨ। (ਦਿਲ, ਦਿਮਾਗ)
8. ਦੰਦ ਅਤੇ ਮਸੂੜੇ ਸੀ ਵਿਟਾਮਿਨ ਦੀ ਕਮੀ ਕਾਰਨ ਕਮਜ਼ੋਰ ਹੁੰਦੇ ਹਨ। (ਸੀ, ਏ)
9. ਗਿੱਲੁੜ ਰੋਗ ਆਇਓਡੀਨ ਦੀ ਘਾਟ ਕਾਰਨ ਹੁੰਦੀ ਹੈ। (ਆਇਓਡੀਨ, ਖਣਿਜ ਲੂਣ)
10. ਗਲੇ ਦੀਆਂ ਗੰਬੀਆਂ ਲਮਕ ਜਾਣ ਨੂੰ ਗਿੱਲੁੜ ਰੋਗ ਕਹਿੰਦੇ ਹਨ। (ਗਿੱਲੁੜ, ਮੋਟਾਪਾ)
11. ਵਿਟਾਮਿਨ ਕੇ ਸਾਡੇ ਖੂਨ ਨੂੰ ਜੰਮਣ ਵਿੱਚ ਸਹਾਇਤਾ ਕਰਦਾ ਹੈ। (ਵਿਟਾਮਿਨ ਕੇ, ਪ੍ਰੋਟੀਨ)
12. ਵਿਟਾਮਿਨ ਕੇ ਦੀ ਕਮੀ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ। (ਚਮੜੀ, ਗਲੇ ਦੇ)
13. ਘੱਟ ਖੁਰਾਕ ਦੀ ਬਿਮਾਰੀ ਨੂੰ ਕੁਪੋਸ਼ਣ ਕਹਿੰਦੇ ਹਨ। (ਕੁਪੋਸ਼ਣ, ਪੋਸ਼ਣ)
14. ਆਇਰਨ ਦੀ ਕਮੀ ਨਾਲ ਅਨੀਮੀਆ ਰੋਗ ਹੋ ਸਕਦੇ ਹਨ। (ਅਨੀਮੀਆ, ਬੇਰੀ-ਬੇਰੀ)
15. ਬੇਰੀ-ਬੇਰੀ ਦਾ ਰੋਗ _____ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ। (ਬੀ, ਕੇ)
16. ਲੋਹਾ ਤੱਤ ਸਰੀਰ ਵਿੱਚ ਲਹੂ ਬਣਾਉਣ ਵਿੱਚ ਸਹਾਇਤਾ ਕਰਦਾ ਹੈ। (ਲੋਹਾ, ਕੈਲਸੀਅਮ)
17. ਭੋਜਨ ਵਿੱਚ ਵਿਟਾਮਿਨਾਂ ਦੀ ਕਮੀ ਹੋਣ ਨਾਲ ਤਰੁੱਟੀ ਰੋਗ ਹੋ ਜਾਂਦਾ ਹੈ। (ਤਰੁੱਟੀ ਰੋਗ, ਗਿੱਲੁੜ)
18. ਸੰਤੁਲਿਤ ਭੋਜਨ ਨਾ ਖਾਣ ਨਾਲ ਕੁਪੋਸ਼ਣ ਹੋ ਜਾਂਦਾ ਹੈ। (ਕੁਪੋਸ਼ਣ, ਪੋਸ਼ਣ)
19. ਵਿਟਾਮਿਨ ਸੀ ਪਾਣੀ ਵਿੱਚ ਘੁੱਲਣਸ਼ੀਲ ਹੈ। (ਸੀ, ਡੀ)
20. ਖਾਧੇ ਭੋਜਨ ਤੋਂ ਲੋੜੀਂਦੀ ਉਡਜਾ ਮਿਲਣ ਨੂੰ ਪੋਸ਼ਣ ਆਖਦੇ ਹਨ। (ਪੋਸ਼ਣ, ਕੁਪੋਸ਼ਣ)
21. ਮੈਰਾਸਮਸ ਰੋਗ ਪ੍ਰੋਟੀਨ ਦੀ ਘਾਟ ਨਾਲ ਹੁੰਦਾ ਹੈ। (ਪ੍ਰੋਟੀਨ, ਕੈਲਸੀਅਮ)
22. ਅਨੀਮੀਆ ਰੋਗ ਨਾਲ ਰੋਗੀ ਦਾ ਰੰਗ ਪੀਲਾ ਪੈ ਜਾਂਦਾ ਹੈ। (ਅਨੀਮੀਆ, ਸੋਕੜਾ)
23. ਮਿਕਸੀਡੀਮਾ ਰੋਗ ਕਾਰਨ ਚਿਹਰੇ ਅਤੇ ਹੱਥ ਪੈਰਾਂ ਦੀ ਚਮੜੀ ਮੋਟੀ ਹੋ ਜਾਂਦੀ ਹੈ। (ਮਿਕਸੀਡੀਮਾ, ਮੋਟਾਪੇ)
24. ਪੋਟਾਸੀਅਮ ਦੀ ਘਾਟ ਕਾਰਨ ਨੀਂਦ ਘੱਟ ਆਉਂਦੀ ਹੈ। (ਨੀਂਦ, ਆਰਾਮ)
25. ਮੈਰਾਸਮਸ ਬੱਚਿਆਂ ਦਾ ਰੋਗ ਹੈ। (ਬੱਚਿਆਂ, ਵੱਡਿਆਂ)

True/False or Yes/No

1. ਪ੍ਰੋਟੀਨ ਦੀ ਘਾਟ ਕਾਰਨ ਜਿਗਰ ਦਾ ਸਾਈੜ ਵਧ ਜਾਂਦਾ ਹੈ। (✓)
2. ਕਵਾਸੀਉਰਕਰ ਬੀਮਾਰੀ ਨਾਲ ਬੱਚੇ ਦੀਆਂ ਟੰਗਾਂ ਸੁੱਕਦੀਆਂ ਹਨ। (✓)

3. ਕਾਰਬੋਹਾਈਡਰੇਟਸ ਦੀ ਘਾਟ ਕਾਰਨ ਸੋਕਾ ਰੋਗ ਹੋ ਜਾਂਦਾ ਹੈ। (X)
4. ਪ੍ਰੋਟੀਨ ਦੀ ਘਾਟ ਕਾਰਨ ਸੋਕਾ ਰੋਗ ਹੋ ਜਾਂਦਾ ਹੈ। (✓)
5. ਵਿਟਾਮਿਨ ‘ਏ’ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ। (✓)
6. ਪਲੈਗਰਾ ਦੀ ਬਿਮਾਰੀ ਵਿੱਚ ਚਮੜੀ ਖੁਸ਼ਕ ਅਤੇ ਖੁਰਦਗੀ ਹੋ ਜਾਂਦੀ ਹੈ। (✓)
7. ਹਰੀਆਂ ਸਬਜ਼ੀਆਂ ਦੇ ਸੇਵਨ ਨਾਲ ਅੰਧਰਾਤਾ ਠੀਕ ਨਹੀਂ ਹੁੰਦਾ। (X)
8. ਕੈਲਸੀਅਮ ਤੱਤ ਸਾਡੇ ਲਈ ਜ਼ਿਆਦਾ ਮਹੱਤਵ ਨਹੀਂ ਰੱਖਦਾ। (X)
9. ਬਾਂਝਪਨ ਦਾ ਰੋਗ ਵਿਟਾਮਿਨ ਈ ਦੀ ਕਮੀ ਨਾਲ ਨਹੀਂ ਹੁੰਦੀ। (X)
10. ਵਿਟਾਮਿਨ ਕੇ ਦੀ ਕਮੀ ਨਾਲ ਚਮੜੀ ਰੋਗ ਹੋ ਜਾਂਦੇ ਹਨ। (✓)
11. ਕੁਪੋਸ਼ਣ ਵੱਧ ਖੁਰਾਕ ਖਾਣ ਨਾਲ ਹੁੰਦਾ ਹੈ। (X)
12. ਆਇਰਨ ਖਣਿਜ ਦੀ ਕਮੀ ਕਾਰਨ ਅਨੀਮੀਆ ਹੋ ਜਾਂਦਾ ਹੈ। (✓)
13. ਬੇਰੀ-ਬੇਰੀ ਰੋਗ ਵਿਟਾਮਿਨ ਸੀ ਦੀ ਕਮੀ ਨਾਲ ਹੁੰਦਾ ਹੈ। (X)
14. ਖਾਧੇ ਭੋਜਨਾਂ ਤੋਂ ਲੋੜੀਂਦੀ ਉਰਜਾ ਮਿਲਣ ਨੂੰ ਪੋਸ਼ਣ ਆਖਦੇ ਹਨ। (✓)
15. ਵਿਟਾਮਿਨ ‘ਸੀ’ ਪਾਣੀ ਵਿੱਚ ਨਹੀਂ ਘੁਲਦਾ। (X)
16. ਮੈਗਸਮਸ ਰੋਗ ਉਰਜਾ ਅਤੇ ਪ੍ਰੋਟੀਨ ਦੀ ਕਮੀ ਕਾਰਨ ਹੁੰਦਾ ਹੈ। (✓)
17. ਡੋਜਨ ਵਿੱਚ ਵਿਟਾਮਿਨਾਂ ਅਤੇ ਖਣਿਜਾਂ ਦੀ ਕਮੀ ਨੂੰ ਤੁਰ੍ਹਟੀ ਰੋਗ ਕਹਿੰਦੇ ਹਨ। (✓)
18. ਲੋਹਾ ਤੱਤ ਲਹੂ ਬਣਾਉਣ ਵਿੱਚ ਸਹਾਇਤਾ ਨਹੀਂ ਕਰਦਾ। (X)
19. ਘੱਟ ਖੁਰਾਕ ਦੀ ਬੀਮਾਰੀ ਨੂੰ ਕੁਪੋਸ਼ਣ ਕਹਿੰਦੇ ਹਨ। (✓)
20. ਸਕਰਵੀ ਰੋਗ ਵਿਟਾਮਿਨ ਸੀ ਦੀ ਕਮੀ ਨਾਲ ਨਹੀਂ ਹੁੰਦਾ। (X)

1. ਜਿਗਰ ਵਧਣਾ

1. ਵਿਟਾਮਿਨ ਕੇ

2. ਰਿਕੇਟਸ

2. ਘੱਟ ਖੁਰਾਕ

3. ਅੰਧਰਾਤਾ

3. ਪ੍ਰੋਟੀਨ ਦੀ ਘਾਟ

4. ਗਿੱਲੜ੍ਹ

4. ਪੁੱਪ ਅਤੇ ਖੁੱਲ੍ਹੀ ਹਵਾ

5. ਚਮੜੀ ਦੇ ਰੋਗ

5. ਵਿਟਾਮਿਨ ‘ਏ’

6. ਕੁਪੋਸ਼ਣ

6. ਆਇਓਡੀਨ

1. ਬੇਰੀ-ਬੇਰੀ

1. ਉਰਜਾ ਅਤੇ ਪ੍ਰੋਟੀਨ ਦੀ ਕਮੀ

2. ਆਇਰਨ ਦੀ ਕਮੀ

2. ਮਿਕਸੀਡੀਮਾ ਰੋਗ

3. ਸਕਰਵੀ ਰੋਗ

3. ਵਿਟਾਮਿਨ-ਬੀ

4. ਮੈਗਸਮਸ ਰੋਗ

4. ਅਨੀਮੀਆ

5. ਚਮੜੀ ਮੋਟੀ ਹੋਣੀ

5. ਵਿਟਾਮਿਨ ‘ਸੀ’

1. ਸਰੀਰ ਵਿੱਚ ਲੋਹੇ ਦਾ ਕੰਮ

1. ਗਲੇ ਵਿੱਚ ਸਥਿਤ

2. ਅਨੀਮੀਆ ਰੋਗ

2. ਮੋਟਾਪਾ

3. ਕਵਾਸ਼ੀਉਰਕਰ

3. ਹੀਮੋਗਲੋਬਿਨ ਦਾ ਨਿਰਮਾਣ

4. ਅਧਿਕਤਰ ਚਰਬੀ

4. ਲੋਹੇ ਦੀ ਘਾਟ

5. ਬਾਈਰਾਈਡ ਗੁੰਬਦੀ

5. ਪ੍ਰੋਟੀਨ ਦੀ ਘਾਟ

1. ਕਿਸ ਤੱਤ ਦੀ ਘਾਟ ਕਾਰਨ ਜਿਗਰ ਦਾ ਸਾਈਜ਼ ਵੱਧ ਜਾਂਦਾ ਹੈ?
(1) ਕੈਲਸੀਅਮ (2) ਪ੍ਰੋਟੀਨ (3) ਲੋਹਾ
2. ਸੋਕੜਾ ਦੀ ਬਿਮਾਰੀ ਕਿਸ ਤੱਤ ਦੀ ਘਾਟ ਕਾਰਨ ਹੁੰਦੀ ਹੈ?
(1) ਪ੍ਰੋਟੀਨ (2) ਵਿਟਾਮਿਨ ਡੀ (3) ਚਰਬੀ
3. ਕਵਾਸੀਉਰਕਰ ਬਿਮਾਰੀ ਦੇ ਲੱਛਣ ਕੀ ਹਨ?
(1) ਫੰਗਾਂ ਦਾ ਸੁੱਕਣਾ (2) ਮੋਟਾਪਾ (3) ਕਮਜ਼ੋਰੀ
4. ਧੁੱਪ ਅਤੇ ਖੁੱਲ੍ਹੀ ਹਵਾ ਨਾਲ ਕਿਹੜੀ ਬਿਮਾਰੀ ਠੀਕ ਕੀਤੀ ਜਾ ਸਕਦੀ ਹੈ?
(1) ਬੇਗੀ-ਬੇਗੀ (2) ਸੋਕੜਾ (3) ਕਮਜ਼ੋਰੀ
5. ਰਿਕੇਟਸ ਬਿਮਾਰੀ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ?
(1) ਧੁੱਪ ਅਤੇ ਖੁੱਲ੍ਹੀ ਹਵਾ ਨਾਲ (2) ਦਵਾਈ ਦੁਆਰਾ (3) ਸੰਤੁਲਿਤ ਭੋਜਨ
6. ਕਿਹੜੀ ਬਿਮਾਰੀ ਲੱਗਣ 'ਤੇ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ?
(1) ਵਿਟਾਮਿਨ ਕੇ (2) ਵਿਟਾਮਿਨ ਸੀ (3) ਵਿਟਾਮਿਨ ਡੀ
7. ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
(1) ਅੰਧਰਾਤਾ (2) ਮੋਟਾਪਾ (3) ਸੋਕੜਾ
8. ਅੰਧਰਾਤਾ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ?
(1) ਵਿਟਾਮਿਨ ਏ (2) ਵਿਟਾਮਿਨ ਬੀ (3) ਵਿਟਾਮਿਨ ਡੀ
9. ਵਿਟਾਮਿਨ ਬੀ ਦੀ ਘਾਟ ਦੇ ਕੀ ਨੁਕਸਾਨ ਹਨ?
(1) ਦਿਲ ਕਮਜ਼ੋਰ (2) ਨਾੜੀ ਸੰਸਥਾਨ ਕਮਜ਼ੋਰ (3) ਦੌਨੋਂ
10. ਨਾੜੀ ਸੰਸਥਾਨ ਅਤੇ ਦਿਲ ਕਿਸ ਵਿਟਾਮਿਨ ਦੀ ਘਾਟ ਨਾਲ ਕਮਜ਼ੋਰ ਹੁੰਦੇ ਹਨ?
(1) ਵਿਟਾਮਿਨ 'ਸੀ' (2) ਵਿਟਾਮਿਨ 'ਬੀ' (3) ਵਿਟਾਮਿਨ 'ਡੀ')
11. ਦੰਦ ਅਤੇ ਮਸੂੰਝੇ ਕਿਹੜੇ ਵਿਟਾਮਿਨ ਦੀ ਘਾਟ ਨਾਲ ਕਮਜ਼ੋਰ ਹੁੰਦੇ ਹਨ?
(1) ਵਿਟਾਮਿਨ ਸੀ (2) ਵਿਟਾਮਿਨ ਈ (3) ਵਿਟਾਮਿਨ ਕੇ
12. ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ?
(1) ਮੋਟਾਪਾ (2) ਗਿੱਲੜ੍ਹ ਰੋਗ (3) ਸੋਕੜਾ
13. ਗਿੱਲੜ੍ਹ ਰੋਗ ਕਿਸਦੀ ਘਾਟ ਕਾਰਨ ਹੁੰਦਾ ਹੈ?
(1) ਆਇਓਡੀਨ (2) ਲੋਹਾ (3) ਕੈਲਸੀਅਮ
14. ਔਰਤਾਂ ਵਿੱਚ ਬਾਂਝਪਨ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ?
(1) ਵਿਟਾਮਿਨ 'ਈ' (2) ਵਿਟਾਮਿਨ 'ਕੇ' (3) ਵਿਟਾਮਿਨ 'ਡੀ'
15. ਚਮੜੀ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ?
(1) ਵਿਟਾਮਿਨ 'ਸੀ' (2) ਵਿਟਾਮਿਨ 'ਕੇ' (3) ਵਿਟਾਮਿਨ 'ਡੀ'
16. ਘੱਟ ਖੁਰਾਕ ਦੀ ਬਿਮਾਰੀ ਕੀ ਕਹਾਉਂਦੀ ਹੈ?
(1) ਕੁਪੋਸ਼ਣ (2) ਕਮਜ਼ੋਰੀ (3) ਸੋਕੜਾ
17. ਲਹੂ ਨੂੰ ਬਣਾਉਣ ਵਿੱਚ ਕਿਹੜਾ ਤੱਤ ਲੋੜੀਂਦਾ ਹੈ?
(1) ਮੈਗਨੀਸੀਅਮ (2) ਲੋਹਾ (3) ਕੈਲਸੀਅਮ
18. ਖਾਧੇ ਭੋਜਨ ਤੋਂ ਲੋੜੀਂਦੀ ਉਰਜਾ ਮਿਲਣ ਨੂੰ ਕੀ ਆਖਦੇ ਹਨ?

- (1) ਕ੍ਰਾਪੋਸ਼ਣ (2) ਪੋਸ਼ਣ (3) ਤਾਕਤ
19. ਵਿਟਾਮਿਨ 'ਸੀ' ਕਿੱਥੋਂ ਪ੍ਰਾਪਤ ਹੁੰਦਾ ਹੈ?
 (1) ਖੱਟੇ ਫਲਾਂ ਵਿੱਚ (2) ਸੰਤੁਲਿਤ ਭੋਜਨ (3) ਧੁੱਪ ਤੋਂ
20. ਸਕਰਵੀ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ?
 (1) ਵਿਟਾਮਿਨ 'ਸੀ' (2) ਵਿਟਾਮਿਨ 'ਡੀ' (3) ਵਿਟਾਮਿਨ 'ਏ'
21. ਮਗਸਮਸ ਰੋਗ ਕਿਹੜੇ ਤੱਤ ਦੀ ਕਮੀ ਕਾਰਨ ਹੁੰਦਾ ਹੈ?
 (1) ਉਰਜਾ ਅਤੇ ਪ੍ਰੋਟੀਨ (2) ਸੰਤੁਲਿਤ ਖੁਰਾਕ (3) ਆਇਰਨ
22. ਤਰੁੱਟੀ ਰੋਗ ਕਿਸਦੀ ਘਾਟ ਕਾਰਨ ਹੁੰਦਾ ਹੈ?
 (1) ਖਣਿਜਾ ਦੀ ਕਮੀ (2) ਕੈਲਸੀਅਮ ਦੀ ਘਾਟ (3) ਸੰਤੁਲਿਤ ਭੋਜਨ ਦੀ ਘਾਟ
23. ਆਸਟੋਮਲੋਸ਼ੀਆ ਰੋਗ ਕਿਸ ਤੱਤ ਦੀ ਘਾਟ ਕਾਰਨ ਹੁੰਦਾ ਹੈ?
 (1) ਵਿਟਾਮਿਨ ਡੀ (2) ਪ੍ਰੋਟੀਨ (3) ਚਰਬੀ
24. ਪੀਲੀਆ ਰੋਗ ਕਿਸ ਤੱਤ ਦੀ ਘਾਟ ਕਾਰਨ ਹੁੰਦਾ ਹੈ।
 (1) ਲੋਹਾ ਤੱਤ (2) ਕੈਲਸੀਅਮ (3) ਵਿਟਾਮਿਨ B₁₂
25. ਮਨੁੱਖ ਦੇ ਸਰੀਰ ਵਿੱਚ ਚਰਬੀ ਵਧਣ ਨਾਲ ਕੀ ਹੁੰਦਾ ਹੈ।
 (1) ਸੌਕੜਾ (2) ਮੋਟਾਪਾ (3) ਬਿਮਾਰੀਆਂ

ਉੱਤਰ ਮਾਲਾ

1. (2)

2. (2)

3. (3)

4. (2)

5. (1)

6.

7. (1)

8. (1)

9. (3)

10. (2)

11. (1)

12. (2)

13. (1)

14. (1)

15. (1)

16. (1)

17. (2)

18. (2)

19. (1)

20. (1)

21. (1)

22. (3)

23. (1)

24. (1)

25. (2)

ਪਾਠ-5

ਮਨੁੱਖ ਅਤੇ ਉਸਦਾ ਵਾਤਾਵਰਨ-ਜੀਵ ਮੰਡਲ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਬੰਧ

1. ਇਕੋ ਸਿਸਟਮ ਵਿੱਚ ਉਰਜਾ ਦੇ ਚਲਣ ਨੂੰ ਕੀ ਆਖਦੇ ਹਨ? (ਉਰਜਾ ਪ੍ਰਵਾਹ)
2. ਉਰਜਾ ਦਾ ਪ੍ਰਵਾਹ ਕਿਸ ਨੂੰ ਆਖਦੇ ਹਨ?
3. ਜੀਵ ਮੰਡਲ ਦੇ ਕਿੰਨੇ ਭਾਗ ਹੁੰਦੇ ਹਨ?
4. ਬਾਈਓ ਮੰਡਲ ਕਿਸ ਨੂੰ ਆਖਦੇ ਹਨ?
5. ਬਾਈਓ ਮਿਲਕੇ ਬਣੀ ਆਤਮ ਨਿਰਭਰ ਜੈਵਿਕ ਪ੍ਰਣਾਲੀ ਨੂੰ ਕੀ ਕਹਿੰਦੇ ਹਨ?
6. ਜੀਵ ਮੰਡਲ ਤੋਂ ਕੀ ਭਾਵ ਹੈ?
7. ਸ਼ਾਕਾਹਾਰੀ ਪ੍ਰਾਣੀ ਕਿਸਨੂੰ ਕਹਿੰਦੇ ਹਨ?
8. ਸਿਰਫ ਪਦਾਰਥ ਖਾਣ ਵਾਲੇ ਪ੍ਰਾਣੀਆਂ ਨੂੰ ਕੀ ਕਹਿੰਦੇ ਹਨ?
9. ਦੂਜੇ ਜੰਤੂਆਂ ਨੂੰ ਖਾਣ ਵਾਲੇ ਪ੍ਰਾਣੀ ਨੂੰ ਕੀ ਕਹਿੰਦੇ ਹਨ?
10. ਜੰਤੂਆਂ ਅਤੇ ਪੌਦਿਆਂ ਨੂੰ ਖਾਣ ਵਾਲੇ ਪ੍ਰਾਣੀ ਕੀ ਕਹਾਉਂਦੇ ਹਨ?
11. ਕੁਦਰਤ ਦਾ ਸੰਤੁਲਨ ਨੂੰ ਸਭ ਤੋਂ ਜ਼ਿਆਦਾ ਕੌਣ ਵਿਗਾੜਦਾ ਹੈ?
12. ਵਾਯੂਮੰਡਲ ਤੋਂ ਕੀ ਭਾਵ ਹੈ?
13. ਪ੍ਰਿਬਵੀ ਦੀ ਸੜ੍ਹਾ ਤੇ ਪ੍ਰਿਬਵੀ ਦੇ ਉੱਤੇ ਗੈਸਾਂ ਵਾਲੇ ਭਾਗ ਨੂੰ ਕੀ ਕਹਿੰਦੇ ਹਨ?
14. ਬਲ ਮੰਡਲ ਕਿਸਨੂੰ ਆਖਦੇ ਹਨ?
15. ਪ੍ਰਿਬਵੀ ਉੱਪਰ ਜਲ ਦੇ ਬਣੇ ਭਾਗ ਨੂੰ ਕੀ ਕਹਿੰਦੇ ਹਨ?
16. ਜਲ ਮੰਡਲ ਕਿਸਨੂੰ ਆਖਦੇ ਹਨ?
17. ਜੀਵ ਮੰਡਲ ਦਾ ਵਿਸਥਾਰ ਕਿੰਨਾ ਹੈ?
18. ਜੀਵ ਮੰਡਲ ਸਮੁੰਦਰ ਤਲ ਤੋਂ ਕਿੰਨਾ ਉੱਪਰ ਹੈ?
19. ਜੀਵ ਮੰਡਲ ਸਮੁੰਦਰ ਤਲ ਤੋਂ ਕਿੰਨਾ ਹੇਠਾਂ ਹੈ?
20. ਜੀਵ ਮੰਡਲ ਸਮੁੰਦਰ ਤਲ ਤੋਂ ਉੱਤੇ ਅਤੇ ਹੇਠਾਂ ਕਿੰਨਾ ਹੈ?
21. ਵਾਯੂ ਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਨਾਈਟਰੋਜਨ ਹੈ?
22. ਵਾਯੂ ਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਆਕਸੀਜਨ ਹੈ?
23. ਕਿਹੜੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਨਾਈਟਰੋਜਨ ਦੇ ਸਥਿਰੀਕਰਨ ਜੀਵਾਣੂ ਹੁੰਦੇ ਹਨ?
24. ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਕਿਸ ਤਰ੍ਹਾਂ ਦੇ ਸਥਿਰੀਕਰਨ ਜੀਵਾਣੂ ਹੁੰਦੇ ਹਨ?
25. ਉਰਜਾ ਅਤੇ ਪਦਾਰਥ ਦਾ ਸਥਾਨੰਤਰ ਕਰਨਾ ਕਿਸ ਦਾ ਕੰਮ ਹੈ? (ਆਹਾਰ ਲੜੀਦਾਰ)
26. ਵਾਯੂਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਹੈ? (0.03)
27. ਵੱਖ-ਵੱਖ ਆਹਾਰ ਲੜੀਆਂ ਮਿਲਕੇ ਕੀ ਬਣਾਉਂਦੀਆਂ ਹਨ? (ਆਹਾਰ ਜਾਲ)
28. ਭੋਜਨ ਦੇ ਆਧਾਰ ਤੇ ਜੀਵ ਕਿੰਨੇ ਭਾਗਾਂ ਵਿੱਚ ਵੰਡੇ ਜਾ ਸਕਦੇ ਹਨ? (ਦੋ)
29. ਭੋਜਨ ਲੜੀ ਵਿੱਚ ਉਤਪਾਦਕ ਪੱਧਰ ਤੇ ਉਰਜਾ ਤਬਦੀਲੀ ਨਾਲ ਕੀ ਪ੍ਰਾਪਤ ਹੁੰਦਾ ਹੈ? (ਵੱਧ ਕੈਲੋਰੀਆਂ)
30. ਵਾਤਾਵਰਣ ਵਿੱਚ ਚਮਕਦੀ ਬਿਜਲੀ ਰਾਹੀਂ ਕਿਹੜੀ ਕਿਰਿਆ ਹੁੰਦੀ ਹੈ? (ਵਾਤਾਵਰਣ ਸਥਿਰੀਕਰਨ)

31. ਬਿਜਲੀ ਦੇ ਚਾਨਣ ਨਾਲ ਵਾਤਾਵਰਨ ਵਿੱਚ ਨਾਈਟਰੋਜਨ ਤੋਂ ਕਿਹੜੀ ਦੋ ਯੋਗਿਕ ਬਣਦੇ ਹਨ? (ਅਮੋਨੀਆ ਅਤੇ ਨਾਈਟ੍ਰੋਜਨ)
32. ਜੀਵ ਮੰਡਲ ਵਿੱਚ ਉਰਜਾ ਦਾ ਸੌਮਾ ਕੀ ਹੈ? (ਸੂਰਜ)
33. ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ ਹਵਾ ਵਿੱਚ ਕੀ ਗ੍ਰਹਿਣ ਕਰਦੇ ਹਨ? (ਕਾਰਬਨ ਡਾਈਆਕਸਾਈਡ)
34. ਹਵਾ ਵਿੱਚ ਕਿੰਨੇ ਪ੍ਰਤੀਸ਼ਤ ਨਾਈਟਰੋਜਨ ਗੈਸ ਹੈ। (70.04%)
35. ਪਾਣੀ ਦਾ ਮੁੱਖ ਤੱਤ ਕਿਹੜਾ ਹੈ। (ਹਾਈਡਰੋਜਨ)

ਛੋਟੇ ਉੱਤਰਾਂ ਵਾਲੇ ਪ੍ਰਸ਼ਨ

1. ਬਾਇਓ ਮੰਡਲ ਕਿਸਨੂੰ ਆਖਦੇ ਹਨ?
2. ਜੀਵਮੰਡਲ ਤੋਂ ਕੀ ਭਾਵ ਹੈ।
3. ਜਲ ਵਿਗਿਆਨਕ ਚੱਕਰ ਤੋਂ ਕੀ ਭਾਵ ਹੈ?
4. ਜੀਵ ਮੰਡਲ ਦੇ ਵਿਸਥਾਰ ਬਾਰੇ ਦੱਸੋ।
5. ਭੋਜਨ ਜਾਲ ਤੋਂ ਕੀ ਭਾਵ ਹੈ।
6. ਸਰਵ-ਆਹਾਰੀ ਜੀਵ ਕਿੰਨ੍ਹਾਂ ਨੂੰ ਆਖਦੇ ਹਨ?
7. ਸਵੈ-ਪੋਸ਼ੀ ਆਹਾਰੀ ਜੀਵ ਕਿਸਨੂੰ ਆਖਦੇ ਹਨ?
8. ਭੋਜਨ ਲੜੀ ਦੇ ਕਿਸ ਪਾਸੇ ਵੱਲ ਵੱਧ ਤੋਂ ਵੱਧ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ।
9. ਵਾਤਾਵਰਨ ਸਥਿਰੀਕਰਨ ਤੋਂ ਕੀ ਭਾਵ ਹੈ।
10. ਜੀਵ ਮੰਡਲ ਵਿੱਚ ਉਰਜਾ ਪ੍ਰਵਾਹ ਦੇ ਦੋ ਮੁੱਖ ਗੁਣ ਕਿਹੜੇ ਹਨ?
11. ਆਹਾਰ ਦੇ ਆਧਾਰ ਤੇ ਸਵੈਘੋਸ਼ਿਤ ਜੀਵ ਕਿੰਨਾਂ ਨੂੰ ਕਹਿੰਦੇ ਹਨ।
12. ਆਹਾਰ ਦੇ ਆਧਾਰ ਤੇ ਪਰ ਆਹਾਰੀ ਜੀਵ ਕਿਸਨੂੰ ਕਹਿੰਦੇ ਹਨ।
13. ਪੌਦਿਆਂ ਨੂੰ ਉਤਪਾਦਕ ਕਿਉਂ ਆਖਦੇ ਹਨ।
14. ਜੀਵਾਂ ਨੂੰ ਖਪਤਕਾਰ ਕਿਉਂ ਆਖਿਆ ਜਾਂਦਾ ਹੈ।
15. ਨਾਈਟਰੋਜਨ ਸਥਿਰੀਕਰਨ ਤੋਂ ਕੀ ਭਾਵ ਹੈ।
16. ਬਹੁ-ਮਾਤਰੀ ਪੋਸ਼ਕ ਤੱਤ ਕਿਹੜੇ ਹੁੰਦੇ ਹਨ।
17. ਅਲਪਮਾਤਰੀ ਪੋਸ਼ਕ ਤੱਤਾਂ ਤੋਂ ਕੀ ਭਾਵ ਹੈ।
18. ਨਾਈਟਰੋਜਨੀ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਦੀਆਂ ਕੀ ਹਾਨੀਆਂ ਹਨ।
19. ਵਾਯੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਪ੍ਰਾਪਤੀ ਕਿਹੜੇ-ਕਿਹੜੇ ਸਥਾਨਾਂ ਤੇ ਹੁੰਦੀ ਹੈ।
20. ਜਲ ਵਿਗਿਆਨਕ ਚਕਰ ਕੀ ਹੈ।

ਖਾਲੀ ਥਾਵਾਂ ਭਰੋ।

1. ਇਕੋ ਸਿਸਟਮ ਵਿੱਚ ਉਰਜਾ ਦੇ ਚਲਣ ਨੂੰ _____ ਆਖਦੇ ਹਨ?
2. ਜੀਵ ਮੰਡਲ ਦੇ _____ ਭਾਗ ਹੁੰਦੇ ਹਨ। (ਦੋ, ਤਿੰਨ)
3. ਭੂਗੋਲਿਕ ਖੇਤਰ ਵਿੱਚ ਸਥਿਤ ਵੱਡੀਆਂ ਇਕਾਈਆਂ ਨੂੰ _____ ਆਖਦੇ ਹਨ। (ਬਾਇਓ ਵਾਯੂਮੰਡਲ)
4. ਬਾਇਓ ਮਿਲਕੇ ਬਣੀ ਆਤਮ ਨਿਰਭਰ ਜੈਵਿਕ ਪ੍ਰਣਾਲੀ ਨੂੰ _____ ਕਹਾਉਂਦੀ ਹੈ। (ਜੀਵ ਮੰਡਲ, ਵਾਯੂ ਮੰਡਲ)

5. ਸਿਰਫ ਪਦਾਰਥ ਖਾਣ ਵਾਲੇ ਪ੍ਰਾਣੀਆਂ ਨੂੰ _____ ਕਹਿੰਦੇ ਹਨ। (ਸ਼ਾਕਾਹਾਰੀ, ਮਾਸਾਹਾਰੀ)
6. ਦੂਸਰੇ ਜੰਤੂਆਂ ਨੂੰ ਖਾਣ ਵਾਲੇ ਪ੍ਰਾਣੀਆਂ ਨੂੰ _____ ਕਹਿੰਦੇ ਹਨ। (ਸ਼ਾਕਾਹਾਰੀ, ਮਾਸਾਹਾਰੀ)
7. ਜੰਤੂਆਂ ਅਤੇ ਪੌਦਿਆਂ ਦੋਨਾਂ ਨੂੰ ਖਾਣ ਵਾਲੇ ਪ੍ਰਾਣੀਆਂ ਨੂੰ _____ ਕਹਿੰਦੇ ਹਨ।
8. ਮਨੁੱਖ _____ ਦਾ ਸੰਤੁਲਨ ਸਭ ਤੋਂ ਵੱਧ ਵਿਗਾੜਦਾ ਹੈ। (ਕੁਦਰਤ, ਵਾਤਾਵਰਣ)
9. ਪ੍ਰਬਹੀ ਦੇ ਉੱਤੇ _____ ਵਾਲਾ ਭਾਗ ਵਾਯੂ ਮੰਡਲ ਕਹਾਉਂਦਾ ਹੈ। (ਗੈਸਾਂ, ਪਾਣੀ)
10. ਸਮੁੰਦਰ ਦੇ ਪਾਣੀ ਵਿਚਲੀ ਮਿੱਟੀ ਅਤੇ ਚਟਾਨਾਂ ਨੂੰ _____ ਆਖਦੇ ਹਨ। (ਬਲਮੰਡਲ, ਜੀਵ ਮੰਡਲ)
11. ਪ੍ਰਬਹੀ ਉੱਪਰ ਜਲ ਦੁਆਰਾ ਬਣੇ ਭਾਗ ਨੂੰ _____ ਕਹਿੰਦੇ ਹਨ। (ਜਲਮੰਡਲ, ਬਲਮੰਡਲ)
12. ਜੀਵ ਮੰਡਲ ਦਾ ਵਿਸਥਾਰ _____ ਕਿਲੋਮੀਟਰ ਤੱਕ ਹੈ।
13. ਵਾਯੂ ਮੰਡਲ ਵਿੱਚ _____ ਪ੍ਰਤੀਸ਼ਤ ਨਾਈਟਰੋਜਨ ਹੈ। (78%, 21%)
14. ਵਾਯੂ ਮੰਡਲ ਵਿੱਚ _____ ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਹੈ। (0.03, 0.05)
15. ਵੱਖ-ਵੱਖ ਆਹਾਰ ਲੜੀਆਂ ਮਿਲਕੇ _____ ਬਣਾਉਂਦੀਆਂ ਹਨ। (ਆਹਾਰ ਜਾਲ, ਭੋਜਨ)
16. ਬਿਜਲੀ ਦੇ ਚਾਨਣ ਨਾਲ ਵਾਤਾਵਰਨ ਵਿੱਚ ਨਾਈਟਰੋਜਨ _____ ਯੋਗਿਕ ਬਣ ਜਾਂਦੇ ਹਨ। (ਦੋ, ਤਿੰਨ)
17. ਜੀਵ ਮੰਡਲ ਵਿੱਚ ਉਰਜਾ ਦਾ ਸੋਮਾ _____ ਹੈ। (ਸੂਰਜ, ਭੋਜਨ)
18. ਸੌ ਪੌਦੇ ਰਸਾਇਣਿਕ ਕਿਰਿਆ ਦੁਆਰਾ ਭੋਜਨ ਬਣਾਉਂਦੇ ਹਨ ਉਹਨਾਂ ਨੂੰ _____ ਕਹਿੰਦੇ ਹਨ। (ਕੈਮੋਟਾਫਕ, ਮੋਲਕ)
19. ਆਪਣਾ ਭੋਜਨ ਸੰਗ੍ਰਹਿ ਕਰਨ ਵਾਲੇ ਜੀਵਾਂ ਨੂੰ _____ ਆਖਦੇ ਹਨ। (ਸਵੈ-ਪੋਸ਼ੀ, ਪਰ ਆਹਾਰੀ)
20. ਘੱਟ ਮਿਲਣ ਵਾਲੇ ਤੱਤਾਂ ਨੂੰ ਪੋਸ਼ਿਕ ਤੱਤ ਕਹਿੰਦੇ ਹਨ। (ਅਲੱਪ ਮਾਤਰਿ, ਪਿਰਾਮਿਡ)

ਠੀਕ/ਗਲਤ ਚੁਣੋ

- ਜੀਵ ਮੰਡਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।
- ਸਿਰਫ ਪਦਾਰਥ ਖਾਣ ਵਾਲੇ ਪ੍ਰਾਣੀਆਂ ਨੂੰ ਮਾਸਾਹਾਰੀ ਕਹਿੰਦੇ ਹਨ।
- ਪਦਾਰਥ ਖਾਣ ਵਾਲੇ ਪ੍ਰਾਣੀਆਂ ਨੂੰ ਸ਼ਾਕਾਹਾਰੀ ਕਹਿੰਦੇ ਹਨ।
- ਦੂਜੇ ਜੰਤੂਆਂ ਨੂੰ ਖਾਣ ਵਾਲੇ ਪ੍ਰਾਣੀ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ।
- ਮਾਸਾਹਾਰੀ ਪ੍ਰਾਣੀ ਪੌਦੇ ਤੇ ਹੋਰ ਪਦਾਰਥ ਖਾਂਦੇ ਹਨ।
- ਜੰਤੂਆਂ ਅਤੇ ਪੌਦਿਆਂ ਨੂੰ ਖਾਣ ਵਾਲੇ ਪ੍ਰਾਣੀ ਨੂੰ ਸਰਵ-ਆਹਾਰੀ ਕਹਿੰਦੇ ਹਨ।
- ਮਨੁੱਖ ਕੁਦਰਤ ਦੇ ਸੰਤੁਲਨ ਨੂੰ ਵਿਗਾੜਦਾ ਹੈ।
- ਪ੍ਰਬਹੀ ਉੱਤੇ ਗੈਸਾਂ ਵਾਲੇ ਭਾਗ ਨੂੰ ਬਲ ਮੰਡਲ ਕਿਹਾ ਜਾਂਦਾ ਹੈ।
- ਵਾਸਪੀਕਰਨ ਦੁਆਰਾ ਪਾਣੀ ਨਹੀਂ ਉੱਡਦਾ।
- ਜੀਵ ਮੰਡਲ ਦਾ ਵਿਸਥਾਰ 13 ਕਿਲੋਮੀਟਰ ਤੱਕ ਹੈ।
- ਵਾਯੂ ਮੰਡਲ ਵਿੱਚ 21% ਨਾਈਟਰੋਜਨ ਹੈ।

12. ਵਾਯੂ ਮੰਡਲ ਵਿੱਚ 21% ਆਕਸੀਜਨ ਹੈ।
13. ਵਾਯੂ ਮੰਡਲ ਵਿੱਚ 0.03% ਕਾਰਬਨਡਾਈਆਕਸਾਈਡ ਹੈ।
14. ਭੋਜਨ ਦੇ ਆਧਾਰ ਤੇ ਜੀਵਾਂ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ।
15. ਵੱਖ-ਵੱਖ ਆਹਾਰ ਲੜੀਆਂ ਮਿਲਕੇ ਆਹਾਰ ਜਾਲ ਬਣਾਉਂਦੀਆਂ ਹਨ।
16. ਬਾਇਓ ਵਿੱਚ ਮਾਰੂਬਲ, ਜੰਗਲ, ਤਾਲਾਬ ਅਤੇ ਘਾਹ ਦੇ ਮੈਦਾਨ ਹੁੰਦੇ ਹਨ।
17. ਜੀਵ ਮੰਡਲ ਵਿੱਚ ਸੂਰਜ ਉਰਜਾ ਦਾ ਮੁੱਖ ਸੋਮਾ ਹੈ।
18. ਢਾਹ ਉਸਾਰੂ ਕਿਰਿਆਵਾਂ ਦੌਰਾਨ ਉਰਜਾ ਖਰਚ ਨਹੀਂ ਹੁੰਦੀ।
19. ਅਮੋਨੀਆ ਅਤੇ ਨਾਈਟ੍ਰੋਟ ਨਾਈਟਰੋਜਨ ਦੇ ਯੋਗਿਕ ਹਨ।
20. ਪ੍ਰਬਵੀ ਤੇ ਤਿੰਨ ਲੱਖ ਕਿਸਮ ਦੇ ਪੌਦੇ ਪਾਏ ਜਾਂਦੇ ਹਨ।
21. ਪ੍ਰਬਵੀ ਤੇ 10 ਲੱਖ ਕਿਸਮ ਦੇ ਜੀਵ ਪਾਏ ਜਾਂਦੇ ਹਨ।

ਸਹੀ ਮਿਲਾਣ ਕਰੋ:

- | | |
|-------------------------|----------------|
| (1) 1. ਉਰਜਾ ਦਾ ਚਲਣ | 1. ਸਰਵ-ਆਹਾਰੀ |
| 2. ਜੀਵ ਮੰਡਲ | 2. ਮਾਸਾਹਾਰੀ |
| 3. ਪਦਾਰਥ ਖਾਣ ਵਾਲੇ | 3. ਉਰਜਾ ਪ੍ਰਵਾਹ |
| 4. ਜੰਤੂਆਂ ਨੂੰ ਖਾਣ ਵਾਲੇ | 4. ਤਿੰਨ ਭਾਗ |
| 5. ਮਾਸ ਤੇ ਪੌਦੇ ਖਾਣ ਵਾਲੇ | 5. ਸਾਕਾਹਾਰੀ |

1-3, 2-4, 3-5, 4-2, 5-1

- | | |
|------------------------------|---------------|
| 1. ਗੈਸਾਂ ਵਾਲਾ ਭਾਗ | 1.13 ਕਿਲੋਮੀਟਰ |
| 2. ਪਾਣੀ ਵਿਚਲੀ ਮਿੱਟੀ ਤੇ ਚਟਾਨਾ | 2. ਵਾਸ਼ਪੀਕਰਨ |
| 3. ਪ੍ਰਬਵੀ ਤੇ ਜਲ ਦਾ ਭਾਗ | 3. ਵਾਯੂ ਮੰਡਲ |
| 4. ਪਾਣੀ | 4. ਬਲ ਮੰਡਲ |
| 5. ਜੀਵ ਮੰਡਲ | 5. ਜਲ ਮੰਡਲ |

1-3, 2-4, 3-5, 4-2, 5-1

- | | |
|---|---------------|
| 1. ਪੌਦੇ ਦੁਆਰਾ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ | 1. ਸੂਰਜ |
| 2. ਪੌਦੇ ਦੁਆਰਾ ਰਸਾਇਣਿਕ ਕ੍ਰਿਆ | 2. ਆਹਾਰ ਲੜੀ |
| 3. ਵੱਖ-ਵੱਖ ਆਹਾਰ ਲੜੀਆਂ ਮਿਲਕੇ | 3. ਫੋਟੋਗ੍ਰਾਫ |
| 4. ਉਰਜਾ ਅਤੇ ਪਦਾਰਥ ਦਾ ਸਬਾਨੰਤਰ | 4. ਕੈਮੋਟ੍ਰਾਫਕ |
| 5. ਉਰਜਾ ਦਾ ਸੋਮਾ | 5. ਆਹਾਰ ਜਾਲ |

1-3, 2-4, 3-

ਬਹੁਵਿਕਲਪੀ ਪ੍ਰਸ਼ਨ ਉੱਤਰ Multiple Choice Questions

1. ਇਕੋ ਸਿਸਟਮ ਵਿੱਚ ਉਰਜਾ ਦੇ ਚਲਣ ਨੂੰ ਆਖਦੇ ਹਨ।
 (1) ਉਰਜਾ ਪ੍ਰਵਾਹ (2) ਬਾਇਓ (3) ਜੀਵ ਮੰਡਲ
2. ਜੀਵ ਮੰਡਲ ਦੇ ਕਿੰਨੇ ਭਾਗ ਹੁੰਦੇ ਹਨ।
 (1) ਦੋ (2) ਤਿੰਨ (3) ਚਾਰ

3. ਪਦਾਰਥ ਖਾਣ ਵਾਲੇ ਪ੍ਰਾਣੀਆਂ ਨੂੰ ਕੀ ਕਹਿੰਦੇ ਹਨ।
 - (1) ਮਾਸਾਹਾਰੀ
 - (2) ਸ਼ਾਕਾਹਾਰੀ
 - (3) ਸਰਵ-ਆਹਾਰੀ
4. ਮਾਸ ਖਾਣ ਵਾਲੇ ਪ੍ਰਾਣੀਆਂ ਨੂੰ ਕੀ ਕਹਿੰਦੇ ਹਨ।
 - (1) ਸ਼ਾਕਾਹਾਰੀ
 - (2) ਮਾਸਾਹਾਰੀ
 - (3) ਸਰਵ-ਆਹਾਰੀ
5. ਜੰਤੂਆਂ ਅਤੇ ਪੌਦਿਆਂ ਨੂੰ ਖਾਣ ਵਾਲੇ ਪ੍ਰਾਣੀ ਕੀ ਕਹਾਉਂਦੇ ਹਨ।
 - (1) ਮਾਸਾਹਾਰੀ
 - (2) ਸਰਵ-ਆਹਾਰੀ
 - (3) ਸ਼ਾਕਾਹਾਰੀ
6. ਪ੍ਰਬਵੀ ਦੇ ਉੱਤੇ ਗੈਸਾਂ ਵਾਲੇ ਭਾਗ ਨੂੰ ਕੀ ਕਹਿੰਦੇ ਹਨ।
 - (1) ਵਾਯੂ ਮੰਡਲ
 - (2) ਬਲ ਮੰਡਲ
 - (3) ਜਲ ਮੰਡਲ
7. ਪ੍ਰਬਵੀ ਦੀ ਸੜ੍ਹਾ ਤੇ ਸਮੁੰਦਰ ਦੇ ਪਾਣੀ ਵਿਚਲੀ ਮਿੱਟੀ ਅਤੇ ਚਟਾਨਾਂ ਨੂੰ ਕੀ ਕਹਿੰਦੇ ਹਨ।
 - (1) ਜਲ ਮੰਡਲ
 - (2) ਬਲ ਮੰਡਲ
 - (3) ਜੀਵ ਮੰਡਲ
8. ਜੀਵ ਮੰਡਲ ਦਾ ਵਿਸਥਾਰ ਕਿਥੋਂ ਤੱਕ ਹੈ।
 - (1) 15
 - (2) 13
 - (3) 16
 - (4) 18
9. ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਕਿਸ ਤਰ੍ਹਾਂ ਦੇ ਸਬਿਗੀਕਰਨ ਜੀਵਾਣੂੰ ਹੁੰਦੇ ਹਨ?
 - (1) ਨਾਈਟਰੋਜਨ
 - (2) ਆਕਸੀਜਨ
 - (3) ਕਾਰਬਨ ਡਾਈਆਕਸਾਈਡ
 - (4) ਕੋਈ ਨਹੀਂ।
10. ਉਰਜਾ ਅਤੇ ਪਦਾਰਥ ਦਾ ਸਥਾਨੰਤਰ ਕਰਨਾ ਕਿਸ ਦਾ ਕੰਮ ਹੈ।
 - (1) ਭੋਜਨ ਦਾ
 - (2) ਆਹਾਰ ਲੜੀ ਦਾ
 - (3) ਵਿਟਾਮਿਨ ਦਾ
 - (4) ਕੋਈ ਨਹੀਂ
11. ਤੱਤ ਜਾਂ ਯੋਗਿਕ ਜੋ ਜੀਵ-ਧਾਰੀਆਂ ਨੂੰ ਜੁੜ੍ਹੀ ਭੋਜਨ ਪ੍ਰਦਾਨ ਕਰਦਾ ਹੈ। ਉਸ ਨੂੰ ਕੀ ਕਹਿੰਦੇ ਹਨ।
 - (1) ਪੋਸ਼ਕ
 - (2) ਆਹਾਰ ਲੜੀ
 - (3) ਫੋਟੋਗ੍ਰਾਫ
 - (4) ਆਹਾਰ ਜਾਲ
12. ਜਦੋਂ ਪੌਦੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਉਰਜਾ ਦੀ ਖਪਤ ਤੋਂ ਭੋਜਨ ਬਣਾਉਂਦੇ ਹਨ। ਉਸ ਨੂੰ ਕੀ ਕਹਿੰਦੇ ਹਨ।
 - (1) ਫੋਟੋਗ੍ਰਾਫ
 - (2) ਆਹਾਰ ਜਾਲ
 - (3) ਪੋਸ਼ਕ
 - (4) ਅਹਾਰ ਲੜੀ
13. ਜੋ ਪੌਦੇ ਰਸਾਇਣਿਕ ਕਿਰਿਆ ਦੁਆਰਾ ਆਪਣਾ ਭੋਜਨ ਬਣਾਉਂਦੇ ਹਨ। ਉਹਨਾਂ ਨੂੰ ਕੀ ਕਹਿੰਦੇ ਹਨ।
 - (1) ਕੈਮੋਟ੍ਰਾਫਕ
 - (2) ਫੋਟੋਗ੍ਰਾਫ
 - (3) ਪੋਸ਼ਕ
 - (4) ਆਹਾਰ ਲੜੀ
14. ਜੋ ਪੌਦੇ ਰਸਾਇਣਿਕ ਕਿਰਿਆ ਦੁਆਰਾ ਆਪਣਾ ਭੋਜਨ ਬਣਾਉਂਦੇ ਹਨ। ਉਹਨਾਂ ਨੂੰ ਕੀ ਕਹਿੰਦੇ ਹਨ।
 - (1) ਕੈਮੋਟ੍ਰਾਫਕ
 - (2) ਫੋਟੋਗ੍ਰਾਫ
 - (3) ਪੋਸ਼ਕ
 - (4) ਅਹਾਰ ਲੜੀ
15. ਵੱਖ-ਵੱਖ ਆਹਾਰ ਲੜੀਆਂ ਮਿਲ ਕੇ ਕੀ ਬਣਾਉਂਦੀਆਂ ਹਨ।
 - (1) ਆਹਾਰ ਜਾਲ
 - (2) ਲੜੀ
 - (3) ਪੋਸ਼ਕ
 - (4) ਕੈਮੋਟ੍ਰਾਫਕ
16. ਭੋਜਨ ਦੇ ਆਧਾਰ ਤੇ ਜੀਵ ਕਿੰਨੇ ਭਾਗਾਂ ਵਿੱਚ ਵੰਡੇ ਜਾ ਸਕਦੇ ਹਨ।
 - (1) 2
 - (2) 3
 - (3) 4
 - (4) 5
17. ਜੀਵ ਮੰਡਲ ਵਿੱਚ ਉਰਜਾ ਦਾ ਮੁੱਖ ਸੋਮਾ ਕਿਹੜਾ ਹੈ।
 - (1) ਅੱਗ
 - (2) ਸੂਰਜ
 - (3) ਚੰਦਰਮਾ
 - (4) ਲਾਈਟ
18. ਅਮੋਨੀਆ ਅਤੇ ਨਾਈਟ੍ਰੋਜਨ ਕਿਸਦੇ ਯੋਗਿਕ ਹਨ।
 - (1) ਨਾਈਟਰੋਜਨ ਦੇ
 - (2) ਆਕਸੀਜਨ ਦੇ
 - (3) ਕਾਰਬਨ ਦੇ
 - (4) ਕੋਈ ਨਹੀਂ
19. ਬਹੁਤ ਘੱਟ ਮਿਲਣ ਵਾਲੇ ਤੱਤਾਂ ਨੂੰ ਕੀ ਕਹਿੰਦੇ ਹਨ।
 - (1) ਅਲਪਮਾਡਰੀ ਪੋਸ਼ਕ
 - (2) ਨਾਈਟਰੋਜਨੀ
 - (3) ਜੈਵਿਕ
 - (4) ਕੋਈ ਨਹੀਂ
20. ਬਹੁਤ ਘੱਟ ਮਿਲਣ ਵਾਲੇ ਤੱਤਾਂ ਨੂੰ ਕੀ ਕਹਿੰਦੇ ਹਨ।
 - (1) ਅਲਪਮਾਡਰੀ ਪੋਸ਼ਕ
 - (2) ਨਾਈਟਰੋਜਨੀ
 - (3) ਜੈਵਿਕ
 - (4) ਕੋਈ ਨਹੀਂ

21. ਹਵਾ ਵਿੱਚ ਕਿੰਨੇ ਪ੍ਰਤੀਸ਼ਤ ਨਾਈਟਰੋਜਨ ਗੈਸ ਪਾਈ ਜਾਂਦੀ ਹੈ।
(1) 78% (2) 70.4% (3) 72% (4) 71.4%

22. ਮਾਸਾਹਾਰੀ ਜਾਨਵਰ ਕਿੰਨੇ ਪ੍ਰਕਾਰ ਦੇ ਹਨ।
(1) ਦੋ (2) ਤਿੰਨ (3) ਚਾਰ (4) ਪੰਜ

ਉੱਤਰ ਮਾਲਾ

1. (1)

2. (2)

3. (2)

4.(2)

5. (2)

6. (1)

7. (1)

8. (2)

9. (1)

10. (2)

11.

12.(1)

13.

14.(1)

16.(1)

17.(1)

18.(2)

19.(1)

20.(1)

21.(1)

22.

ਪਾਠ-6

ਧਰਤੀ ਤੇ ਉਸਦਾ ਵਾਤਾਵਰਨ

ਠੀਕ ਗਲਤ ਦੀ ਚੋਣ ਕਰੋ।

1. ਉਜੋਨ ਦਾ ਅਣਵੀਂ ਫਾਰਮੂਲਾ O^3 ਹੈ। (X)
2. ਭੌਤਿਕ ਵਾਤਾਵਰਨ ਤੋਂ ਭਾਵ ਬੇਜਾਨ ਵਾਤਾਵਰਨ ਹੈ। (✓)
3. ਕਾਰਖਾਨੇ ਵਿਚੋਂ ਨਿਕਲਣ ਵਾਲਾ ਪਾਣੀ ਦੂਸ਼ਿਤ ਪਾਣੀ ਹੁੰਦਾ ਹੈ। (✓)
4. ਵਾਤਾਵਰਨ ਤੋਂ ਸਾਡਾ ਸਮਾਜਿਕ ਜੀਵਨ ਹੈ। (X)
5. ਜੀਵ ਵਾਤਾਵਰਨ ਤੋਂ ਭਾਵ ਨਿਰਜੀਵ-ਸੰਜੀਵਾਂ ਦਾ ਵਾਤਾਵਰਨ ਹੈ। (X)
6. ਭੌਤਿਕ ਵਾਤਾਵਰਨ ਨੂੰ ਅਜੈਵਿਕ ਵਾਤਾਵਰਨ ਕਿਹਾ ਜਾਂਦਾ ਹੈ। (✓)
7. ਇਨਫਰਾ-ਰੈਂਡ ਕਿਰਨਾਂ ਮਨੁੱਖ ਅਤੇ ਜੀਵਾਂ ਲਈ ਲਾਭਦਾਇਕ ਹਨ। (X)
8. ਰੌਲਾ ਇੱਕ ਪ੍ਰਦੂਸ਼ਣ ਨਹੀਂ ਹੈ। (X)
9. ਜੰਗਲਾਂ ਦੀ ਕਟਾਈ ਵਾਤਾਵਰਨ ਦੂਸ਼ਿਤ ਦਾ ਕਾਰਨ ਹੈ। (✓)
10. ਰੈਡੀਓ ਐਕਟਿਵਤਾ ਪ੍ਰਾਣੀ ਜਗਤ ਲਈ ਹਾਨੀਕਾਰਕ ਹੈ। (✓)
11. ਵਾਤਾਵਰਨ ਦੂਸ਼ਿਤ ਦਾ ਮੁੱਖ ਕਾਰਨ ਘੱਟ ਵਸੋਂ ਦਾ ਹੋਣਾ ਹੈ। (X)
12. ਉਜੋਨ ਦੀ ਪਰਤ ਨਿਊਕਲੀਅਰ ਵਿਕਿਰਨਾਂ ਤੋਂ ਜੀਵਨ ਨੂੰ ਬਚਾਉਂਦੀ ਹੈ। (✓)
13. ਸਮਾਜਿਕ ਅਤੇ ਸੱਭਿਆਚਾਰਕ ਅੰਗ ਮਨੁੱਖ ਦੀਆਂ ਕਿਰਿਆਵਾਂ ਦਾ ਸਿੱਟਾ ਹਨ। (✓)
14. ਵਾਤਾਵਰਨ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਹੈ। (X)
15. ਨਵਿਆਉਣ ਯੋਗ ਸੋਮੇ ਆਮ ਮਿਲਦੇ ਹਨ। (✓)
16. ਨਾਈਟਰੋਜਨ ਸਬਿਗੀਕਰਨ ਦੋ ਤਰ੍ਹਾਂ ਦਾ ਹੁੰਦਾ ਹੈ। (X)
17. ਪਸੂ ਪੰਛੀ ਕੁਦਰਤ ਦਾ ਅਨਮੋਲ ਅੰਗ ਹਨ। (✓)
18. ਰੂੜੀ ਦੀ ਖਾਦ ਪਾਉਣ ਨਾਲ ਵਿਸ਼ੇਸ਼ ਅੰਸ਼ਾ ਦੀ ਘਾਟ ਦੂਰ ਹੁੰਦੀ ਹੈ। (✓)
19. ਜੰਗਲੀ ਜੀਵ ਆਪਣੀ ਰੱਖਿਆ ਆਪ ਕਰਦੇ ਹਨ। (X)
20. ਜੰਗਲੀ ਜੀਵਾਂ ਦੇ ਬਚਾ ਲਈ ਜੀਵ ਰੱਖਿਆ ਐਕਟ 1972 ਵਿੱਚ ਲਾਗੂ ਕੀਤਾ ਗਿਆ। (✓)

ਮਿਲਾਨ ਕਰੋ

- | | |
|---------------------------|---------------------------------------|
| 1. ਵਾਯੂ ਮੰਡਲ | 2. 52 ਦੇਸ਼ ਸ਼ਾਮਿਲ |
| 2. ਅੰਤਰ-ਰਾਸ਼ਟਰੀ ਸੰਧੀ | 5. ਬੋਲਾਪਣ |
| 3. ਲਕਸ਼ਦੀਪ ਸਮੂਹ | 1. ਪ੍ਰਿਬਵੀ ਦੀ ਸਤਿਹ 'ਤੇ ਗਿਲਾਫ |
| 4. ਜੰਗਲੀ ਜੀਵ | 3. ਟਾਪੂ 'ਪਿੱਟੀ' |
| 5. ਰੌਲਾ ਪ੍ਰਦੂਸ਼ਣ | 4. ਕੁਦਰਤੀ ਤੋਹਫਾ |
| 6. ਵਾਤਾਵਰਨ ਦੀ ਬਣਤਰ ਦੇ ਭਾਗ | 8. ਵਾਤਾਵਰਨ ਅਤੇ ਜੀਵਾਣੂ ਵਿੱਚ ਸੰਬੰਧ |
| 7. ਤੇਜ਼ਾਬੀ ਵਰਖਾ | 6. ਤਿੰਨ ਭਾਗ |
| 8. ਇਕੋਲੋਜੀਬੈਲਸ | 7. ਸਲਫਰ ਡਾਈਆਕਸਾਈਡ |
| 9. ਪ੍ਰਮਾਣੂ ਉਰਜਾ | 10. ਕੋਮਰ ਦਾ ਕਾਰਨ |
| 10. ਨਿਊਕਲੀਅਰ ਵਿਕਿਰਨਾਂ | 9. ਰੈਡੀਓਐਕਟਿਵਤਾ |
| 11. ਨਾ ਨਵਿਆਉਣਯੋਗ ਸੋਮੇ | 13. ਕਾਰਖਾਨਿਆਂ ਦੀ ਗੰਦਗੀ ਦਾ ਸ਼ਾਮਿਲ ਹੋਣਾ |
| 12. ਉਜੋਨ | 11. ਡੀਜ਼ਲ, ਪੈਟਰੋਲ |

- | | |
|-------------------------------|------------------------------------|
| 13. ਪਾਣੀ ਦਾ ਦੂਸ਼ਿਤ | 12. ਪਾਰਵੈਂਗਲੀ ਕਿਰਨਾਂ |
| 14. ਫਸਲ ਚੱਕਰ | 14. ਫਸਲਾਂ ਦੀ ਅਦਲਾ-ਬਦਲੀ |
| 15. ਸਿੰਮ, ਤੁਲਸੀ | 15. ਦਵਾਈਆਂ ਬਣਾਉਣ ਲਈ |
| 16. ਨਵਿਉਣਯੋਗ ਸੌਮੇ | 17. ਪੁਸਤਕ ਦਾ ਨਾਮ |
| 17. ਕੌਮਾਂਤਰੀ ਬਚਾਓ ਸੇਵਾ ਕਮਿਸ਼ਨ | 19. ਚੰਗੀ ਖੇਤੀ ਕਰਨ ਦੀ ਸ਼ਕਤੀ |
| 18. ਉੱਦਮ ਪ੍ਰਜੈਕਟ | 20. ਨਾਈਟਰੋਜਨ ਗੈਸ ਤੋਂ ਨਾਈਟਰੋਜਨ ਬਣਨਾ |
| 19. ਭੌਂ ਦੀ ਉਪਜਾਊ ਸ਼ਕਤੀ | 18. ਪਸੂ ਪੰਛੀਆਂ ਨੂੰ ਬਚਾਉਣਾ |
| 20. ਨਾਈਟਰੋਜਨ ਸਬਿਗੀਕਰਨ | 16. ਪੈਣ-ਪਾਣੀ ਪ੍ਰਕਾਸ਼ |

ਖਾਲੀ ਥਾਵਾਂ ਭਰੋ।

1. ਉਜੋਨ ਤਹਿ ਮਨੁੱਖ ਲਈ ਲਾਭਕਾਰੀ ਹੈ। (ਲਾਭਕਾਰੀ, ਹਾਨੀਕਾਰਕ)
 2. ਵਾਤਾਵਰਨ ਦੀ ਬਣਤਰ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। (2, 3)
 3. ਇਕੋਲੋਜੀਕਲ ਦਾ ਮੁੱਖ ਆਧਾਰ ਈਕੋ ਪ੍ਰਨਾਲੀਆਂ ਹਨ। (ਈਕੋ/ਗਰਮੀ)
 4. ਸੰਜੀਵਾਂ ਦਾ ਵਾਤਾਵਰਨ ਜੈਵਿਕ ਵਾਤਾਵਰਨ ਅਖਵਾਊਂਦਾ ਹੈ। (ਅਜੈਵਿਕ/ਜੈਵਿਕ)
 5. ਰੇਡੀਓ ਐਕਟਿਵਤਾ ਵਾਤਾਵਰਨ ਦੂਸ਼ਿਤ ਕਰਦੀ ਹੈ। (ਸਾਫ਼/ਦੂਸ਼ਿਤ)
 6. ਕੀਟਨਾਸ਼ਕ ਦਵਾਈਆਂ ਹਾਨੀਕਾਰਕ ਹੁੰਦੀਆਂ ਹਨ। (ਲਾਭਦਾਇਕ/ਹਾਨੀਕਾਰਕ)
 7. ਇੱਕ ਚਿਮਨੀ 2500 ਟਨ ਸਲਫਰ ਡਾਈਆਕਸਾਈਡ ਹਵਾ ਵਿੱਚ ਮਿਲਾ ਰਹੀ ਹੈ। (ਪਾਣੀ/ਹਵਾ)
 8. ਸਵਾ ਕਾਰਖਾਨਾ ਲਗਾਉਣ ਤੋਂ ਪਹਿਲਾਂ ਪ੍ਰਦੂਸ਼ਣਹੀਣਤਾ ਦਾ ਸਰਟੀਫਿਕੇਟ ਜੁੜੀ ਹੈ।
(ਪ੍ਰਦੂਸ਼ਣਹੀਣਤਾ/ਪਾਣੀ)
 9. ਜੰਗਲਾਂ ਨੂੰ ਕੱਟਣ ਤੋਂ ਰੋਕ ਸੰਬੰਧੀ ਕਾਨੂੰਨ ਪਾਸ ਕੀਤੇ ਜਾਣ। (ਕਾਨੂੰਨ/ਕਿਤਾਬ)
 10. ਜੰਗਲੀ ਜੀਵ ਵਾਤਾਵਰਨ ਦੀ ਪ੍ਰਸ਼ਿੱਖਤੀ ਨੂੰ ਅਨਕੂਲ ਬਣਾਉਂਦੇ ਹਨ। (ਅਨਕੂਲ/ਖਰਾਬ)
 11. ਜਲਗਾਹਾਂ, ਬਨਸਪਤੀ ਅਤੇ ਜੀਵ ਜੰਤੂਆਂ ਦਾ ਵਿਕਾਸ ਹੁੰਦਾ ਹੈ। (ਵਿਕਾਸ/ਅੰਤ)
 12. ਜਲਗਾਹਾਂ ਦੇ ਸਮਾਪਤ ਹੋਣ ਨਾਲ ਧਰਤੀ ਦਾ ਸਮਤੌਲ ਖਤਮ ਹੋ ਰਿਹਾ ਹੈ। (ਸਮਾਪਤ/ਆਰੰਭ)
 13. ਨੀਲਗੀਰ ਲੰਗੂਰ ਦੀ ਚਰਬੀ ਤੋਂ ਬਾਮ ਬਣਦੀ ਹੈ। (ਬਾਮ/ਦਵਾਈ)
 14. ਟਾਪੂ ਪਿੱਟੀ ਦਾ ਖੇਤਰਫਲ 1.21 ਹੈਕਟੈਅਰ ਹੈ। (2.20 ਹੈਕ/1.21ਹੈਕ)
 15. ਜੰਗਲੀ ਜੀਵਾਂ ਦੀ ਨਸਲਾਂ ਬਚਾਉਣ ਲਈ ਸ਼ਿਕਾਰ ਦੀ ਪਾਬੰਧੀ ਹੋਣੀ ਚਾਹੀਦੀ ਹੈ।
(ਨਸਲਾਂ/ਉਮਰ)
 16. ਉੱਦਮ ਪ੍ਰਜੈਕਟ ਪ੍ਰਾਜੈਕਟ ਟਾਈਗਰ ਰਾਹੀਂ ਸ਼ੁਰੂ ਹੋਇਆ। (ਪ੍ਰਾਜੈਕਟ ਟਾਈਗਰ/ਐਲੀਫੇਟ)
 17. 1972 ਵਿੱਚ ਜੰਗਲੀ ਜੀਵਾਂ ਦੇ ਬਚਾਅ ਲਈ ਐਕਟ ਪਾਸ ਕੀਤਾ ਗਿਆ। (1972/1951)
 18. ਵਾਤਾਵਰਨ ਬਚਾਓ ਲਈ ਰੁੱਖ ਲਗਾਉ। (ਫੁੱਲ/ਰੁੱਖ[
 19. ਆਬਾਦੀ ਵੱਧਣ ਨਾਲ ਆਰਥਿਕ ਦਰ ਤੇਜ਼ ਹੁੰਦੀ ਹੈ। (ਤੇਜ਼/ਹੋਲੀ)
 20. ਭੂਮੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਕਰੋ। (ਭੌਤਿਕ/ਰਸਾਇਣਿਕ)
1. ਉਜੋਨ ਦਾ ਅਣਵੀਂ O₃ ਫਾਰਮੂਲਾ ਹੈ।
(O³ O₃ 30 03)
 2. ਜੰਗਲ ਕੱਟਣ ਨਾਲ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਮਾਤਰਾ ਵੱਧ ਜਾਂਦੀ ਹੈ।
(ਆਕਸੀਜਨ, ਕਾਰਬਨ ਡਾਇਆਕਸਾਈਡ, ਨਾਈਟਰੋਜਨ, ਸਲਫਰ)
 3. ਪਾਣੀ ਫੋਕਟ ਪਦਾਰਥਾਂ ਰਾਹੀਂ ਦੂਸ਼ਿਤ ਹੋ ਜਾਂਦਾ ਹੈ।

(ਫੋਕਟ ਪਦਾਰਥ, ਗੈਸਾਂ, ਆਕਸੀਜਨ, ਸਲਫਰ)

4. ਅਜੈਵਿਕ ਵਾਤਾਵਰਨ ਬੇਜਾਨ ਵਾਤਾਵਰਨ ਹੁੰਦਾ ਹੈ।
(ਸੰਜੀਵ ਵਾਤਾਵਰਨ, ਨਿਰਜੀਵ, ਬੇਜਾਨ ਵਾਤਾਵਰਨ, ਭੌਤਿਕ ਵਾਤਾਵਰਨ)
5. ਬਿਜਲੀ ਚਮਕਣ ਨਾਲ ਵਾਤਾਵਰਨ ਵਿੱਚ ਨਾਈਟਰੋਜਨ ਦੇ ਯੋਗਿਕ ਬਣਦੇ ਹਨ।
(ਨਾਈਟਰੋਜਨ, ਸਲਫਰ, ਅਮੋਨੀਆ, ਆਕਸੀਜਨ)
6. ਉਜੇਨ ਤਹਿ ਪਾਰਵੈਂਗਣੀ ਕਿਰਨਾਂ ਨੂੰ ਸੋਖਦੀ ਹੈ।
(ਪਾਰਵੈਂਗਣੀ, ਇਨਫਰਾ-ਰੈਡ, ਅਲਵਰਾਂ, ਸਮੀ)
7. ਅਜੈਵਿਕ ਵਾਤਾਵਰਨ ਵਿੱਚ ਮਿੱਟੀ ਪਾਣੀ, ਮੌਸਮ ਸੰਬੰਧੀ ਕਾਰਕ ਹੁੰਦੇ ਹਨ।
(ਪਸੂ, ਪੌਦੇ, ਮਿੱਟੀ, ਕੁੱਤਾ)
8. ਟਿੱਡੀ ਦਲ ਨੂੰ ਮਾਰਨ ਲਈ ਡੀ.ਡੀ.ਟੀ ਦਵਾਈ ਵਰਤੀ ਜਾਂਦੀ ਹੈ।
(ਫਿਨਾਇਲ ਡੀ.ਡੀ.ਟੀ ਨਾਈਟਰੇਟ ਆਕਸੀਜਨ)
9. 1981 ਵਿੱਚ ਇਸ ਦੀ ਅਬਾਦੀ 68.4 ਕਰੋੜ ਸੀ।
(68.4 ਕਰੋੜ, 65.00 ਕਰੋੜ, 7.00 ਕਰੋੜ, 2 ਕਰੋੜ,)
10. ਜਲ ਪ੍ਰਦੂਸ਼ਣ ਨਾਲ ਬਿਮਾਰੀਆਂ ਲੱਗ ਜਾਂਦੀਆਂ ਹਨ।
(ਦਰਦ, ਬਿਮਾਰੀਆਂ, ਸੱਟਾ, ਰਗੜ੍ਹਾਂ)
11. ਸੰਯੁਕਤ ਰਾਜ ਅਮਰੀਕਾ ਵਿੱਚ 179 ਚਿਮਨੀਆਂ ਹਨ।
(170, 190, 180, 179)
12. ਦੂਸ਼ਿਤ ਪਾਣੀ ਨਾਲ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
(ਮੂੰਹ, ਪੇਟ, ਪਿੱਠ, ਪੈਰ)
13. ਲਾਉਡ ਸਪੀਕਰਾਂ ਰਾਹੀਂ ਵਾਤਾਵਰਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਦੀਆਂ ਹਨ।
(ਲਾਉਡ ਸਪੀਕਰਾਂ, ਪੰਛੀਆਂ ਦੀਆਂ ਅਵਾਜ਼ਾਂ, ਬੱਚਿਆਂ ਦਾ ਰੋਲਾ, ਟੀ.ਵੀ. ਦੀ ਆਵਾਜ਼)
14. ਸ਼ੋਰ-ਸ਼ਰਾਬੇ ਨਾਲ ਮਾਨਸਿਕ ਤਣਾਓ ਵੱਧਦਾ ਹੈ।
(ਸਗੀਰਕ ਤਣਾਓ, ਮਾਨਸਿਕ ਤਣਾਓ, ਭਾਵਨਾਤਮਕ ਤਣਾਓ, ਆਰਥਿਕ ਤਣਾਓ)
15. ਨਿਉਕਲੀਅਰ ਵਿਕਰਨਾਂ ਰਾਹੀਂ ਕੈਂਸਰ ਰੋਗ ਹੋ ਜਾਂਦਾ ਹੈ।
(ਕੈਂਸਰ, ਬੁਖਾਰ, ਪੇਟ, ਦਿਲ ਦਾ ਰੋਗ)
16. ਜੀਵਾਂ ਦੀ ਰੱਖਿਆ ਲਈ ਉੱਦਮ ਪ੍ਰੈਜੈਕਟ ਖੋਲੇ ਗਏ।
(ਉੱਦਮ ਪ੍ਰਾਜੈਕਟ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਸਮੱਝੌਤੇ, ਜੰਗਲੀ ਜੀਵ ਰੱਖਿਆ ਪ੍ਰਾਜੈਕਟ, ਉਪਰੋਕਤ ਸਾਰੇ)
17. ਖੇਤੀ ਦੌਰਾਨ ਕੀਟਨਾਸ਼ਕਾਂ ਵਰਤੋਂ ਘੱਟ ਕਰਨੀ ਚਾਹੀਦੀ ਹੈ।
(ਕੀਟਨਾਸ਼ਕਾਂ ਦੀ, ਪਾਣੀ ਦੀ, ਖਾਦ ਦੀ, ਮਿੱਟੀ ਦੀ)
18. ਆਬਾਦੀ ਨੂੰ ਟਿਕਿਆ ਦੁਆਰਾ ਨਾਲ ਘਟਾਇਆ ਜਾ ਸਕਦਾ ਹੈ।
(ਜੂਰਤਾਂ, ਸਮੇਂ ਦੇ ਹਾਲਤਾਂ, ਅਨਪੜ੍ਹਾਂ ਵਧਾ ਕੇ, ਵਿੱਦਿਆ ਕੁਆਰਾਂ)
19. ਗੰਦਗੀ ਵਿੱਚ ਵਾਧਾ ਵੱਧ ਆਬਾਦੀ ਨਾਲ ਹੁੰਦਾ ਹੈ।
(ਘੱਟ ਆਬਾਦੀ, ਵੱਧ ਆਬਾਦੀ, ਦਰਮਿਆਨੀ ਆਬਾਦੀ, ਅਨਪੜ੍ਹਤਾ)
20. ਦੂਸ਼ਿਤ ਵਿਰੋਧੀ ਸਰਟੀਫਿਕੇਟ ਨਾਲ ਆਵਾਜਾਈ ਦੇ ਸਾਧਨ ਰਾਹੀਂ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ।

(ਪਾਣੀ, ਦੂਸ਼ਿਤ ਵਿਰੋਧੀ ਸਰਟੀਫਿਕੇਟ ਨਾਲ, ਹਵਾ, ਸ਼ੋਰ-ਸ਼ਰਾਬੇ)

ਛੋਟੇ ਪ੍ਰਸ਼ਨਾਂ ਦੇ ਉੱਤਰ

1. ਵਾਤਾਵਰਨ ਤੋਂ ਕੀ ਭਾਵ ਹੈ। (ਆਲਾ-ਦੁਆਲਾ)
2. ਵਾਤਾਵਰਨ ਦੇ ਅੰਗਾਂ ਦੇ ਨਾਂ ਦੱਸੋ। (ਜੀਵ ਵਾਤਾਵਰਨ/ਬੌਤਿਕ ਵਾਤਾਵਰਨ/ਸਮਾਜਿਕ ਸਭਿਆਚਾਰ)
3. ਵਾਤਾਵਰਨ ਦੂਸ਼ਿਤਾਂ ਦਾ ਕਾਰਨ ਲਿਖੋ। (ਵੱਧਦੀ ਵਸੋਂ)
4. ਵੱਧ ਅਬਾਦੀ ਨਾਲ ਕੀ ਪੈਦਾ ਹੁੰਦਾ ਹੈ। (ਕੂੜਾ-ਕਰਕਟ ਅਤੇ ਮੈਲ)
5. ਉਜੋਨ ਪਰਤ ਕਿਨ੍ਹਾਂ ਕਿਰਨਾਂ ਤੋਂ ਬਚਾਉਂਦੀ ਹੈ। (ਪਰਾਵੈਂਗਣੀ ਕਿਰਨਾਂ)
6. ਨਿਊਕਲੀਅਰ ਵਿਕਿਰਨਾਂ ਨਾਲ ਕਿਹੜਾ ਰੋਗ ਹੁੰਦਾ ਹੈ। (ਕੈਂਸਰ, ਚਮੜੀ)
7. ਨਿਵਾਉਣ ਯੋਗ ਸੋਮਿਆਂ ਦਾ ਨਾਂ ਲਿਖੋ? (ਪਾਣੀ, ਪ੍ਰਕਾਸ਼)
8. ਨਾ ਨਵਿਆਉਣ ਯੋਗ ਸੋਮਿਆਂ ਦਾ ਨਾਂ ਲਿਖੋ। (ਗੈਸ, ਪੈਟਰੋਲ)
9. ਦਵਾਈ ਕਿਨ੍ਹਾਂ ਰੁੱਖਾਂ ਤੋਂ ਤਿਆਰ ਹੁੰਦੀਆਂ ਹਨ। (ਤੁਲਸੀ, ਨਿੰਮ)
10. ਤੇਜ਼ਾਬੀ ਵਰਖਾ ਦਾ ਮੁੱਖ ਕਾਰਨ (ਕਾਰਖਾਨਿਆਂ ਦਾ ਧੂਆਂ)
11. ਭੋਂ ਖਾਲੀ ਰੱਖਣਾ ਕੀ ਹੈ। (ਖੇਤੀ ਜਮੀਨ ਨੂੰ ਕੁਝ ਸਮਾਂ ਖਾਲੀ ਛੱਡਣਾ)
12. ਰੂੜੀ ਦੀ ਖਾਦ ਦਾ ਕੀ ਲਾਭ ਹੈ। (ਖੇਤੀ ਦੀ ਪੈਦਾਵਾਰ)
13. ਪ੍ਰਾਜੈਕਟ ਟਾਈਗਰ ਕਿਸ ਪ੍ਰਾਜੈਕਟ ਅਧੀਨ ਖੋਲਿਆ। (ਉੱਦਮ ਪ੍ਰਾਜੈਕਟ)
14. ਜੰਗਲੀ ਜੀਵਾਂ ਦੀ ਰੱਖਿਆ ਲਈ ਜੀਵ ਐਕਟ ਕਦੇ ਪਾਸ ਹੋਇਆ। (1972)
15. ਜੰਗਲੀ ਜੀਵਾਂ ਦੀ ਰੱਖਿਆ ਲਈ ਕਿਹੜਾ ਐਕਟ ਪਾਸ ਹੋਇਆ। (ਜੰਗਲੀ ਜੀਵ ਐਕਟ)
16. ਨੀਲਗਿਰੀ ਲੰਗੂਰ ਦੀ ਚਰਬੀ ਤੋਂ ਕੀ ਤਿਆਰ ਹੁੰਦਾ ਹੈ। (ਬਾਮ)
17. ਭੌਤਿਕ ਵਾਤਾਵਰਨ ਕੀ ਹੈ? (ਅਜੈਵਿਕ ਵਾਤਾਵਰਨ)
18. ਅਜੈਵਿਕ ਵਾਤਾਵਰਨ ਕੀ ਹੈ? (ਬੇਜਾਨ ਵਾਤਾਵਰਨ)
19. ਜੀਵ ਵਾਤਾਵਰਨ ਕੀ ਹੈ? (ਜੀਵ ਜਗਤ ਅਤੇ ਪੇੜ ਪੌਦੇ ਸ਼ਾਮਿਲ)
20. ਗੱਲਾ ਪ੍ਰਦੂਸ਼ਣ ਦਾ ਮੁੱਖ ਕਾਰਨ ਕੀ ਹੈ? (ਅਬਾਦੀ ਅਤੇ ਆਵਜਾਈ ਸਾਧਨ)

ਪ੍ਰਸ਼ਨ 1.

ਰੇਡਿਓ ਐਕਟਿਵਤਾ ਦੇ ਪ੍ਰਦੂਸ਼ਣ 'ਤੇ ਨੋਟ ਲਿਖੋ?

ਉੱਤਰ

ਪ੍ਰਮਾਣੂ ਸ਼ਕਤੀ ਤੋਂ ਪ੍ਰਾਪਤ ਉਰਜਾ ਵਿਚੋਂ ਨਿਕਲਣ ਵਾਲੇ ਫੋਕਟ ਪਦਾਰਥਾਂ ਨੂੰ ਰੇਡੀਓ ਐਕਟਿਵਤਾ ਕਿਹਾ ਜਾਂਦਾ ਹੈ ਜੋ ਫੋਕਟ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਇਸ ਨੂੰ ਵਾਯੂ ਮੰਡਲ ਦੁਸ਼ਿਤ ਹੁੰਦਾ ਹੈ।

ਪ੍ਰਸ਼ਨ 2.

ਜਲ ਪ੍ਰਦੂਸ਼ਣ ਕੀ ਹੈ?

ਉੱਤਰ

ਜਹਿਰਲੇ ਰਸਾਇਣਾਂ ਅਤੇ ਮਲ ਅਤੇ ਕੂੜਾ ਕਰਕਟ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿਸ ਕਾਰਨ ਪਾਣੀ ਦੇ ਸੋਮੇ ਦੂਸ਼ਿਤ ਹੋ ਰਹੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।

ਪ੍ਰਸ਼ਨ 3.

ਹਵਾ ਪ੍ਰਦੂਸ਼ਣ ਕੀ ਹੈ?

ਉੱਤਰ

ਵੱਡੇ ਉਦਯੋਗਾਂ, ਕਾਰਖਾਨਿਆਂ ਅਤੇ ਆਵਜਾਈ ਦੇ ਸਾਧਨਾਂ ਤੋਂ ਨਿਕਲਣ ਵਾਲੇ ਧੂੰਏ ਵਿਚੋਂ ਜਹਿਰੀਲੀਆਂ ਗੈਸਾਂ ਦਾ ਹਵਾ ਵਿੱਚ ਮਿਲ ਜਾਣਾ ਹਵਾ ਪ੍ਰਦੂਸ਼ਣ ਹੈ। ਜਿਵੇਂ ਸਲਫਰ ਡਾਇਆਕਸਾਈਡ ਆਦਿ ਗੈਸਾਂ ਦਾ ਹਵਾ ਵਿੱਚ ਮਿਲ ਜਾਣਾ।

ਪ੍ਰਸ਼ਨ 4.

ਇਕੋਲੋਜੀਕਲ ਬੈਲਸ ਕੀ ਹੈ?

- ਪ੍ਰਸ਼ਨ 1.** ਉੱਤਰ ਇਕੋਲੋਜੀਕਲ ਬੈਲਸ ਅਜਿਹੀ ਪ੍ਰਣਾਲੀ ਹੈ ਜੋ ਪਸੂਆਂ, ਪੌਦਿਆਂ ਅਤੇ ਜੀਵਾਣੂਆਂ ਦੇ ਆਪਸੀ ਸੰਬੰਧਾਂ ਨੂੰ ਬਰਾਬਰ ਰੱਖਣਾ ਹੈ ਭਾਵ ਵਾਤਾਵਰਨ ਅਤੇ ਜੀਵਾਣੂਆਂ ਵਿੱਚ ਸੰਬੰਧਾਂ ਦੀ ਬਣਤਰ ਨੂੰ ਇਕੋਲੋਜੀਕਲ ਬੈਲਸ ਕਿਹਾ ਜਾਂਦਾ ਹੈ।
- ਪ੍ਰਸ਼ਨ 5.** ਉੱਤਰ ਨਿਊਕਲੀਅਰ ਵਿਕਿਰਨਾਂ ਦਾ ਜੀਵਾਂ 'ਤੇ ਕੀ ਅਸਰ ਪੈਂਦਾ ਹੈ?
- ਇਸ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਕਾਰਨ ਜੀਵਾਂ ਨੂੰ ਕੈਂਸਰ, ਅਨੀਮੀਆ, ਨਿਊਕੀਮੀਆਂ ਵਰਗੇ ਰੋਗ ਹੋ ਸਕਦੇ ਹਨ। ਪਰ ਉਜੋਨ ਪਰਤ ਇਹਨਾਂ ਵਿਕਿਰਨਾਂ ਨੂੰ ਆਪਣੇ ਵਿੱਚ ਸੋਖ ਲੈਂਦੀ ਹੈ।
- ਪ੍ਰਸ਼ਨ 6.** ਪ੍ਰਸ਼ਨ 6. ਆਵਾਜ਼ ਪ੍ਰਦੂਸ਼ਣ ਤੋਂ ਕੀ ਭਾਵ ਹੈ?
- ਉੱਤਰ ਅਜੋਕੇ ਯੁੱਗ ਵਿੱਚ ਵੱਧ ਰਹੀ ਜਨਸੰਖਿਆ, ਆਵਾਜਾਈ ਦਾ ਸ਼ੋਰ-ਸ਼ਰਾਬਾ, ਹੋਰਨ, ਸਾਇਰਨਾਂ ਆਦਿ ਦੀਆਂ ਬੇਲੋੜੀਆਂ ਆਵਾਜਾਂ, ਆਵਾਜ਼ ਪ੍ਰਦੂਸ਼ਣ ਹੈ।
- ਪ੍ਰਸ਼ਨ 7.** ਪ੍ਰਸ਼ਨ 7. ਤੇਜ਼ਾਬੀ ਵਰਖਾ ਬਾਰੇ ਲਿਖੋ?
- ਉੱਤਰ ਉਦਯੋਗ ਅਤੇ ਕਾਰਖਾਨਿਆਂ ਵਿੱਚ ਨਿਕਲਣ ਵਾਲੇ ਧੂੰਦੇਂ ਅਤੇ ਗੰਦਗੀ ਦੇ ਕੀਟਾਣੂ ਅਤੇ ਗੈਸ ਹਵਾ ਵਿੱਚ ਮਿਲ ਜਾਂਦੀਆਂ ਹਨ। ਜਿਵੇਂ ਸਲਫਰ ਡਾਈਆਕਸਾਈਡ ਅਤੇ ਟ੍ਰਾਈਆਕਸਾਈਡ ਆਦਿ ਜੋ ਮੰਹ ਪੈਣ 'ਤੇ ਤੇਜ਼ਾਬੀ ਵਰਖਾ ਕਰਦੀਆਂ ਹਨ।
- ਪ੍ਰਸ਼ਨ 8.** ਪ੍ਰਸ਼ਨ 8. ਨਾਈਟਰੋਜਨ ਦਾ ਸਥਿਰੀਕਰਨ ਕੀ ਹੈ?
- ਉੱਤਰ ਨਾਈਟਰੋਜਨ ਗੈਸ ਤੋਂ ਨਾਈਟਰੋਕ ਬਣਨਾ ਨਾਈਟਰੋਜਨ ਦਾ ਸਥਿਰੀਕਰਨ ਹੈ। ਜਿਸ ਨਾਲ ਨਾਈਟਰੋਜਨ ਗੈਸ, ਨਾਈਟਰੋਜਨ ਦੇ ਯੋਗਿਕਾਂ ਵਿੱਚ ਬਦਲ ਜਾਂਦੀ ਹੈ।
- ਪ੍ਰਸ਼ਨ 9.** ਪ੍ਰਸ਼ਨ 9. ਰੁੱਖਾਂ ਦੇ ਲਾਭ ਲਿਖੋ?
- ਉੱਤਰ ਰੁੱਖ ਦੇ ਹੇਠ ਲਿਖੇ ਲਾਭ ਹਨ।
1. ਇਹਨਾਂ ਤੋਂ ਦਵਾਈਆਂ ਤਿਆਰ ਹੁੰਦੀਆਂ ਹਨ। ਜਿਵੇਂ ਨਿੰਮ, ਤੁਲਸੀ, ਸਫੈਦਾ ਆਦਿ।
 2. ਰੁੱਖਾਂ ਦੀ ਲੱਕੜ ਮਕਾਨ ਅਤੇ ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ।
 3. ਰੁੱਖਾਂ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ।
 4. ਰੁੱਖ ਜੰਗਲ ਦਾ ਰੂਪ ਧਾਰਨ ਕਰਕੇ ਹੜ੍ਹ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
- ਪ੍ਰਸ਼ਨ 10.** ਪ੍ਰਸ਼ਨ 10. ਨਵਿਆਉਣਯੋਗ ਅਤੇ ਨਾ-ਨਵਿਆਉਣ ਯੋਗ ਸੋਮਿਆਂ ਵਿੱਚ ਕੀ ਭਿੰਨਤਾ ਹੈ।
- ਉੱਤਰ

ਨਵਿਆਉਣ ਯੋਗ ਸੋਮੇ	ਨਾ-ਨਵਿਆਉਣ ਯੋਗ ਸੋਮੇ
1. ਉਰਜਾ ਦੇ ਜਿਨ੍ਹਾਂ ਸੋਮਿਆਂ ਦੀ ਵਰਤੋਂ ਵਾਰ-ਵਾਰ ਕੀਤੀ ਜਾਂਦੀ ਹੈ। ਜਿਵੇਂ ਹਵਾ, ਪਾਣੀ, ਪ੍ਰਕਾਸ਼	ਉਰਜਾ ਦੇ ਜਿਨ੍ਹਾਂ ਸੋਮਿਆਂ ਦੀ ਵਰਤੋਂ ਇਕ ਵਾਰ ਹੁੰਦੀ ਹੈ। ਫਿਰ ਖਤਮ ਹੋ ਜਾਂਦੇ ਹਨ। ਜਿਵੇਂ ਪੈਟਰੋਲ, ਡੀਜ਼ਲ
2. ਇਹ ਵਾਤਾਵਰਨ ਦੂਸ਼ਿਤ ਨਹੀਂ ਕਰਦੇ।	ਇਹ ਵਾਤਾਵਰਨ ਦੂਸ਼ਿਤ ਕਰਦੇ ਹਨ।

ਪਾਠ-7

ਸਿਹਤ ਅਤੇ ਰੋਗ

ਠੀਕ/ਗਲਤ ਦੀ ਚੋਣ ਕਰੋ।

1. ਹਵਾ ਹੈਜ਼ਾ ਅਤੇ ਪੇਚਸ ਫੈਲਾਉਂਦੀ ਹੈ।(X)
2. ਚੇਚਕ ਰੋਗ ਕੱਪੜਿਆਂ ਰਾਹੀਂ ਜਾਂ ਛੋਹ ਰਾਹੀਂ ਹੁੰਦਾ ਹੈ।(✓)
3. ਟੈਟਨਸ ਰੋਗ ਬੈਸੀਲੈਸ ਜੀਵਾਣੂ ਤੋਂ ਫੈਲਦਾ ਹੈ।(✓)
4. ਸੈਂਡਫਲਾਈ ਨਾਂ ਦੀ ਮੱਖੀ ਨਾਲ ਸਿਰਦਰਦ ਹੁੰਦਾ ਹੈ।(X)
5. ਘਰਾਂ ਵਿੱਚ ਮੱਖੀ ਮੱਛਰ ਤੋਂ ਬਚਣ ਲਈ ਡੀ.ਡੀ. ਟੀ. ਦੀ ਵਰਤੋਂ ਕਰੋ।(✓)
6. ਕਿਨੇ ਵੀ ਰੋਗ ਹਵਾ ਰਾਹੀਂ ਨਹੀਂ ਫੈਲਦੇ।(X)
7. ਛੂਤ ਦੇ ਰੋਗ ਹਵਾ ਰਾਹੀਂ ਨਹੀਂ ਫੈਲਦੇ।(X)
8. ਸਵੱਛਤਾ ਬਿਮਾਰੀਆਂ ਰੋਕਣ ਵਿੱਚ ਸਹਾਈ ਹੈ।(✓)
9. ਤਪਦਿਕ ਰੋਗ ਨਾਲ ਦਿਨੋ-ਦਿਨ ਸਰੀਰ ਕਮਜ਼ੋਰ ਹੁੰਦਾ ਹੈ।(✓)
10. ਨਮੂਨੀਏ ਵਾਲੀ ਪਲੇਗ ਬੁੱਕ ਅਤੇ ਬਲਗਮ ਰਾਹੀਂ ਫੈਲਦਾ ਹੈ।(X)
11. ਮੱਖੀਆਂ ਰਾਹੀਂ ਹੈਜ਼ਾ ਤੇ ਪੇਚਸ ਫੈਲਦਾ ਹੈ।(✓)
12. ਗਿਲਟੀਆਂ ਵਾਲੀ ਪਲੇਗ ਜ਼ਹਿਰੀਲੀ ਗੈਸ ਹੈ।(X)
13. ਪੋਲੀਓ ਛੋਟੇ ਬੱਚਿਆਂ ਵਿੱਚ ਨਹੀਂ ਹੁੰਦਾ।(X)
14. ਮਲੇਰੀਆ ਮੱਛਰ ਨਰ ਹੁੰਦਾ ਹੈ।(X)
15. ਮਿਆਦੀ ਬੁਖਾਰ ਫਾਈਫੋਸਸ ਬੈਸੀਲੈਸ ਕੀਟਾਣੂ ਰਾਹੀਂ ਫੈਲਦਾ ਹੈ।(✓)
16. ਪਲੇਗ ਤੋਂ ਬਚਾਉ ਲਈ ਪਲੇਗ ਦਾ ਟੀਕਾ ਲਗਵਾਉ।(✓)
17. ਟੈਟਨਸ ਨਾਲ ਉਲਟੀਆਂ ਲੱਗਦੀਆਂ ਹਨ।(X)
18. Small Pox (ਮਾਤਾ) ਚੇਚਕ ਦਾ ਰੂਪ ਹੈ।(✓)
- 19.ਪਲੇਗ ਫੈਲਾਉਣ ਵਾਲੇ ਕੀੜੇ ਦਾ ਨਾਂ ਪਿੱਸੂ ਹੈ।(✓)
- 20.ਪੋਲੀਓ ਕਾਰਨ ਬੱਚੇ ਦਾ ਸਿਰ ਦੁੱਖਦਾ ਹੈ।(X)

ਮਿਲਾਨ ਕਰੋ।

- | | |
|-------------------|----------------|
| 1. ਟਾਈਫੋਸਸ ਬੈਸੀਲਸ | 4. ਪਿੱਸੂ |
| 2. ਚੇਚਕ | 5. ਹਵਾ ਰਾਹੀਂ |
| 3. ਹੈਜ਼ਾ | 3. ਉਲਟੀਆਂ |
| 4. ਪਲੇਗ | 1. ਮਿਆਦੀ ਬੁਖਾਰ |
| 5. ਛੂਤ ਰੋਗ | 2. ਮਾਤਾ |

- | | |
|-----------------|------------------|
| 1. ਇਨਫਲੂਜਾ | 2. ਸਰੀਰਕ ਸੰਪਰਕ |
| 2. ਗੋਨੋਰੀਆ | 1. ਹਵਾ ਨਾਲ ਫੈਲਦਾ |
| 3. ਪਲੇਗ ਦੀ ਕਿਸਮ | 5. ਕੌਲਗ ਟਿਬਰੀਓ |
| 4. ਪੋਲੀਓ | 3. ਨਮੂਨੀਆ ਪਲੇਗ |
| 5. ਹੈਜ਼ਾ | 4. ਛੋਟੇ ਬੱਚੇ |

- | | |
|-------------------------|--------------------------|
| 1. ਹੈਲਥ ਵਿਭਾਗ | 4. ਹੈਜ਼ਾ, ਤਪਦਿਕ, ਇਨਫਲੂਜਾ |
| 2. ਤਪਦਿਕ ਰੋਗ | 5. ਮਰੋੜ |
| 3. ਮੱਛਰਾਂ ਤੋਂ ਬਚਾਅ | 1. ਬਿਮਾਰੀਆਂ ਤੋਂ ਬਚਾਅ |
| 4. ਛੂਤ ਦੇ ਰੋਗ | 2. ਫੇਫੜੇ ਖਰਾਬ |
| 5. ਪਾਣੀ, ਭੋਜਨ ਰਾਹੀਂ ਰੋਗ | 3. ਡੀ.ਡੀ.ਟੀ. |

ਖਾਲੀ ਥਾਵਾਂ ਭਰੋ:

1. ਮੱਖੀਆਂ ਦੀਆਂ ਟੰਗਾਂ ਨਾਲ ਕੀਟਾਣੂ ਲੱਗੇ ਹੁੰਦੇ ਹਨ। (ਕੀਟਾਣੂ/ਕੀਟ)
2. ਚੇਚਕ ਰੋਗ ਕੱਪੜਿਆਂ ਦੀ ਛੋਹ ਨਾਲ ਫੈਲਦਾ ਹੈ। (ਛੂਹ/ਰੰਗ)
3. ਟੈਟਨਸ ਰੋਗ ਜੀਵਾਣੂ ਨਾਲ ਫੈਲਦਾ ਹੈ। (ਵਾਈਰਸ/ਜੀਵਾਣੂ)
4. ਟੈਟਨਸ ਦੇ ਜੀਵਾਣੂ ਬੈਸੀਲਮ ਕਾਰਨ ਫੈਲਦਾ ਹੈ। (ਬੈਸੀਲਮ/ਚੇਚਕ)
5. ਛੂਤ ਦਾ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੁੰਦਾ ਹੈ। (ਪੀਲੀਆ/ਛੂਤ)
6. ਮੱਛਰ ਮਾਰਨ ਦੀ ਦਵਾਈ ਦੀ ਵਰਤੋਂ ਨਾਲ ਸੈਂਡਫਲਾਈ ਬੁਖਾਰ ਤੋਂ ਬਚਾ ਕੀਤਾ ਜਾ ਸਕਦਾ ਹੈ। (ਸੈਂਡਫਲਾਈ/ਛੂਤ)
7. ਸਾਹ ਕਿਰਿਆ ਰਾਹੀਂ ਕੀਟਾਣੂ ਸਰੀਰ ਵਿੱਚ ਦਾਖਲ ਹੁੰਦੇ ਹਨ। (ਹਵਾ/ਕੀਟਾਣੂ)
8. ਬਿਮਾਰੀਆਂ ਤੋਂ ਬਚਾ ਲਈ ਆਲਾ-ਦੁਆਲਾ ਸਾਫ਼ ਰੱਖੋ। (ਰੰਦਾ/ਸਾਫ਼)
9. ਤਪਦਿਕ ਰੋਗ ਟਿਊਬਨਲ ਬੈਸੀਨਸ ਕਾਰਨ ਫੈਲਦਾ ਹੈ। (ਟਿਊਬਨਲ/ਪਲੇਗ)
10. ਤਪਦਿਕ ਰੋਗ ਨਾਲ ਫੇਫੜੇ ਖਰਾਬ ਹੋ ਜਾਂਦੇ ਹਨ। (ਫੇਫੜੇ/ਪੇਟ)
11. ਰੋਗੀ ਲਈ ਟਾਇਲਟ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ। (ਟਾਇਲਟ/ਬਸ)
12. ਪਾਣੀ ਨੂੰ ਉਬਾਲ ਕੇ ਵਰਤਣਾ ਚਾਹੀਦਾ ਹੈ। (ਉਬਾਲ ਕੇ/ਠੰਡਾ)
13. ਪਲੇਗ ਕਾਰਨ ਮੌਤ ਹੋ ਜਾਂਦੀ ਹੈ। (ਪਲੇਗ/ਮਰੋੜ)
14. ਹੈਲਥ ਵਿਭਾਗ ਵਲੋਂ ਲੋਕ ਸੰਪਰਕ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। (ਹਦਾਇਤਾਂ/ਸਮਾਚਾਰ)
15. ਰੋਗੀ ਵਿਅਕਤੀ ਨੂੰ ਵੱਖ ਕਮਰੇ ਵਿੱਚ ਰੱਖਣਾ ਚਾਹੀਦਾ ਹੈ। (ਕਮਰਾ/ਸਟੋਰ)
16. ਮਲੇਰੀਏ ਦੇ ਕੀਟਾਣੂ ਰੋਗੀ ਮਨੁੱਖ ਦੇ ਲਾਲ ਕਣਾਂ ਵਿੱਚ ਹੁੰਦੇ ਹਨ। (ਲਾਲ ਕਣ/ਚਿੱਟੇ ਕਣ)
17. ਮੱਛਰ ਕਾਰਨ ਮਲੇਰੀਆ ਫੈਲਦਾ ਹੈ। (ਮੱਛਰ/ਪਿੱਸੂ)

ਛੋਟੇ ਪ੍ਰਸ਼ਨਾਂ ਦੇ ਉੱਤਰ

1. ਹੈਜ਼ਾ ਰੋਗ ਮੁੱਖ ਰੂਪ ਵਿੱਚ ਕੌਣ ਫੈਲਾਉਂਦਾ ਹੈ। (ਮੱਖੀ)
2. ਚੇਚਕ ਦਾ ਦੂਜਾ ਕੀ ਨਾਮ ਹੈ? (ਮਾਤਾ)
3. ਪਲੇਗ ਦੇ ਫੈਲਾਉਣ ਵਿੱਚ ਕੌਣ ਸਹਾਇਕ ਹੈ। (ਚੂਹਾ)
4. ਮਲੇਰੀਆ ਰੋਗ ਫੈਲਾਉਣ ਵਾਲੇ ਮੱਛਰ ਕਿਹੜਾ ਹੈ। (ਐਨੇਫਲੀਜ਼)
5. ਪਿੱਸੂ ਕਾਰਨ ਕਿਹੜਾ ਰੋਗ ਫੈਲਦਾ ਹੈ। (ਪਲੇਗ)
6. ਹੈਜ਼ਾ ਫੈਲਣ ਦਾ ਕਾਰਨ ਦੱਸੋ। (ਸਿੱਲੀਆਂ ਥਾਵਾਂ)
7. ਹੈਜ਼ਾ ਫੈਲਾਉਣ ਵਾਲੇ ਕੀਟਾਣੂ ਦਾ ਨਾਂ ਦੱਸੋ? (ਕੌਲਰਾ ਵਿਬਗੀਓ)
8. ਮਾਤਾ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ? (12 ਦਿਨ)
9. ਪਲੇਗ ਰੋਗ ਕਿੰਨੇ ਤਰ੍ਹਾਂ ਦਾ ਹੈ। (ਤਿੰਨ)
10. ਹੈਜ਼ਾ ਦਾ ਮੁੱਖ ਲੱਛਣ ਕੀ ਹੈ। (ਉਲਟੀਆਂ)

11. ਚੇਚਕ ਦਾ ਮੁੱਖ ਲੱਛਣ ਦਿੱਤੇ। (ਫੇਫੜੇ ਖਰਾਬ ਹੋਣਾ)
12. ਪਲੇਗ ਫੈਲਣ ਦਾ ਕਾਰਨ ਕੀ ਹੈ। (ਚੂਹੇ/ਪੀਸੂ)
13. ਫਾਈਫੋਸਸ ਬੈਸੀਲਸ ਕਾਰਨ ਕਿਹੜਾ ਰੋਗ ਫੈਲਦਾ ਹੈ। (ਮਿਆਦੀ ਬੁਖਾਰ)
14. ਤਪਦਿਕ ਰੋਗ ਦੀਆਂ ਕਿਸਮਾਂ ਲਿਖੋ। (ਫੇਫੜੇ ਦਾ ਤਪਦਿਕ/ਫੇਫੜੇ ਤੋਂ ਰਹਿਤ ਤਪਦਿਕ)
15. ਕਿਹੜੇ ਰੋਗ ਕਾਰਨ ਬੱਚਾ ਅਪਾਹਿਜ ਹੁੰਦਾ ਹੈ। (ਧੋਲੀਓ)
16. ਮਿਆਦੀ ਬੁਖਾਰ ਕਦੋਂ ਹੁੰਦਾ ਹੈ? (ਜੁਆਨੀ ਵਿੱਚ)
17. ਹੈਜ਼ਾ, ਮਰੋੜ ਅਤੇ ਮਿਆਦੀ ਬੁਖਾਰ ਕਿਵੇਂ ਫੈਲਦਾ ਹੈ। (ਪਾਣੀ/ਭੋਜਨ)
18. ਛੂਤ ਦੇ ਰੋਗ ਫੈਲਣ ਦੇ ਕਾਰਨ ਕੀ ਹਨ। (ਪਾਣੀ/ਹਵਾ/ਸਿੱਧੀ ਛੋਹ ਰਾਹੀਂ)
19. ਮਲੇਰੀਏ ਤੋਂ ਬਚਣ ਦਾ ਢੰਗ ਲਿਖੋ। (ਘਰਾਂ ਦੀ ਸਫ਼ਾਈ)
20. ਟੈਟਨਸ ਦੇ ਲੱਛਣ ਲਿਖੋ। (ਜਲਨ ਅਤੇ ਬੈਚੈਨੀ)

1. ਸਗੀਰਿਕ ਸੰਪਰਕ ਨਾਲ ਫੈਲਣ ਵਾਲੇ ਰੋਗ ਏਡਜ਼ ਹੈ। (ਬੁਖਾਰ, ਮਰੋੜ, ਏਡਜ਼, ਤਪਦਿਕ)
2. ਜਾਨ-ਲੇਵਾ ਸੂਖਮ ਜੀਵ ਰਾਹੀਂ ਫੈਲਣ ਵਾਲੇ ਰੋਗ ਕੈਂਸਰ ਹੈ। (ਬੋਲੀਓ, ਮਾਤਾ, ਤਪਦਿਕ ਕੈਂਸਰ)
3. ਤਪਦਿਕ ਫੈਲਾਉਣ ਵਾਲੇ ਕੀਟਾਣੂ ਦਾ ਨਾਂ ਟਿਊਬਰਕਲ ਬੈਸੀਲਸ। (ਟਿਊਬਰਕਲ, ਬੈਸੀਲਸ, ਐਨਫਲੀਜ਼, ਕਲੋਰਾ, ਮੱਖੀ)
4. ਐਨਫਲੀਜ਼ ਕਾਰਨ ਮਲੇਰੀਆ ਰੋਗ ਹੁੰਦਾ ਹੈ। (ਬੁਖਾਰ, ਮਲੇਰੀਆ, ਤਪਦਿਕ, ਪਲੇਗ)
5. ਹਵਾ ਕਾਰਨ ਜੁਕਾਮ ਰੋਗ ਫੈਲਦਾ ਹੈ। (ਜੁਕਾਮ, ਹੈਜ਼ਾ, ਮਿਆਦੀ ਬੁਖਾਰ, ਏਡਜ਼)
6. ਹੈਜ਼ਾ ਫੈਲਾਉਣ ਵਾਲੇ ਸੂਖਮ ਜੀਵ ਕਲੋਰਾ ਵਿਬਰੀਓ ਹੈ। (ਕਲੋਰਾ ਵਿਬਰੀਓ, ਫਾਈਫੋਸਸ ਬੈਸੀਲਸ, ਮੱਖੀ, ਚੂਹਾ)
7. ਮੱਖੀਆਂ ਗੰਦਰੀ ਫੈਲਾਉਂਦੀਆਂ ਹਨ ਅਤੇ ਭੋਜਨ ਨੂੰ ਵਿਸ਼ੇਲਾ ਬਣਾਉਂਦੀਆਂ ਹਨ। (ਮੱਛਰ, ਚੂਹਾ, ਮੱਖੀਆਂ, ਜੁੰਆਂ)
8. ਸੈਂਡਲਾਈ ਮੱਖੀ ਨਾਲ ਬੁਖਾਰ ਹੁੰਦਾ ਹੈ। (ਐਨਫਲੀਜ਼, ਬੈਸੀਲਸ, ਸੈਂਡਲਾਈ, ਜੁੰਆਂ)
9. ਹੈਜ਼ੇ ਕਾਰਨ ਉੱਲਟੀਆਂ ਲੱਗ ਜਾਂਦੀਆਂ ਹਨ। (ਉੱਲਟੀਆਂ, ਜੁਕਾਮ, ਥੰਘ, ਖਾਰਸ)
10. ਪਲੇਗ ੩ ਪ੍ਰਕਾਰ ਦੀ ਹੁੰਦੀ ਹੈ। (1, 2, 4, 3)
11. ਗਿਲਟੀਆਂ ਵਾਲੀ ਪਲੇਗ ਚੂਹੇ ਕਾਰਨ ਫੈਲਦੀ ਹੈ। (ਜੁੰਆ, ਚੂਹੇ, ਮੱਖੀਆਂ, ਮੱਛਰ)
12. ਪੋਲੀਓ ਬੱਚਿਆਂ ਦੀ ਉਮਰ ਵਿੱਚ ਹੁੰਦਾ ਹੈ। (ਬੱਚਿਆਂ, ਜੁਆਨੀ, ਬੁਢਾਪੇ, ਕਿਸੋਰ)

ਪ੍ਰਸ਼ਨ:1 ਮਲੇਰੀਏ ਤੋਂ ਬਚਾਅ ਦੇ ਢੰਗ ਲਿਖੋ।

ਉੱਤਰ	ਮਲੇਰੀਏ ਤੋਂ ਬਚਣ ਲਈ ਹੇਠ ਲਿਖੇ ਢੰਗਾਂ ਦੀ ਵਰਤੋਂ ਕਰੋ। 1. ਘਰਾਂ ਦੀ ਸਫ਼ਾਈ ਰੱਖੋ। 2. ਘਰਾਂ ਦੇ ਨੇੜੇ ਅਤੇ ਅੰਦਰ ਪਾਣੀ ਨੂੰ ਇੱਕਠਾ ਨਾ ਹੋਣ ਦਿਓ। 3. ਰਾਤ ਨੂੰ ਮੱਛਰਦਾਨੀ ਲਗਾ ਕੇ ਸੌਂਡੋ। 4. ਸੌਣ ਤੋਂ ਪਹਿਲਾਂ ਮੱਛਰ ਮਾਰਨ ਵਾਲੀ ਦਵਾਈ ਦਾ ਇਸਤੇਮਾਲ ਕਰੋ। 5. ਘਰਾਂ ਦੇ ਦਰਵਾਜ਼ੇ ਬੰਦ ਰੱਖੋ ਤਾਂ ਜੋ ਮੱਛਰ ਘਰ ਵਿੱਚ ਦਾਖਲ ਨਾ ਹੋ ਸਕਣ।
ਪ੍ਰਸ਼ਨ:2	ਟੈਟਨਸ ਰੋਗ ਕੀ ਹੈ?
ਉੱਤਰ	ਟੈਟਨਸ ਬੈਸੀਲਸ ਨਾਂ ਦੇ ਜੀਵਾਣੂੰ ਤੋਂ ਫੈਲਦਾ ਹੈ। ਇਹ ਪਸੂਆਂ ਦੇ ਗੋਹੇ ਵਿੱਚ ਹੁੰਦੇ ਹਨ ਜੋ ਕਿ ਜਖਮ ਦੇ ਰਸਤੇ ਅੰਦਰ ਦਾਖਲ ਹੁੰਦੇ ਹਨ।
ਪ੍ਰਸ਼ਨ:3	ਹਵਾ ਰਾਹੀਂ ਕਿਹੜੀਆਂ ਬਿਮਾਰੀਆਂ ਫੈਲਦੀਆਂ ਹਨ?
ਉੱਤਰ	ਹੈਜ਼ਾ, ਤਪਦਿਕ, ਪੇਚਿਸ, ਟਾਈਫਾਈਡ, ਸਰਦੀ, ਜ਼ੁਕਾਮ ਅਤੇ ਇਨਫਲੂਐਜ਼ਾ ਵਰਗੇ ਰੋਗ ਹਵਾ ਰਾਹੀਂ ਹੁੰਦੇ ਹਨ।
ਪ੍ਰਸ਼ਨ:4	ਮਿਆਦੀ ਬੁਝਾਰ ਕੀ ਹੈ।
ਉੱਤਰ	ਇਹ ਬੁਝਾਰ ਟਾਈਫ਼ੋਸਸ ਬੈਸੀਲਸ ਕੀਟਾਣੂੰ ਦੇ ਸਰੀਰ ਵਿੱਚ ਦਾਖਲ ਹੋਣ ਕਾਰਨ ਹੁੰਦਾ ਹੈ। ਇਹ ਬੁਝਾਰ ਕੁਝ ਜਿਆਦਾ ਭਾਵ ਸਮੇਂ/ਦਿਨਾਂ ਲਈ ਹੁੰਦਾ ਹੈ ਅਤੇ ਫਿਰ ਠੀਕ ਹੋ ਜਾਂਦਾ ਹੈ। ਇਸ ਲਈ ਇਸ ਨੂੰ ਮਿਆਦੀ ਬੁਝਾਰ ਕਿਹਾ ਜਾਂਦਾ ਹੈ।
ਪ੍ਰਸ਼ਨ:5	ਛੂਤ ਦੇ ਰੋਗਾਂ ਤੋਂ ਕੀ ਭਾਵ ਹੈ। ਇਹ ਕਿਸ ਤਰ੍ਹਾਂ ਫੈਲਦੇ ਹਨ।
ਉੱਤਰ:	ਛੂਤ ਦੇ ਰੋਗ ਤੋਂ ਭਾਵ ਅਜਿਹੇ ਰੋਗਾਂ ਤੋਂ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬੈਕਟੀਰੀਏ ਰਾਹੀਂ ਫੈਲਦੇ ਹਨ।
ਪ੍ਰਸ਼ਨ:6	ਛੂਤ ਦੇ ਰੋਗੀਆਂ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਿਖੋ?
ਉੱਤਰ	ਛੂਤ ਦੇ ਰੋਗਾਂ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ:- (1) ਰੋਗੀ ਨੂੰ ਛੂਹਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ। (2) ਰੋਗੀ ਨੂੰ ਧੁੱਪ ਜਾਂ ਹਵਾ ਵਿੱਚ ਜਿਆਦਾ ਸਮਾਂ ਰੱਖਣਾ ਚਾਹੀਦਾ ਹੈ। (3) ਰੋਗੀ ਦੇ ਨੇੜੇ ਜਾਣ ਤੋਂ ਪਹਿਲਾਂ ਮੂੰਹ ਨੂੰ ਢੱਕ ਲੈਣਾ ਚਾਹੀਦਾ ਹੈ। (4) ਰੋਗੀ ਦਾ ਨਿੱਜੀ ਸਮਾਨ ਜਿਵੇਂ ਕੰਘੀ, ਤੋਲੀਆ, ਬਰੱਸ਼, ਬਰਤਨ ਅਤੇ ਬਿਸਤਰਾ ਅਲੱਗ ਰੱਖਣੇ ਚਾਹੀਦੇ ਹਨ।
ਪ੍ਰਸ਼ਨ:7	ਤਪਦਿਕ ਰੋਗ ਕਿਵੇਂ ਫੈਲਦਾ ਹੈ?
ਉੱਤਰ	ਇਸ ਰੋਗ ਦੇ ਕੀਟਾਣੂੰ ਰੋਗਾਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਨੂੰ ਘੱਟ ਕਰ ਦਿੰਦੇ ਹਨ। ਇਹ ਰੋਗ ਟਿਊਬਰਕਲ ਬੈਸੀਲਸ ਕੀਟਾਣੂੰ ਕਰਕੇ ਫੈਲਦਾ ਹੈ। ਰੋਗ ਲੱਗਣ ਦੇ ਮੁੱਢਲੇ ਕਾਰਨ ਹੇਠ ਲਿਖੇ ਅਨੁਸਾਰ ਹਨ:- (1) ਸਰੀਰਿਕ ਕਮਜ਼ੋਰੀ ਕਾਰਨ (2) ਅਸੰਤੁਲਿਤ ਖੁਰਾਕ ਕਾਰਨ (3) ਇਸਤਰੀਆਂ ਦੇ ਬਹੁਤੇ ਬੱਚੇ ਪੈਦਾ ਕਰਨ ਨਾਲ
ਪ੍ਰਸ਼ਨ:8	ਹੈਜ਼ੇ ਤੋਂ ਬਚਣ ਦੇ ਇਲਾਜ ਲਿਖੋ?
ਉੱਤਰ	(1) ਪਾਣੀ ਨੂੰ ਉਬਾਲ ਕੇ ਪੀਉ। (2) ਘਰ ਦੀ ਸਫ਼ਾਈ ਦਾ ਧਿਆਨ ਰੱਖੋ।

- (3) ਖਾਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖੋ।
- (4) ਮੱਖੀ, ਮੱਛਰ ਦੇ ਖਾਤਮੇ ਲਈ ਡੀ.ਡੀ.ਟੀ ਅਤੇ ਕੀਟਾਣੂ ਨਾਸ਼ਕ ਦਵਾਈਆਂ ਦੀ ਵਰਤੋਂ ਕਰੋ?
- ਪ੍ਰਸ਼ਨ:9** ਪਲੇਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ?
- ਉੱਤਰ** ਪਲੇਗ ਤਿੰਨ ਤਰ੍ਹਾਂ ਦੀ ਹੁੰਦੀ ਹੈ:
- (1) ਜ਼ਹਿਰੀਲੀ ਪਲੇਗ: ਇਸਦੇ ਕੀਟਾਣੂ (ਪਿੱਸ਼ੂ) ਰਾਹੀਂ ਕੱਟਣ 'ਤੇ ਲਹੂ ਵਿੱਚ ਸਿੱਧੇ ਪਰਵੇਸ਼ ਕਰ ਜਾਂਦੇ ਹਨ।
 - (2) ਨਮੂਨਿਆ ਪਲੇਗ: ਇਹ ਪਲੇਗ ਬੁੱਕ ਅਤੇ ਬਲਗਾਮ ਰਾਹੀਂ ਫੈਲਦੀ ਹੈ ਅਤੇ ਸਾਹ ਰਾਹੀਂ ਤੰਦਰੁਸਤ ਵਿਅਕਤੀਆਂ ਦੇ ਸਰੀਰ ਵਿੱਚ ਦਾਖਲ ਹੁੰਦੀ ਹੈ।
 - (3) ਗਿਲਟੀਆਂ ਵਾਲੀ ਪਲੇਗ:- ਇਹ ਪਲੇਗ ਚੂਰੇ ਦੇ ਪਿੱਸ਼ੂਆਂ ਤੋਂ ਫੈਲਦੀ ਹੈ ਅਤੇ ਸਰੀਰ ਨੂੰ ਕਮਜ਼ੋਰ ਕਰ ਦਿੰਦੀ ਹੈ।
- ਪ੍ਰਸ਼ਨ:10** ਬੁਖਾਰ ਨੂੰ ਫੈਲਾਉਣ ਵਾਲੀ ਮੱਖੀ ਦਾ ਨਾਂ ਲਿਖੋ ਅਤੇ ਉਸ ਤੋਂ ਬਚਣ ਦੇ ਢੰਗ ਲਿਖੋ।
- ਉੱਤਰ** ਸੈਂਡਫਲਾਈ ਮੱਖੀ ਦੇ ਕਾਰਨ ਬੁਖਾਰ ਹੁੰਦਾ ਹੈ। ਇਸ ਤੋਂ ਬਚਾਅ ਲਈ ਉੱਚੀ ਮੰਜ਼ਿਲ 'ਤੇ ਰਹਿਣਾ ਚਾਹੀਦਾ ਹੈ। ਘਰ ਵਿੱਚ ਮੱਖੀ, ਮੱਛਰ ਦਾਖਲ ਨਾ ਹੋਵੇ। ਇਸ ਲਈ ਦਰਵਾਜ਼ੇ, ਖਿੜਕੀਆਂ ਬੰਦ ਰੱਖਣੇ ਚਾਹੀਦੇ ਹਨ।

ਪਾਠ-8

ਰੋਗ

ਠੀਕ ਉੱਤਰ ਤੇ ਸਹੀ (✓) ਅਤੇ ਗਲਤ (X) ਤੇ ਦਾ ਨਿਸ਼ਾਨ ਲਗਾਓ

1. ਕੁਪੋਸ਼ਣ ਕਾਰਨ ਅਨੀਮੀਆ ਹੋ ਜਾਂਦਾ ਹੈ।(✓)
2. ਤੰਬਾਕੂ ਅਤੇ ਸ਼ਗਾਬ ਸਿਹਤ ਲਈ ਲਾਭਦਾਇਕ ਹੈ।(X)
3. ਕਾਰਬਨਿਕ ਰੋਗ ਦਾ ਮੁੱਖ ਕਾਰਨ ਜਨਮਜਾਤ ਕਾਰਨ ਹੈ।(✓)
4. ਵਾਤਾਵਰਨ ਦਾ ਵਿਅਕਤੀ ਖਾਸ 'ਤੇ ਗਹਿਰਾ ਪ੍ਰਭਾਵ ਨਹੀਂ ਹੈ।(X)
5. ਗਿੱਲੜ੍ਹ ਰੋਗ ਪੋਸਣ ਦੀ ਕਮੀ ਕਾਰਨ ਹੁੰਦਾ ਹੈ।(✓)
6. ਹਾਰਮੋਨਜ਼ ਸਗੀਰਿਕ ਕਿਰਿਆਵਾਂ ਨੂੰ ਕਾਬੂ ਰੱਖਦਾ ਹੈ।(✓)
7. ਹਾਰਮੋਨਜ਼ ਦਾ ਵੱਧ ਰਿਸਾਅ ਲਾਭਦਾਇਕ ਹੈ।(X)
8. ਨਸ਼ੀਲੀਆਂ ਵਸਤਾਂ ਦਾ ਸੇਵਨ ਲਾਭਦਾਇਕ ਹੈ।(X)
9. ਭੋਪਾਲ ਗੈਸ ਕਾਂਡ ਦਸੰਬਰ 1982 ਵਿੱਚ ਹੋਇਆ।(X)
10. ਰਸਾਇਣਕ ਪ੍ਰਦੂਸ਼ਣ ਦਾ ਕਾਰਨ ਕਾਰਖਾਨੇ ਹਨ।(✓)
11. ਸਰੀਰ ਦੀ ਕਮੀ ਨੂੰ ਨਿਰਜਲੀਕਰਨ ਕਿਹਾ ਜਾਂਦਾ ਹੈ।(✓)
12. ਐਲਰਜੀ ਕਾਰਨ ਬੁਖਾਰ ਹੋ ਜਾਂਦਾ ਹੈ।(X)
13. ਏਡਜ਼ ਇੱਕ ਛੋਟੇ ਜਿਹੇ ਵਿਸ਼ਾਣੂ ਤੋਂ ਫੈਲਦੀ ਹੈ।(✓)
14. ਏਡਜ਼ ਕਾਰਨ ਨੀਦ ਆਉਂਦੀ ਹੈ।(X)
15. ਏਡਜ਼ ਨੂੰ ਸਲਿਮ ਡਿਸੀਜਿਜ ਵੀ ਆਖਦੇ ਹਨ।(✓)

ਖਾਲੀ ਬਾਵਾਂ ਭਰੋ:

1. ਭੋਜਨ ਵਿੱਚ ਬਦਬੂ ਭੋਜਨ ਦੇ ਵਿਸ਼ੈਲਾ ਹੋਣਾ ਹੈ।(ਵਿਸ਼ੈਲਾ/ਸਾਫ਼)
2. ਭੋਜਨ ਸਾਲਮੋਨੈਲਾ ਸੂਖਮ ਜੀਵ ਕਾਰਨ ਹੁੰਦਾ ਹੈ।(ਸਾਲਮੋਨੈਲਾ/ਵਿਟਾਮਿਨ)
3. ਪੋਸਣ ਕਾਰਨ ਗਿੱਲੜ੍ਹ ਰੋਗ ਹੋ ਜਾਂਦਾ ਹੈ।(ਗਿੱਲੜ੍ਹ/ਤਪਦਿਕ)
4. ਕਾਰਬਨਿਕ ਰੋਗ ਸਰੀਰਿਕ ਕਾਰਨ ਕਰਕੇ ਹੁੰਦਾ ਹੈ।(ਸਰੀਰਿਕ/ਮਾਨਸਿਕ)
5. ਹਾਰਮੋਨ ਦੇ ਅਸੰਤੁਲਨ ਦੇ ਕਾਰਨ ਸਰੀਰ ਮੋਟਾ ਹੋ ਜਾਂਦਾ ਹੈ।(ਸੰਤੁਲਨ/ਅਸੰਤੁਲਨ)
6. ਪਾਚਨ ਸ਼ਕਤੀ ਨਾਲ ਸਰੀਰ ਠੀਕ ਰਹਿੰਦਾ ਹੈ।(ਕਮਜ਼ੋਰ/ਠੀਕ)
7. ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ।(ਦਿਮਾਗ/ਫੇਫੜਿਆਂ)
8. ਮੀਥਾਈਨ ਅਸੋਸੀਏਨੇਟ ਜ਼ਹਿਰੀਲੀ ਗੈਸ ਹੈ।(ਕਾਰਬਨ/ਮੀਥਾਈਨ)
9. ਮਾਂ ਦੇ ਦੁੱਧ ਵਿੱਚ ਸੁਰੱਖਿਆਤਮਕ ਪੋਟੀਨ ਹੁੰਦੀ ਹੈ।(ਪੋਟੀਨ/ਵਿਟਾਮਿਨ)
10. ਜੀਵਾਣੂਆਂ ਨੂੰ ਪੈਰਾਸਾਈਟ ਆਖਦੇ ਹਨ।(ਪੈਰਾਸਾਈਟ/ਵਿਸ਼ਾਣੂ)
11. ਅੰਤਰ-ਰਾਸ਼ਟਰੀ ਉਲਪਿੰਕ ਕਮੇਟੀ ਵਲੋਂ ਖੇਡਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ 'ਤੇ ਪਾਬੰਦੀ ਹੈ।(ਪਾਬੰਦੀ/ਛੋਟ)
12. ਐਲਰਜੀ ਕਾਰਨ ਸਰੀਰ 'ਤੇ ਖਾਰਿਸ਼ ਸ਼ੁਰੂ ਹੋ ਜਾਂਦੀ ਹੈ।(ਬੁਖਾਰ/ਖਾਰਿਸ਼)
13. ਸਿਗਾਰਿਟ ਸਿਹਤ ਲਈ ਹਾਨੀਕਾਰਕ ਹੈ।(ਲਾਭਦਾਇਕ/ਹਾਨੀਕਾਰਕ)
14. ਮਾਂ ਦੇ ਦੁੱਧ ਵਿੱਚ ਸੁਰੱਖਿਆਤਮਕ ਪੋਟੀਨ ਹੁੰਦੇ ਹਨ।
(ਸੁਰੱਖਿਆਤਮਕ ਪੋਟੀਨ, ਵਿਟਾਮਿਨ, ਖਣਿਜ)
15. ਬੱਚਿਆਂ ਨੂੰ ਟੀਕੇ ਬਿਮਾਰੀਆਂ ਤੋਂ ਬਚਾਅ ਕਾਰਨ ਲਗਾਏ ਜਾਂਦੇ ਹਨ।

(ਬਿਮਾਰੀਆਂ ਤੋਂ ਬਚਾਅ, ਉਲਟੀਆਂ, ਦਸਤਾਂ, ਬੁਖਾਰ)

16. ਰੋਗਾਂ ਦਾ ਮੁੱਖ ਕਾਰਨ ਪ੍ਰਦੂਸ਼ਣ ਹੈ।

(ਪਾਰਕ, ਪ੍ਰਦੂਸ਼ਣ, ਕੂੜਾ, ਪਾਣੀ)

17. ਨਿਰਜਲੀਕਰਨ ਕਾਰਨ ਦਸਤ ਲਗ ਜਾਂਦੇ ਹਨ।

(ਪੇਟ ਪ੍ਰਾਬ, ਬੁਖਾਰ, ਨਿਰਜਲੀਕਰਨ, ਉਲਟੀਆਂ)

18. ਸਿਲੀਕੋਸਿਸ, ਰੋਗ ਰਸਾਇਣਿਕ ਪ੍ਰਦੂਸ਼ਣ ਕਾਰਨ ਲੱਗਦਾ ਹੈ।

(ਬੌਤਿਕ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਰਸਾਇਣਿਕ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ)

19. ਏਡਜ ਕਾਰਨ ਪ੍ਰਤੀਰੋਧਕ ਸ਼ਕਤੀ ਖਤਮ ਹੋ ਜਾਂਦੀ ਹੈ।

(ਸਰੀਰ, ਮਾਨਸਿਕ, ਬੌਤਿਕ, ਪ੍ਰਤੀਰੋਧਕ)

20. ਸੂਖਮ ਜੀਵਾਂ ਨੂੰ ਦੀ ਸਹਾਇਤਾ ਨਾਲ ਦੇਖਿਆ ਜਾਂਦਾ ਹੈ

(ਇਲੈਕਟ੍ਰਾਨ ਮਾਈਕਰੋਸਕੋਪ, ਨੰਗੀ ਅੱਖ ਨਾਲ, ਐਨਕਾਂ ਨਾਲ ਉਕਤ ਕੋਈ ਨਹੀਂ)

21. ਮਾਈਕਰੋਸਕੋਪ ਨਾਲ ਵਿਸ਼ਾਣੂਆਂ ਨੂੰ 2 ਲੱਖ ਗੁਣਾਂ ਦੇਖਿਆ ਜਾ ਸਕਦਾ ਹੈ।

(2 ਲੱਖ, 3 ਲੱਖ, 10 ਲੱਖ ਲੱਖ)

22. ਡੀ.ਐਸ.ਐਮ ਦਵਾਈ ਨੂੰ ਜਪਾਨੀਆਂ ਨੇ ਖੋਜਿਆ?

(ਫਿਊਜੀਡਿਕ ਐਗਿਡ, ਕੰਪਾਉਡ ਕਿਊਂ, ਗਲਾਈ ਸਿਰਹੀਜਿਨ ਡੀ ਐਸ, ਐਮ)

23. ਸੰਤੁਲਿਤ ਭੋਜਨ ਵਿੱਚ ਸਾਰੇ ਤੱਤ ਹੁੰਦੇ ਹਨ।

(ਪ੍ਰੋਟੀਨ, ਕਾਰਬੋਹਾਈਡਰੇਟ, ਖਣਿਜ, ਸਾਰੇ ਤੱਤ।)

24. ਚਿਕਿਤਸਾ ਨਾਲ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ। (ਚਿਕਿਤਸਾ/ਪਾਣੀ)

25. ਨਸ਼ੇ ਕਾਰਨ ਵਿਅਕਤੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਰਹਿੰਦਾ ਹੈ। (ਸਰੀਰਕ/ਮਾਨਸਿਕ)

ਸਹੀ ਮਿਲਾਨ ਕਰੋ।

1. ਪੋਸ਼ਣ

3. ਫੇਫੜਿਆਂ ਦਾ ਰੋਗ

2. ਹਾਰਮੋਨੀਜ਼

1. ਅੰਧਰਾਤਾ

3. ਤੰਬਾਕੂ

5. ਸੁਰੱਖਿਅਤ ਪ੍ਰੋਟੀਨ

4. ਕੋਕੀਨ

2. ਸਰੀਰਕ ਵਿਕਾਸ

5. ਮਾਂ ਦਾ ਦੁੱਧ

4. ਨਸ਼ੀਲੀ ਵਸਤੂ

1. ਪੋਲਿਓ ਬੁੰਦਾ

5. ਸੈਲਾਂ ਵਿੱਚ ਅੰਤੁਲਿਤ ਵਾਧਾ

2. ਨਿਰਜਲੀਕਰਨ

1. ਛੋਟੇ ਬੱਚਿਆਂ

3. ਪ੍ਰੋਟੋਜ਼ੋਆ

4. 1984 ਵਿੱਚ

4. ਭੋਪਾਲ ਗੈਸ ਕਾਂਡ

3. ਹੈਜ਼ਾ

5. ਕੈਂਸਰ

2. ਪੇਟ ਪ੍ਰਾਬ

ਛੋਟੇ ਪ੍ਰਸ਼ਨਾਂ ਵਾਲੇ ਉੱਤਰ

1. ਨਸ਼ੀਲੀਆਂ ਵਸਤਾਂ ਦੇ ਨਾਂ ਲਿਖੋ। (ਕੋਕੀਨ, ਹੈਜ਼ਾਨ)

2. ਪ੍ਰੋਟੋਜ਼ੋਆ ਰਾਹੀਂ ਫੈਲਣ ਵਾਲੇ ਰੋਗ (ਕਾਲਾ ਬੁਖਾਰ)

3. ਉਸ ਕਾਰਖਾਨੇ ਦਾ ਨਾਂ ਲਿਖੋ ਜਿੱਥੇ ਇਹ ਯੂਨੀਅਨ ਕਾਰਬਾਈਡ ਪਲਾਸ ਦੁਰਘਟਨਾ ਵਾਪਰੀ।

4. ਕਿਹੜੇ ਵਿਅਕਤੀਆਂ ਨੂੰ ਨਿਉਕਲੀਅਰ ਗੀਐਕਟਰਾਂ ਦੇ ਨਜ਼ਦੀਕ ਜਾਣ ਦੀ ਮਨਾਹੀ ਹੈ। (ਛੋਟੇ ਬੱਚੇ/ਗਰਭਵਤੀ ਔਰਤਾਂ)
5. ਪੋਸ਼ਣ ਸੰਬੰਧੀ ਦੋ ਰੋਗਾਂ ਦੇ ਨਾਂ ਦੱਸੋ। (ਹੈਜ਼ਾ, ਗਿਲੜ)
6. ਜੀਵਾਣੂੰ ਰਾਹੀਂ ਫੈਲਣ ਵਾਲੇ ਰੋਗਾਂ ਦਾ ਨਾਂ ਲਿਖੋ। (ਪਲੇਟ ਮਲੇਰੀਆ)
7. ਸੰਕਰਮਕ ਰੋਗਾਂ ਦਾ ਮੁੱਖ ਕਾਰਨ ਕੀ ਹੁੰਦਾ ਹੈ। (ਸੂਖਮ ਜੀਵ)
8. ਏਡਜ਼ ਫੈਲਾਉਣ ਵਾਲੇ ਕੀਟਾਣੂੰ ਕੀ ਕਹਾਉਂਦੇ ਹਨ। (ਵਿਸ਼ਾਣੂੰ)
9. ਸਰੀਰਿਕ ਸੰਪਰਕ ਨਾਲ ਫੈਲਣ ਵਾਲੇ ਰੋਗਾਂ ਦੇ ਨਾਂ ਲਿਖੋ। (ਸਿਫਲਿਸ ਅਤੇ ਰਿਗਬਰ)
10. ਰਿਗ ਫਾਰਮ ਦਾ ਰੋਗ ਕਿਹੜੇ ਕੀਟਾਣੂੰ ਕੀ ਕਹਾਉਂਦੇ ਹਨ? (ਫੁੰਦੀ ਦੇ ਕੀਟਾਣੂੰ)
11. ਏਡਜ਼ ਫੈਲਾਉਣ ਵਾਲੇ ਵਿਸ਼ਾਣੂੰ ਨੂੰ ਕੀ ਕਿਹਾ ਜਾਂਦਾ ਹੈ। (ਪੈਰਾਸਾਈਟ)
12. ਰਸਾਇਣਿਕ ਪ੍ਰਦੂਸ਼ਣ ਨਾਲ ਕਿਹੜੇ ਰੋਗ ਫੈਲਦੇ ਹਨ। (ਸਿਲੀਕੋਸਿਸ ਖਾਂਸੀ, ਦਮਾ ਆਦਿ)
13. ਬੱਚੇ ਲਈ ਮਾਂ ਦਾ ਦੁੱਧ ਕਿਉਂ ਲਾਭਦਾਇਕ ਹੈ। (ਇਸ ਵਿਚਲਾ ਸੁਰੱਖਿਅਤ ਪ੍ਰੋਟੀਨ)
14. ਭੋਪਾਲ ਗੈਸ ਕਾਂਡ ਵਿੱਚ ਕਿਹੜੀ ਗੈਸ ਹਵਾ ਵਿੱਚ ਫੈਲ ਗਈ। (ਮੀਥਾਈਨ ਐਸੋਸੀਏਟ)
15. ਏਡਜ਼ ਦਾ ਇਲਾਜ ਕਿਸ ਵਿਧੀ ਰਾਹੀਂ ਕੀਤਾ ਜਾਂਦਾ ਹੈ। (ਇੰਟਰ ਫੇਰਾਨ)

1. ਬੇਰੀ-ਬੇਰੀ ਰੋਗ B ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ।
(A, B, K, E)
2. ਭੋਜਨ ਵਸੈਲਾ ਕਰਨ ਵਾਲੇ ਜੀਵ ਸਾਰੇ ਹਨ।
(ਸਾਲਮੋਨੈਲਾ, ਐਸਪੈਰੀਜਿਲਸ, ਸਟੈਫਿਲੋਕੋਕਾਈ, ਸਾਰੇ)
3. ਵਾਤਾਵਰਨ ਸਾਫ਼ ਹੋਣਾ ਚਾਹੀਦਾ ਹੈ।
(ਗੰਦਾ, ਸਾਫ਼, ਸਿਲਾ, ਖੁਸ਼ਕ)
4. ਹਾਰਮੋਨਜ਼ ਸਰੀਰਕ ਕਿਰਿਆਵਾਂ ਨੂੰ ਕਾਬੂ ਰੱਖਦਾ ਹੈ।
(ਸਰੀਰਿਕ, ਖੇਡਣ, ਬੋਲਣ, ਨੱਚਣ)
5. ਨਸ਼ੀਲੀਆਂ ਵਸਤਾਂ ਇਹ ਸਾਰੀਆਂ ਹਨ।
(ਸ਼ਰਾਬ, ਤੰਬਾਕੂ, ਅਫੀਮ, ਇਹ ਸਾਰੀਆਂ)
6. ਮਾਂ ਦੇ ਦੁੱਧ ਵਿੱਚ ਸੁਰੱਖਿਅਤ ਪ੍ਰੋਟੀਨ ਹੁੰਦੇ ਹਨ।
(ਸੁਰੱਖਿਅਤ ਪ੍ਰੋਟੀਨ, ਵਿਟਾਮਿਨ, ਖਣਿਜ, ਪਾਣੀ)
7. ਬੱਚਿਆਂ ਨੂੰ ਟੀਕੇ ਬਿਮਾਰੀਆਂ ਤੋਂ ਬਚਾਅ ਕਾਰਨ ਲਗਾਏ ਜਾਂਦੇ ਹਨ।
(ਬਿਮਾਰੀਆਂ ਤੋਂ ਬਚਾਅ, ਉਲਟੀਆਂ, ਦਸਤ, ਬੁਖਾਰ)
8. ਪ੍ਰਦੂਸ਼ਣ ਰੋਗਾਂ ਦਾ ਮੁੱਖ ਕਾਰਨ ਹੈ।
(ਧਾਰਕ, ਪ੍ਰਦੂਸ਼ਣ, ਕੂੜਾ, ਪਾਣੀ)
9. ਨਿਰਜਲੀਕਰਨ ਕਾਰਨ ਦਸਤ ਲੱਗ ਜਾਂਦੇ ਹਨ।
(ਪੇਟ ਝਰਾਬ, ਬੁਖਾਰ, ਨਿਰਜਲੀਕਰਨ, ਉਲਟੀਆਂ)
10. ਸਿਲੀਕੋਸਿਸ ਰੋਗ ਰਸਾਇਣਿਕ ਪ੍ਰਦੂਸ਼ਣ ਕਾਰਨ ਲੱਗਦਾ ਹੈ।
(ਬੈਂਤਿਕ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਰਸਾਇਣਿਕ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ)
11. ਏਡਜ਼ ਕਾਰਨ ਪ੍ਰਤਿ ਰੋਧਕ ਸ਼ਕਤੀ ਖਤਮ ਹੋ ਜਾਂਦੀ ਹੈ।
(ਸਰੀਰ, ਮਾਨਸਿਕ, ਭੈਂਤਿਕ, ਪ੍ਰਤਿ ਰੋਧਕ)

12. ਸੂਖਮ ਜੀਵਾਂ ਨੂੰ ਇਲੈਂਕਟਾਨ ਮਾਈਕਰੋਸਕੋਪ ਦੀ ਸਹਾਇਤਾ ਨਾਲ ਦੇਖਿਆ ਜਾਂਦਾ ਹੈ।

(ਇਲੈਂਕਟਾਨ ਮਾਈਕਰੋਸਕੋਪ, ਨੰਗੀ ਅੱਖ ਨਾਲ, ਐਨਕਾਂ ਨਾਲ, ਉਕਤ ਕੋਈ ਨਹੀਂ)

13. ਮਾਈਕਰੋਸਕੋਪ ਨਾਲ ਵਿਸ਼ਾਣੂਆਂ ਨੂੰ 2 ਲੱਖ ਗੁਣਾਂ ਦੇਖਿਆ ਜਾ ਸਕਦਾ ਹੈ।

(2 ਲੱਖ, 3 ਲੱਖ, 10 ਲੱਖ, 1 ਲੱਖ)

14. ਡੀ.ਐਸ, ਐਮ ਦਵਾਈ ਨੂੰ ਜਪਾਨੀਆਂ ਨੇ ਬੋਜਿਆ

(ਫਿਊਜ਼ੀਡਿਕ ਐਗਿਡ, , ਕੰਪਾਊਡ ਕਿਊ, ਗਲਾਈ ਸਿਰਹੀਜਿਨ, ਡੀ.ਐਸ.ਐਮ)

15. ਸੰਤੁਲਿਤ ਭੋਜਨ ਵਿੱਚ ਇਹ ਸਾਰੇ ਤੱਤ ਹੁੰਦੇ ਹਨ

(ਪ੍ਰੋਟੀਨ, ਕਾਰਬੋਹਾਈਡਰੇਟ, ਖਣਿਜ ਪਦਾਰਥ, ਵਿਟਾਮਿਨਜ, ਫੋਕਟ, ਚਰਬੀ, ਪਾਣੀ, ਇਹ ਸਾਰੇ।)

ਪ੍ਰਸ਼ਨ:1	ਤੰਬਾਕੂ ਦੇ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਲਿਖੋ।
ਉੱਤਰ	ਤੰਬਾਕੂ ਦਾ ਸੇਵਨ ਕਰਨ ਨਾਲ ਗਲੇ ਦਾ ਕੈਂਸਰ ਹੋ ਜਾਂਦਾ ਹੈ। ਤੰਬਾਕੂ ਦਾ ਸੇਵਨ ਫੇਫੜਿਆਂ ਦਾ ਕੈਂਸਰ ਬਣਾਉਂਦਾ ਹੈ। ਤੰਬਾਕੂ ਨਾਲ ਖਾਂਸੀ ਅਤੇ ਗਲੇ ਵਿੱਚ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਇਸ ਦੇ ਸੇਵਨ ਨਾਲ ਖੂਨ ਦਾ ਦਬਾਓ ਤੇਜ਼ ਹੁੰਦਾ ਹੈ।
ਪ੍ਰਸ਼ਨ:2	ਨਸ਼ੀਲੀਆਂ ਵਸਤਾਂ ਦੇ ਸੇਵਨ ਨਾਲ ਖਿਡਾਰੀਆਂ ਦੀ ਖੇਡ 'ਤੇ ਕੀ ਪ੍ਰਭਾਵ ਪੈਂਦਾ ਹੈ।
ਉੱਤਰ	ਖਿਡਾਰੀਆਂ ਦੀ ਖੇਡ ਕੁਸ਼ਲਤਾ ਘੱਟ ਜਾਂਦੀ ਹੈ। ਉਹਨਾਂ ਦੀ ਖੇਡ ਦੌਰਾਨ ਇਕਾਗਰਤਾ ਘੱਟ ਜਾਂਦੀ ਹੈ। ਖਿਡਾਰੀਆਂ ਵਿੱਚ ਲਹੂ ਦਬਾਅ ਵੱਧ ਜਾਂਦਾ ਹੈ। ਖਿਡਾਰੀਆਂ ਦਾ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰਹਿੰਦਾ।
ਪ੍ਰਸ਼ਨ:3	ਏਡਜ਼ ਕੀ ਹੈ?
ਉੱਤਰ	ਏਡਜ਼ ਇੱਕ ਘਾਤਕ ਬਿਮਾਰੀ ਹੈ ਜੋ ਵਿਸ਼ਾਣੂਆਂ ਰਾਹੀਂ ਫੈਲਦੀ ਹੈ। ਇਸ ਬਿਮਾਰੀ ਦੇ ਲੱਗਣ ਨਾਲ ਮਨੁੱਖ ਦੀ ਪ੍ਰਤੀਰੋਧਕ ਸ਼ਕਤੀ ਖਤਮ ਹੋ ਜਾਂਦੀ ਹੈ।
ਪ੍ਰਸ਼ਨ:4	ਏਡਜ਼ ਦੇ ਇਲਾਜ ਦੀਆਂ ਵਿਧੀਆਂ ਲਿਖੋ?
ਉੱਤਰ	1. ਫਿਊਜ਼ੀਡਿਕ ਐਸਿਡ ਦੀ ਵਰਤੋਂ। 2. ਗਿਲਾਈ ਸਿਰਹੀਨਿਨ ਦਵਾਈ ਦੀ ਵਰਤੋਂ। 3. ਕੰਪਾਊਡ ਕਿਊ ਦੁਆਰਾ। 4. ਡੀ.ਐਸ.ਐਮ.ਦੁਆਰਾ।
ਪ੍ਰਸ਼ਨ:5	ਮਾਂ ਦਾ ਦੁੱਧ ਬੱਚੇ ਲਈ ਕਿਉਂ ਜ਼ਰੂਰੀ ਹੈ?
ਉੱਤਰ	ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਗਾਕ ਹੈ। ਮਾਂ ਦੇ ਦੁੱਧ ਵਿੱਚ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ ਇਸ ਨਾਲ ਬੱਚੇ ਨੂੰ ਕੁਪੋਸ਼ਣ ਹੋਣ ਦਾ ਖਤਰਾ ਨਹੀਂ ਰਹਿੰਦਾ। ਇਹ ਇੱਕ ਸੁਰੱਖਿਆਤਮਿਕ ਪ੍ਰੋਟੀਨ ਹੈ।
ਪ੍ਰਸ਼ਨ:6	ਰੋਗੀ ਵਿਅਕਤੀ ਨੂੰ ਸੰਤੁਲਿਤ ਭੋਜਨ ਦੀ ਕੀ ਲੋੜ ਹੈ?
ਉੱਤਰ	ਬਿਮਾਰੀਆਂ ਤੋਂ ਬਚਾਅ ਅਤੇ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਰੋਗੀ ਨੂੰ ਸੰਤੁਲਿਤ ਭੋਜਨ ਦੀ ਲੋੜ ਹੈ। ਸੰਤੁਲਿਤ ਭੋਜਨ ਤੋਂ ਭਾਵ ਪ੍ਰੋਟੀਨ, ਕਾਰਬੋਹਾਈਡਰੇਟ, ਖਣਿਜ, ਵਿਟਾਮਿਨ, ਪਾਣੀ ਅਤੇ ਫੋਕਟ ਦਾ ਭੋਜਨ ਵਿੱਚ ਲੋੜੀਦੀ ਮਾਤਰਾ ਵਿੱਚ ਮੌਜੂਦ ਹੋਣਾ।
ਪ੍ਰਸ਼ਨ:7	ਉਨਮੁੱਕਤੀ ਕੀ ਹੈ?
ਉੱਤਰ	ਦਵਾਈਆਂ ਅਤੇ ਟੀਕਿਆਂ ਦੁਆਰਾ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀਆਂ ਪੈਦਾ ਕਰਨਾ ਉਨਮੁੱਕਤੀ ਹੈ। ਬੱਚੇ ਦੇ ਜਨਮ ਤੋਂ 15 ਸਾਲ ਦੀ ਉਮਰ ਤੱਕ ਰੋਗ ਪ੍ਰਤੀਰੋਧਕ ਸ਼ਕਤੀ ਪੈਦਾ

ਕਰਨ ਅਤੇ ਬੀਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਉਨਮੁਕਤੀ ਦਾ ਪ੍ਰੋਗਰਾਮ ਵਿੱਤਾ ਜਾਂਦਾ ਹੈ।

ਪ੍ਰਸ਼ਨ:8 ਨਿਰਜਲੀਕਰਨ ਕੀ ਹੈ?

ਉੱਤਰ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਨਿਰਜਲੀਕਰਨ ਕਿਹਾ ਜਾਂਦਾ ਹੈ। ਪੇਟ ਖਰਾਬ ਜਾਂ ਇਨਫੈਕਸ਼ਨ ਹੋਣ ਕਾਰਨ ਦਸਤ ਲੱਗਣ ਕਰਕੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ।

ਪ੍ਰਸ਼ਨ:9 ਕੁਪੋਸ਼ਣ ਕੀ ਹੈ?

ਉੱਤਰ ਪੋਸ਼ਣ ਦੀ ਘਾਟ ਕਾਰਨ ਹੋਣ ਵਾਲੇ ਰੋਗ ਕੁਪੋਸ਼ਣ ਅਖਵਾਉਂਦੇ ਹਨ। ਭਾਵ ਭੋਜਨ ਵਿੱਚ ਪੋਸ਼ਟਿਕ ਤੱਤਾਂ ਦੀ ਕਮੀ ਦਾ ਹੋਣਾ ਕੁਪੋਸ਼ਣ ਅਖਵਾਉਂਦਾ ਹੈ। ਅਮੀਨੀਆ ਗਿੱਲੜ, ਪਲੈਗਰਾ ਅਤੇ ਬੇਰੀ-ਬੇਰੀ ਕੁਪੋਸ਼ਣ ਦੇ ਕਾਰਨ ਪੈਦਾ ਹੋਣ ਵਾਲੇ ਰੋਗ ਹਨ।

ਪ੍ਰਸ਼ਨ:10 ਵਾਤਾਵਰਨ ਕਿਸ ਤਰ੍ਹਾਂ ਸਾਨੂੰ ਪ੍ਰਭਾਵਿਤ ਕਰਦਾ ਹੈ?

ਉੱਤਰ ਵਾਤਾਵਰਣ ਵਿੱਚਲੀ ਗੰਦਰੀ ਅਤੇ ਪ੍ਰਦੂਸ਼ਣ ਸਾਡੇ ਆਲੇ-ਦੁਆਲੇ ਨੂੰ ਗੰਦਾ ਕਰਦੇ ਹਨ। ਸਾਫ਼-ਸੁਥਰੇ ਵਾਤਾਵਰਣ ਵਿੱਚ ਵਿਅਕਤੀ ਦੇ ਸਿਹਤ ਸਰੀਰਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ।

ਮੁੱਢਲੀ ਸਹਾਇਤਾ

ਬਾਲੀ ਬਾਵਾਂ ਭਰੋ।

1. ਪਾਣੀ ਵਿੱਚ ਫੁੱਬੇ ਵਿਅਕਤੀ ਨੂੰ ਫਰਸ 'ਤੇ ਪੁੱਠਾ ਲਿਆ ਦਿਓ। (ਪੁੱਠਾ/ਸਿੱਧਾ)
2. ਬਣਾਵਟੀ ਸਾਹ ਸੈਫਰ ਵਿਧੀ ਰਾਹੀਂ ਦਿੱਤਾ ਜਾਂਦਾ ਹੈ। (ਸੈਫਰ ਵਿਧੀ/ਫੇਫੜਿਆਂ)
3. ਜੋੜ ਦਾ ਉਤਰਨਾ ਹੱਡੀ ਦਾ ਆਪਣੀ ਥਾਂ ਤੋਂ ਹਿਲ ਜਾਣਾ। (ਮੌਚ/ਜੋੜ ਦਾ ਉਤਰਨਾ)
4. ਜੋੜ ਦੇ ਬੰਧਨ ਦਾ ਟੁੱਟਣਾ ਮੌਚ ਅਖਵਾਉਂਦਾ ਹੈ। (ਮਾਸਪੇਸ਼ੀਆਂ/ਜੋੜ ਦੇ ਬੰਧਨ)
5. ਜਲਣ ਵਾਲੇ ਵਿਅਕਤੀ ਦੇ ਸਰੀਰ 'ਤੇ ਬਰਨੋਲ ਜਾਂ ਖਾਰੇ ਸੋਡੇ ਦਾ ਘੋਲ ਦਾ ਲੇਪ ਕਰਨਾ ਚਾਹੀਦਾ ਹੈ। (ਸੌਣ/ਜਲਣ)
6. ਰੋਗੀ ਨੂੰ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਦੇਣੀ। (ਡਾਕਟਰੀ/ਮੁੱਢਲੀ ਸਹਾਇਤਾ)
7. ਮੌਚ ਵਾਲੇ ਥਾਂ 'ਤੇ 48 ਤੋਂ 72 ਘੰਟੇ ਸੇਕ ਅਤੇ ਮਾਲਸ਼ ਕਰੋ। (48 ਤੋਂ 72 ਘੰਟੇ/53. ਘੰਟੇ)
8. ਗਰਮੀਆਂ ਵਿੱਚ ਆਮ ਤੌਰ 'ਤੇ ਨਕਸੀਰ ਫੁੱਟ ਜਾਂਦੀ ਹੈ। (ਨਕਸੀਰ/ਬੁਖਾਰ)
9. ਬੋਹੋਸ਼ੀ ਦੀ ਹਾਲਤ ਵਿੱਚ ਰੋਗੀ ਦਾ ਰੰਗ ਪੀਲਾ ਪੈ ਜਾਂਦਾ ਹੈ। (ਪੀਲਾ/ਨੀਲਾ)
10. ਬਹੁਖੰਡੀ ਟੁੱਟ ਵਿੱਚ ਹੱਡੀ ਕਈ ਬਾਵਾਂ ਤੋਂ ਟੁੱਟ ਜਾਂਦੀ ਹੈ। (ਬਹੁਖੰਡੀ/ਸਧਾਰਨ ਟੁੱਟ)
11. ਟੁੱਟ 7 ਪ੍ਰਕਾਰ ਦੀਆਂ ਹੁੰਦੀਆਂ ਹਨ। (7/3)
12. ਮੁੱਢਲੀ ਸਹਾਇਤਾ ਦਾ ਉਦੇਸ਼ ਡਾਕਟਰ ਦੇ ਆਉਣ ਤੋਂ ਪਹਿਲਾਂ ਫੋਰੀ ਸਹਾਇਤਾ ਦੇਣਾ ਹੈ। (ਫੋਰੀ/ਕੁਝ ਸਮੇਂ ਬਾਅਦ)

ਛੋਟੇ ਪ੍ਰਸ਼ਨਾਂ ਦੇ ਉੱਤਰ

1. ਲੂ ਲੱਗਣ ਦਾ ਕੀ ਕਾਰਨ ਹੈ? (ਗਰਮੀਆਂ ਵਿੱਚ ਘੁੰਮਣਾ/ ਟਾਈਟ ਕੱਪੜੇ ਪਾਉਣਾ)
2. ਮੌਚ ਕਿੰਨੇ ਤਰ੍ਹਾਂ ਦੀ ਹੁੰਦੀ ਹੈ। (ਤਿੰਨ)
3. ਬੋਹੋਸ਼ੀ ਕੀ ਹੈ? (ਚੇਤਨਾ ਖੋ ਦੇਣਾ)
4. ਦੋ ਡੰਗ ਮਾਰਨ ਵਾਲੇ ਕੀਝਿਆਂ ਦੇ ਨਾਂ ਲਿਖੋ। (ਭੂੰਡੀ/ਸ਼ਹਿਦ ਦੀ ਮੱਖੀ)
5. ਮੌਚ ਆਉਣ ਦਾ ਕਾਰਨ ਕੀ ਹੈ। (ਬੇਧਿਆਨੇ ਹੋ ਕੇ ਤੁਰਨਾ ਜਾਂ ਕੋਈ ਕੰਮ ਕਰਨਾ)
6. ਮੌਚ ਤੋਂ ਕੀ ਭਾਵ ਹੈ? (ਜੋੜ ਦੇ ਬੰਧਨ ਟੁੱਟਣਾ)
7. ਟੁੱਟ ਤੋਂ ਕੀ ਭਾਵ ਹੈ? (ਹੱਡੀ ਦਾ ਟੁੱਟਣਾ)
8. ਸਾਹ ਰੁੱਕਣ ਕਾਰਨ ਕੀ ਹੁੰਦਾ ਹੈ? (ਬੋਹੋਸ਼ੀ ਆਉਣ ਲੱਗਦੀ)
9. ਸਾਹ ਰੁੱਕਣ ਦਾ ਕਾਰਨ ਦੱਸੋ। (ਕਰੰਟ ਲੱਗਣ/ਸਦਮਾ ਲੱਗਣਾ)
10. ਬਣਾਉਟੀ ਸਾਹ ਦੀ ਵਿਧੀ ਲਿਖੋ। (ਸਲਵੈਸਟਰ ਵਿਧੀ)
11. ਲੂ ਲੱਗਣ 'ਤੇ ਸਰੀਰ ਦਾ ਤਾਪਮਾਨ ਕਿੱਥੇ ਤੱਕ ਪਹੁੰਚ ਜਾਂਦਾ ਹੈ। (100°F ਤੱਕ)
12. ਪੱਠਿਆਂ ਵਿੱਚ ਤਣਾਅ ਕਾਰਨ ਕੀ ਹੁੰਦਾ ਹੈ? (ਲਹੂ ਕੋਸ਼ਕਾਵਾਂ ਦਾ ਟੁੱਟਣਾ)
13. ਮੁੱਢਲਾ ਉਪਚਾਰਕ ਕੌਣ ਹੁੰਦਾ ਹੈ? (ਜੋ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਮਰੀਜ ਨੂੰ ਸਹਾਇਤਾ ਦੇਵੇ)
14. ਜਲ ਜਾਣ 'ਤੇ ਕੀ ਉਪਚਾਰ ਕਰਨਾ ਚਾਹੀਦਾ ਹੈ। (ਰੋਗੀ ਨੂੰ ਮੋਟੇ ਕੱਪੜੇ ਵਿੱਚ ਲਪੇਟਣਾ)
15. ਦਰਮਿਆਨੀ ਮੌਚ ਤੋਂ ਕੀ ਭਾਵ ਹੈ? (ਇਸ ਹਾਲਤ ਵਿੱਚ ਸੋਜ਼ ਅਤੇ ਦਰਦ ਵੱਧ ਜਾਂਦੇ ਹਨ)

1. ਲੂ ਲੱਗਣ ਨਾਲ ਸਰੀਰ ਦਾ ਤਾਪਮਾਨ 100°F ਪੁੱਜ ਜਾਂਦਾ ਹੈ।
(100°F , 70°F , 30°F , 50°F)
2. ਮੁੱਢਲੀ ਸਹਾਇਤਾ ਫੌਰੀ ਸਹਾਇਤਾ ਹੁੰਦੀ ਹੈ।
(ਫੌਰੀ ਸਹਾਇਤਾ , ਲੇਟ ਸਹਾਇਤਾ, ਸਰੀਰਕ ਸਹਾਇਤਾ, ਕੋਈ ਨਹੀਂ)
3. ਸਧਾਰਨ ਟੁੱਟ ਵਿੱਚ ਜਖਮ ਦਿਖਾਈ ਨਹੀਂ ਦਿੰਦਾ।
(ਸਧਾਰਨ ਟੁੱਟ, ਬਹੁਖੰਡੀ ਟੁੱਟ, ਗ੍ਰੀਨ ਟੁੱਟ, ਦੱਬਿਆ ਟੁੱਟ)
4. ਚੱਪਟੀ ਟੁੱਟ ਵਿੱਚ ਹੱਡੀ ਇੱਕ ਦੂਜੇ ਵਿੱਚ ਖੁਭ ਜਾਂਦੀ ਹੈ।
(ਗ੍ਰੀਨ ਟੁੱਟ, ਦੱਬੀ ਟੁੱਟ, ਚੱਪਟੀ ਟੁੱਟ, ਬਹੁਖੰਡੀ ਟੁੱਟ)
5. ਬੋਹੋਸ਼ੀ ਕਾਰਨ ਵਿਅਕਤੀ ਦੀ ਅਚੇਤਨ ਹਾਲਤ ਹੋ ਜਾਂਦੀ ਹੈ।
(ਚੇਤਨਾ, ਸੁੱਧ ਬੁੱਧ, ਅਚੇਤਨ, ਬੁਖਾਰ)
6. ਐਕਸਰੇ ਰਾਹੀਂ ਟੁੱਟ ਦਾ ਨਿਰੀਖਣ ਕੀਤਾ ਜਾਂਦਾ ਹੈ।
(ਅਲਟਰਾਸਾਊਂਡ, ਐਕਸਰੇ, ਈ ਸੀ ਜੀ, ਸਕੈਨ)
7. ਪੁਰਨ ਮੋਚ ਵਿੱਚ ਦਰਦ ਬਹੁਤ ਜਿਆਦਾ ਹੁੰਦੀ ਹੈ।
(ਪੂਰਨ, ਦਰਮਿਆਨੀ, ਨਰਮ, ਸਖਤ)
8. ਮੋਚ ਕਾਰਨ ਜੋੜ ਦੇ ਬੰਧਨ ਟੁੱਟ ਹੋ ਜਾਂਦਾ ਹੈ।
(ਬੰਧਨ ਟੁੱਟ, ਬੰਧਨ ਜੁੜ, ਬੰਧਨ ਢਿਲੇ, ਬੰਧਨ ਸਖਤ)
9. ਪੱਠਿਆਂ ਵਿੱਚ ਤਣਾਓ ਵਾਸਤੇ ਬਰਫ ਦੀ ਮਾਲਿਸ਼ ਦੀ ਵਰਤੋਂ ਕਰਨੀ ਚਾਹੀਦੀ ਹੈ।
(ਮੋਚ, ਬੁਖਾਰ, ਪੱਠਿਆਂ ਵਿੱਚ ਤਣਾਓ, ਫੇਫੜਿਆਂ ਦੇ ਰੋਗ।)
10. ਜੋੜ ਉਤਰਨ ਕਾਰਨ ਸੌਜ ਆ ਜਾਂਦੀ ਹੈ।
(ਰਗੜ, ਸੌਜ, ਕੱਟ, ਬੁਖਾਰ)
11. ਪੱਠਿਆਂ ਵਿੱਚ ਤਣਾਅ ਕਾਰਨ ਕੋਸ਼ਿਕਾਵਾਂ ਟੁੱਟ ਜਾਂਦੀਆਂ ਹਨ।
(ਨਾੜੀਆਂ, ਲਹੂ ਕੋਸ਼ਿਕਾਵਾਂ, ਬੰਧਕ, ਸਾਰੇ)
12. ਮੋਚ ੩ ਪ੍ਰਕਾਰ ਦੀ ਹੁੰਦੀ ਹੈ।
(2, 4, 3, 5)
13. ਸਾਹ ਰੁੱਕਣ 'ਤੇ ਬਣਾਉਟੀ ਸਾਹ ਦੀ ਸਹਾਇਤਾ ਦਿੱਤੀ ਜਾਂਦੀ ਹੈ।
(ਸਕੈਨ ਦੀ, ਬਣਾਉਟੀ ਸਾਹ ਦੀ, ਐਕਸਰੇ ਦੀ, ਸਕੈਨ ਦੀ)
14. ਨਕਸੀਰ ਕਾਰਨ ਨੱਕ ਵਿਚੋਂ ਖੂਨ ਨਿਕਲਣ ਲੱਗ ਪੈਂਦਾ ਹੈ।
(ਪੈਰਾਂ, ਹੱਥਾਂ, ਨੱਕ, ਲੱਤਾਂ)
15. ਲੂ ਗਰਮੀ ਦੇ ਮੌਸਮ ਵਿੱਚ ਲੱਗਦੀ ਹੈ।
(ਗਰਮੀ, ਹਵਾ, ਸਰਦੀ, ਮੀਂਹ)

ਪ੍ਰਸ਼ਨ:1 ਮੁੱਢਲੇ ਸਹਾਇਕ ਦੇ ਗੁਣ ਲਿਖੋ।

- ਉੱਤਰ
- (1) ਉਸ ਨੂੰ ਮੁੱਢਲੀ ਸਹਾਇਤਾ ਦੇਣ ਬਾਰੇ ਗਿਆਨ ਹੋਣਾ ਚਾਹੀਦਾ ਹੈ।
 - (2) ਉਹ ਰੋਗੀ ਦੇ ਹਾਲਾਤਾਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ।
 - (3) ਉਹ ਹੌਸਲੇ ਵਾਲਾ ਹੋਣਾ ਚਾਹੀਦਾ ਹੈ।
 - (4) ਉਹ ਸਹਿਣਸ਼ੀਲਤਾ ਵਾਲਾ ਹੋਣਾ ਚਾਹੀਦਾ ਹੈ।

ਪ੍ਰਸ਼ਨ:2 ਮੁੱਢਲੇ ਉਪਚਾਰ ਦੇ ਸਮਾਨ ਦੀ ਸੂਚੀ ਬਣਾਉ।

ਪ੍ਰਸ਼ਨ: 3	ਮੁੱਢਲੇ ਉਪਚਾਰ ਲਈ ਹੇਠ ਲਿਖੇ ਸਮਾਨ ਦਾ ਇੱਕ ਬਕਸਾ ਤਿਆਰ ਕੀਤਾ ਜਾਂਦਾ ਹੈ। ਜਿਸ ਵਿੱਚ ਹੇਠ ਲਿਖਿਆ ਸਮਾਨ ਹੁੰਦਾ ਹੈ: ਜਿਵੇਂ ਕਿ ਪੱਟੀ, ਰੂੰ, ਡਿੱਲ, ਪੋਟਾਸ਼ੀਅਮ ਪਰਮੈਗਨੇਟ, ਸੁੰਘਣ ਦਾ ਨਮਕ, ਬਰਨੈਲ, ਕੈਂਚੀ, ਚਾਕੂ, ਦਰਦ ਰਹਿਤ ਗੋਲੀਆਂ, ਕੱਪੜਾ ਆਦਿ।
ਪ੍ਰਸ਼ਨ: 4	ਮੁੱਢਲੀ ਸਹਾਇਤਾ ਕੀ ਹੈ?
ਉੱਤਰ	ਛਾਕਟਰ ਦੇ ਆਉਣ ਤੋਂ ਪਹਿਲਾਂ ਰੋਗੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ।
ਪ੍ਰਸ਼ਨ: 5	ਮੋਚ ਕਿਸ ਨੂੰ ਕਹਿੰਦੇ ਹਨ?
ਉੱਤਰ	ਕੰਮ ਕਰਦੇ ਸਮੇਂ ਕਈ ਵਾਰ ਜੋੜਾਂ ਦੇ ਬੰਧਨ ਫਟ ਜਾਂ ਟੁੱਟ ਜਾਂਦੇ ਹਨ। ਇਸ ਨੂੰ ਮੋਚ ਕਹਿੰਦੇ ਹਨ। ਮੋਚ ਕਾਰਨ ਫੱਟੜ ਅੰਗ 'ਤੇ ਸੌਜ ਆ ਜਾਂਦੀ ਹੈ ਅਤੇ ਦਰਦ ਹੋਣ ਲੱਗਦਾ ਹੈ।
ਪ੍ਰਸ਼ਨ: 6	ਮੋਚ ਕਿੰਨੇ ਤਰ੍ਹਾਂ ਦੀ ਹੁੰਦੀ ਹੈ?
ਉੱਤਰ	ਮੋਚ 3 ਤਰ੍ਹਾਂ ਦੀ ਹੁੰਦੀ ਹੈ:- (1) ਨਰਮ ਮੋਚ (2) ਦਰਮਿਆਨੀ ਮੋਚ (3) ਪੂਰਨ ਜਾਂ ਸਖਤ ਮੋਚ
ਪ੍ਰਸ਼ਨ: 7	ਪੱਠਿਆਂ ਵਿੱਚ ਤਣਾਅ ਕੀ ਹੈ? ਇਸ ਦੇ ਲੱਛਣ ਲਿਖੋ।
ਉੱਤਰ	ਕੰਮ ਕਰਦੇ ਸਮੇਂ ਪੱਠਿਆਂ ਦਾ ਇੱਕ ਦਮ ਖਿੱਚਿਆ ਜਾਣਾ ਜਿਸ ਕਾਰਨ ਸੌਜ ਪੈਦਾ ਹੁੰਦੀ ਹੈ ਅਤੇ ਖਿਚਾਅ ਵਾਲੀ ਥਾਂ 'ਤੇ ਦਰਦ ਹੁੰਦਾ ਹੈ। ਇਸ ਨੂੰ ਪੱਠਿਆਂ ਦਾ ਤਣਾਅ ਕਿਹਾ ਜਾਂਦਾ ਹੈ।
ਪ੍ਰਸ਼ਨ: 8	ਫਰੈਕਚਰ ਕੀ ਹੈ? ਇਸ ਦੀਆਂ ਕਿਸਮਾਂ ਲਿਖੋ।
ਉੱਤਰ	ਹੱਡੀ ਦਾ ਟੁੱਟ ਜਾਣਾ ਫਰੈਕਚਰ ਅਖਵਾਉਂਦਾ ਹੈ। ਫਰੈਕਚਰ 7 ਪ੍ਰਕਾਰ ਦਾ ਹੁੰਦਾ ਹੈ। (1) ਸਾਧਾਰਨ ਫਰੈਕਚਰ (2) ਖੁੱਲ੍ਹੀ ਫਰੈਕਚਰ (3) ਗੁੰਝਲਦਾਰ ਫਰੈਕਚਰ (4) ਬਹੁਖੰਡੀ ਫਰੈਕਚਰ (5) ਚਪਟਾ ਫਰੈਕਚਰ (6) ਗਰੀਨ ਸਟਿੱਕ ਫਰੈਕਚਰ (7) ਦੱਬਿਆ ਹੋਇਆ ਫਰੈਕਚਰ
ਪ੍ਰਸ਼ਨ: 9	ਬੋਹੋਸ਼ੀ ਕੀ ਹੈ? ਇਸ ਦੇ ਇਲਾਜ ਲਿਖੋ।
ਉੱਤਰ	ਜਦੋਂ ਕੋਈ ਵਿਅਕਤੀ ਕਿਸੇ ਕਾਰਨ ਆਪਣੀ ਸੁੱਧ-ਬੁੱਧ ਚੇਤਨਾ ਗਵਾ ਬੈਠਦਾ ਹੈ। ਜਿਸ ਕਾਰਨ ਉਸ ਦੇ ਸਵਾਸ ਦੀ ਰਫ਼ਤਾਰ ਸਹੀ ਨਹੀਂ ਰਹਿੰਦੀ ਅਤੇ ਨੀਂਦ ਦੀ ਹਾਲਾਤ ਵਿੱਚ ਲੜਖੜਾਉਂਦਾ ਹੈ। ਉਸ ਸਮੇਂ ਵਿਅਕਤੀ ਬੋਹੋਸ਼ੀ ਦੀ ਹਾਲਾਤ ਵਿੱਚ ਹੁੰਦਾ ਹੈ। ਇਲਾਜ: (1) ਰੋਗੀ ਦੇ ਕੱਪੜੇ ਢਿੱਲੇ ਕਰ ਦੇਵੋ। (2) ਬੂਟ ਉਤਾਰ ਦੇਵੋ। (3) ਰੋਗੀ ਨੂੰ ਖੁੱਲ੍ਹੀ ਥਾਂ 'ਤੇ ਪਾਉ। (4) ਰੋਗੀ ਦੇ ਸਗੋਰ 'ਤੇ ਜ਼ੋਰਦਾਰ ਮਾਲਿਸ ਕਰੋ।

- ਪ੍ਰਸ਼ਨ:9** ਲੂ ਲੱਗਣਾ ਕੀ ਹੈ? ਇਸ ਦੇ ਕਾਰਨ ਦੱਸੋ।
ਉਤੁਰ ਲੂ ਤੋਂ ਭਾਵ ਗਰਮੀ ਦੀ ਰੁੱਤ ਵਿੱਚ ਤੇਜ਼ ਗਰਮ ਹਵਾਵਾਂ ਦਾ ਚੱਲਣਾ ਹੈ ਜਿਸ ਕਾਰਨ ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਵਿਅਕਤੀ 'ਤੇ ਅਸਰ ਪਾਉਂਦੀਆਂ ਦਿਖਾਈ ਦਿੰਦੀਆਂ ਹਨ। ਲੂ-ਲੱਗਣ ਦਾ ਮੁੱਖ ਕਾਰਨ:- (1) ਪੁੱਪ ਵਿੱਚ ਘੁੰਮਣਾ
(2) ਸੂਰਜ ਦੀਆਂ ਕਿਰਨਾਂ ਹੇਠ ਸਿੱਧੇ ਕੰਮ ਕਰਨਾ ਆਦਿ।
- ਪ੍ਰਸ਼ਨ:10** ਸਾਹ ਰੁਕਣ ਦੇ ਕੀ ਕਾਰਨ ਹੋ ਸਕਦੇ ਹਨ ਅਤੇ ਇਸ ਦੇ ਬਚਾਅ ਦੀਆਂ ਵਿਧੀਆਂ ਲਿਖੋ।
ਉਤੁਰ ਸਾਹ ਰੁਕਣ ਦੇ ਮੁੱਖ ਕਾਰਨ: ਸਦਮਾ ਲੱਗਣਾ, ਕਰੰਟ ਲੱਗਣਾ, ਪਾਣੀ ਵਿੱਚ ਡੁੱਬਣਾ, ਗਲ੍ਹਾ ਘੁੱਟਿਆ ਜਾਣਾ ਆਦਿ। ਇਸ ਦੇ ਬਚਾਅ ਦੀਆਂ ਵਿਧੀਆਂ ਨੂੰ ਬਣਾਉਣੀ ਸਾਹ ਕਿਹਾ ਜਾਂਦਾ ਹੈ ਜਿਵੇਂ ਸੈਫਰ ਵਿਧੀ, ਸਲਵੈਸਟਰ ਵਿਧੀ ਅਤੇ ਹੋਲਗਰਨ ਲਸਨ ਵਿਧੀ।

ਸਹੀ 'ਤੇ ਨਿਸ਼ਾਨ ਲਗਾਓ

1. ਪੱਠਿਆਂ ਵਿੱਚ ਤਨਾਅ ਕਾਰਨ ਸੌਜ ਆ ਜਾਂਦੀ ਹੈ।(✓)
2. ਲੂ ਲੱਗਣ ਦਾ ਕਾਰਨ ਪੁੱਪੇ ਘੁੰਮਣਾ ਹੈ।(✓)
3. ਜੋਰ ਨਾਲ ਛਾਲ ਮਾਰਨ 'ਤੇ ਜੋੜ ਉਤੁਰ ਜਾਂਦਾ ਹੈ।(✗)
4. ਸਰੀਰ ਨੂੰ ਸੱਟਾ ਤੋਂ ਬਚਾਅ ਲਈ ਗਰਮਾਉਣਾ ਜਰੂਰੀ ਹੈ।(✓)
5. ਹੱਡੀ ਦਾ ਤਿਰਛਾ ਟੁੱਟ ਜਾਣਾ ਬਹੁਖੰਡੀ ਟੁੱਟ ਹੈ।(✓)
6. ਪਾਗਲ ਕੁੱਤੇ ਦਾ ਜਹਿਰ ਲਾਰ ਵਿੱਚ ਹੁੰਦਾ ਹੈ।(✓)
7. ਮਾਸਪੇਸ਼ੀਆਂ ਦੇ ਬੰਧਨਾਂ ਨੂੰ ਜੋੜ ਕਿਹਾ ਜਾਂਦਾ ਹੈ।(✗)
8. ਮੋਚ ਦੀਆਂ ਚਾਰ ਕਿਸਮਾਂ ਹਨ।(✗)
9. ਪੱਠਿਆਂ ਵਿੱਚ ਤਣਾਅ ਨਾਲ ਲਹੂ ਕੋਸ਼ਿਕਾਵਾਂ ਟੁੱਟ ਜਾਂਦੀਆਂ ਹਨ।(✓)
10. ਸੱਟ ਵਾਲੀ ਥਾਂ 'ਤੇ ਕਦੇ ਭਾਰ ਨਹੀਂ ਪਾਉਣਾ ਚਾਹੀਦਾ।(✓)
11. ਮੁੱਢਲੀ ਸਹਾਇਤਾ ਦਾ ਸਮਾਨ ਜਰੂਰੀ ਨਹੀਂ ਹੈ।(✗)
12. ਜੋੜਾਂ ਦੇ ਬੰਧਨਾਂ ਦਾ ਟੁੱਟ ਜਾਣਾ ਮੋਚ ਹੈ।(✓)
13. ਗ੍ਰੀਨ ਸਟਿਕ ਫਰੈਕਚਰ ਬੱਚਿਆਂ ਵਿੱਚ ਹੁੰਦਾ ਹੈ।(✓)
14. ਬੇਹੋਸ਼ੀ ਵਾਲੇ ਮਨੁੱਖ ਦਾ ਚਿਹਰਾ ਪੀਲਾ ਪੈ ਜਾਂਦਾ ਹੈ।(✓)
15. ਲੂ ਨਾਲ ਨਕਸੀਰ ਛੁੱਟ ਪੈਂਦੀ ਹੈ।(✓)

ਮਿਲਾਨ ਕਰੋ।

- | | |
|---------------------|--------------------------------|
| 1. ਜੋੜ ਦੇ ਬੰਧਨ | 4. ਮਾਸਪੇਸ਼ੀਆਂ |
| 2. ਮੁੱਢਲੀ ਸਹਾਇਤਾ | 1. ਮੋਚ |
| 3. ਬਣਾਵਟੀ ਸਾਹ | 5. ਹੱਡੀ ਦਾ ਕਈ ਥਾਵਾਂ ਤੋਂ ਟੁੱਟਣਾ |
| 4. ਪੱਠਿਆਂ ਵਿੱਚ ਤਣਾਅ | 2. ਸੈਫਰ ਵਿਧੀ |
| 5. ਬਹੁਖੰਡੀ ਟੁੱਟ | 3. ਡਾਕਟਰ ਦੇ ਆਉਣ ਤੋਂ ਪਹਿਲਾਂ |

ਪਾਠ-10

ਯੋਗ ਅਤੇ ਆਸਣ

ਠੀਕ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਓ

1. ਯੋਗ ਆਸਣ ਆਧੁਨਿਕ ਯੁਗ ਵਿੱਚ ਪ੍ਰਚਲਿਤ ਨਹੀਂ ਹਨ। (X)
2. ਯੋਗ ਮਨ ਅਤੇ ਸਰੀਰ ਦਾ ਸੰਯੋਗ ਹੈ। (✓)
3. ਪਤੰਜਲੀ ਰਿਸ਼ੀ ਦੇ ਅਸ਼ਟਾਂਗ ਯੋਗ ਦੇ 7 ਅੰਗ ਹਨ। (X)
4. ਯੋਗ ਆਤਮਾ ਅਤੇ ਪ੍ਰਮਾਤਮਾ ਦਾ ਮਿਲਾਪ ਹੈ। (✓)
5. ਸਰਵਾਂਗ ਆਸਣ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੇ ਹਨ। (✓)
6. ਤਾੜ ਆਸਣ ਸਰੀਰ ਨੂੰ ਪਤਲਾ ਕਰਦਾ ਹੈ। (✓)
7. ਆਸਣ ਬਕਾਵਟ ਦੂਰ ਕਰਦੇ ਹਨ। (✓)
8. ਪਦਮ ਆਸਣ ਮਾਨਸਿਕ ਇਕਾਗਰਤਾ ਭੰਗ ਕਰਦਾ ਹੈ। (X)
9. ਸੀਸ਼ ਆਸਣ ਪਾਚਨ ਸ਼ਕਤੀ ਵਿੱਚ ਵਾਧਾ ਕਰਦਾ ਹੈ। (✓)
10. ਆਸਣਾਂ ਨਾਲ ਯਾਦ ਸ਼ਕਤੀ ਵਿੱਚ ਵਾਧਾ ਹੁੰਦਾ ਹੈ। (✓)
11. ਯੋਗ ਹਰ ਰੋਜ਼ ਸ਼ਾਮ ਨੂੰ ਕਰਨਾ ਚਾਹੀਦਾ ਹੈ। (X)
12. ਪ੍ਰਾਣਾਯਾਮ ਯੋਗ ਦਾ ਭਾਗ ਨਹੀਂ ਹੈ। (X)
13. ਸਮਾਧੀ ਤੋਂ ਭਾਵ ਈਸ਼ਵਰ ਦੇ ਵਿੱਚ ਲੀਨ ਹੋਣਾ। (✓)
14. ਸ਼ਵ ਆਸਣ ਅਰਾਮਦਾਇਕ ਆਸਣ ਹੈ। (✓)
15. ਯੋਗ ਦਾ ਅਰਥ ਆਰਾਮ ਪ੍ਰਾਪਤ ਕਰਨਾ ਹੈ। (X)

ਮਿਲਾਨ ਕਰੋ

- | | |
|--------------------------|---------------------------|
| 1. ਸਰਵਾਂਗ ਆਸਣ | 4. ਅਸ਼ਟਾਂਗ ਯੋਗ |
| 2. ਯੋਗ | 1. ਖੂਨ ਦਾ ਸੰਚਾਰ ਤੇਜ਼ |
| 3. ਧਨੁਰ ਆਸਣ | 2. ਆਤਮਾ ਪ੍ਰਮਾਤਮਾ ਦਾ ਮੇਲ |
| 4. 8 ਭਾਗ | 7. ਗਰੁੜ ਆਸਣ |
| 5. ਯੋਗ ਸ਼ਬਦ | 3. ਮੇਟਾਪਾ ਦੂਰ ਕਰਨਾ |
| 6. ਹਰਨੀਆਂ ਤੋਂ ਛੁਟਕਾਰਾ | 5. ਯੁਜ ਸਬਦ |
| 7. ਜਿਗਰ ਤਿੱਲੀ ਲਈ ਲਾਭਦਾਇਕ | 10. ਨਾੜੀਆਂ ਨੂੰ ਸ਼ੁੱਧ ਕਰਨਾ |
| 8. ਪ੍ਰਾਣਾਯਾਮ | 6. ਸੀਸ ਆਸਣ |
| 9. ਪਦਮ ਆਸਣ | 8. ਸਾਹ ਕਿਰਿਆ |
| 10. ਪਚਿਮੋਤਾਨ ਆਸਣ | 9. ਮਾਨਸਿਕ ਇਕਾਗਰਤਾ |

ਖਾਲੀ ਥਾਵਾਂ ਭਰੋ:

1. ਯੋਗ ਹਮੇਸ਼ਾ ਖਾਲੀ ਪੇਟ ਕਰਨਾ ਚਾਹੀਦਾ ਹੈ। (ਖਾਲੀ/ਭਰਿਆ)
2. ਯੋਗ ਬਿਮਾਰੀਆਂ ਦੂਰ ਕਰਦਾ ਹੈ। (ਬਿਮਾਰੀਆਂ/ਦੁੱਖ)
3. ਯੋਗ ਨਰੋਏ ਸਰੀਰ ਵਿੱਚ ਅਰੋਗ ਮਨ ਹੈ। (ਰੋਗ/ਅਰੋਗ)
4. ਭੁਜੰਗ ਆਸਣ ਫੇਫੜਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। (ਫੇਫੜਿਆਂ/ਦਿਲ)
5. ਚੱਕਰ ਆਸਣ ਪੇਟ ਗੈਸ ਤੋਂ ਛੁਟਕਾਰਾ ਦਿਵਾਉਂਦਾ ਹੈ। (ਪੇਟ ਗੈਸ/ਦਰਦ)
6. ਧਨੁਰ ਆਸਣ ਕਮਾਨ ਦੀ ਤਰ੍ਹਾਂ ਹੁੰਦਾ ਹੈ। (ਕਮਾਨ/ਗੋਲ)

7. ਤਾੜ ਆਸਣ ਰਾਹੀਂ ਬਕਾਵਟ ਦੂਰ ਹੁੰਦੀ ਹੈ। (ਤਾੜ/ਗਰੁੜ)
8. ਆਸਣ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। (ਕਮਜ਼ੋਰ/ਮਜ਼ਬੂਤ)
9. ਪ੍ਰਾਣਾਯਾਮ ਸਾਹ 'ਤੇ ਕਾਬੂ ਰੱਖਣ ਦੀ ਵਿਧੀ ਹੈ। (ਲੱਤਾ/ਸਾਹ)
10. ਯੋਗ ਕਾਰਨ ਦਿਮਾਗ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ। (ਤੇਜ਼/ਹੌਲੀ)
11. ਇਹਨਾਂ ਦੀ ਕਿਰਿਆਵਾਂ ਨਾਲ ਜੀਵਨ ਸੁਖੀ ਅਤੇ ਖੁਸ਼ਹਾਲ ਬਣਦਾ ਹੈ। (ਸੁਖੀ/ਦੁਖੀ)
12. ਪਦਮ ਆਸਣ ਨਾਲ ਮਨ ਖੁਸ਼ ਰਹਿੰਦਾ ਹੈ। (ਪਦਮ/ਸ਼ੀਸ਼)
13. ਯੋਗ ਆਸਣ ਸਵੇਰੇ ਕਰਨੇ ਚਾਹੀਦੇ ਹਨ। (ਸ਼ਾਮ/ਸਵੇਰੇ)
14. ਯੋਗ ਨਾਲ ਮਨ ਸ਼ਾਂਤ ਰਹਿੰਦਾ ਹੈ। (ਯੋਗ/ਖੇਡਾਂ)

ਛੋਟੇ ਪ੍ਰਸ਼ਨਾਂ ਵਾਲੇ ਉੱਤਰ

1. ਯੋਗ ਕਰਨ ਲਈ ਕਿਹੜੇ ਜਿਹਾ ਸਬਾਨ ਹੋਣਾ ਚਾਹੀਦਾ ਹੈ? (ਇਕਾਂਤ)
2. ਮੋਟਾਪਾ ਕਿਹੜੇ ਆਸਣ ਰਾਹੀਂ ਦੂਰ ਹੁੰਦਾ ਹੈ। (ਗਰੁੜ ਆਸਣ)
3. ਧਨੁਰ ਆਸਣ ਦੀ ਸਥਿਤੀ ਕਿਹੜੀ ਹੁੰਦੀ ਹੈ। (ਤੀਰ ਕਮਾਨ)
4. ਬਵਾਸੀਰ ਦੀ ਬਿਮਾਰੀ ਦੂਰ ਕਰਨ ਲਈ ਕਿਹੜਾ ਆਸਣ ਕਰਨਾ ਚਾਹੀਦਾ ਹੈ। (ਸੀਸ)
5. ਮਾਨਸਿਕ ਇਕਾਗਰਤਾ ਵਾਲਾ ਆਸਣ ਕਿਹੜਾ ਹੈ? (ਪਦਮ ਆਸਣ)
6. ਆਡਮਾ ਦਾ ਪ੍ਰਮਾਡਮਾ ਨਾਲ ਮਿਲਾਪ ਕਿਵੇਂ ਕੀਤਾ ਜਾ ਸਕਦਾ ਹੈ? (ਯੋਗ ਆਸਣ)
7. ਯੋਗ ਕਿਸ ਸ਼ਬਦ ਤੋਂ ਬਣਿਆ ਹੈ। (ਸੰਸਕ੍ਰਿਤ ਸ਼ਬਦ)
8. ਆਸਣਾਂ ਦੇ ਦੋ ਲਾਭ ਦੱਸੋ। (ਸਵੈਵਿਸ਼ਵਾਸ/ਸਰੀਰਿਕ ਸ਼ਕਤੀ) (8)
9. ਅਸ਼ਟਾਂਗ ਯੋਗ ਦੇ ਕਿੰਨੇ ਅੰਗ ਹੁੰਦੇ ਹਨ। (20 ਤੋਂ 30 ਮਿੰਟ)
10. ਯੋਗ ਅਭਿਆਸ ਕਿਨ੍ਹਾਂ ਸਮਾਂ ਕਰਨਾ ਚਾਹੀਦਾ ਹੈ। (ਸਮਤਲ/ਇਕਾਂਤ)
11. ਯੋਗ ਸਬਾਨ ਕਿਹੜੇ ਜਿਹਾ ਹੋਣਾ ਚਾਹੀਦਾ ਹੈ। (ਆਤਮ ਵਿਸ਼ਵਾਸ)
12. ਆਸਣ ਕਰਨ ਨਾਲ ਕੀ ਵਿਕਸਿਤ ਹੁੰਦਾ ਹੈ, (ਹਰਨੀਆਂ ਦਾ ਠੀਕ ਹੋਣਾ)
13. ਚੱਕਰ ਆਸਣ ਦਾ ਲਾਭ ਲਿਖੋ। (ਸਰੀਰ ਅਤੇ ਮਨ)
14. ਯੋਗ ਦਾ ਸੰਬੰਧ ਕਿਸ ਨਾਲ ਹੈ? (ਪਸਚਿਮੋਤਾਨ)
15. ਚਰਬੀ ਘਟਾਉਣ ਵਾਲੇ ਆਸਣ ਦਾ ਨਾਂ ਦੱਸੋ।

1. ਗਠੀਆ ਦਾ ਰੋਗ ਧਨੁਰ ਆਸਣ ਰਾਹੀਂ ਠੀਕ ਹੋ ਜਾਂਦਾ ਹੈ।

(ਧਨੁਰ ਆਸਣ, ਸ਼ੀਸ਼, ਤਾੜ, ਸ਼ਵ)

2. ਸ਼ੀਸ ਆਸਣ 2 ਮਿੰਟ ਤੱਕ ਕਰਨਾ ਜਰੂਰੀ ਹੁੰਦਾ ਹੈ।

(2 ਮਿੰਟ, 5 ਮਿੰਟ, 10 ਮਿੰਟ, 1 ਮਿੰਟ)

3. ਮੋਟਾਪਾ ਗਰੁੜ ਆਸਣ ਰਾਹੀਂ ਠੀਕ ਹੁੰਦਾ ਹੈ?

(ਵਜਰ, ਗਰੁੜ, ਸ਼ਵ, ਪਦਮ)

4. ਮਾਨਸਿਕ ਇਕਾਗਰਤਾ ਲਈ ਪਦਮ ਆਸਣ ਕਰੋ।

(ਧਨੁਰ, ਗਰੁੜ, ਪਦਮ, ਸ਼ੀਸ਼)

5. ਯੋਗ ਸਰੀਰ ਅਤੇ ਮਨ ਦਾ ਮਿਲਾਪ ਹੈ।

(ਸਰੀਰ ਅਤੇ ਭਾਵਨਾ, ਸਰੀਰ ਅਤੇ ਮਨ, ਮਨ ਅਤੇ ਭਾਵਨਾਵਾਂ, ਕੋਈ ਨਹੀਂ)

6. ਆਸਣ ਇਕਾਂਤ ਸਬਾਨ 'ਤੇ ਕਰਨੇ ਚਾਹੀਦੇ ਹਨ।

(ਸ਼ਾਮ, ਉੱਚੇ ਨੀਵੇਂ, ਇਕਾਗਰ, ਇਕਾਂਤ)

7. ਆਸਣ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ।
(ਪਾਚਨ, ਨਫਰਤ, ਪਿਆਰ, ਗੁੱਸਾ ਕਰਨ ਦੀ)
8. ਯੋਗ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ।
(ਬੌਧਿਕ, ਮਾਨਸਿਕ, ਸਮਾਜਿਕ, ਆਰਥਿਕ)
9. ਬਕਾਵਟ ਦੂਰ ਕਰਨ ਲਈ ਸ਼ਵ ਆਸਣ ਕਰੋ।
(ਵਜਰ, ਧਨੁਰ, ਸ਼ਵ, ਪਸਚਿਮੋਤਾਨ)
10. ਅਸਟਾਂਗ ਯੋਗ ਦੇ 8 ਅੰਗ ਹਨ।

(7, 8, 6, 5)

11. ਯੋਗ ਆਸਣ ਖਾਲੀ ਪੇਟ ਕਰਨੇ ਚਾਹੀਦੇ ਹਨ।
(ਭਰ ਪੇਟ, ਖਾਲੀ ਪੇਟ, ਥੋੜਾ ਖਾ ਕੇ, ਚਾਹ ਪੀ ਕੇ)
12. ਭੁਜੰਗ ਆਸਣ ਵਿੱਚ ਸਰੀਰ ਸੱਪ ਦੀ ਸਥਿਤੀ ਵਿੱਚ ਹੁੰਦਾ ਹੈ।
(ਸੱਪ, ਸ਼ੇਰ, ਖਰਗੋਸ਼, ਬਿੱਲੀ)

ਪ੍ਰਸ਼ਨ:1 ਯੋਗ ਆਸਣ ਕਰਨ ਲਈ ਕੋਈ ਤਿੰਨ ਜ਼ਰੂਰੀ ਗੱਲਾਂ ਦੱਸੋ।

ਉੱਤਰ ਯੋਗ ਸਰੀਰ ਅਤੇ ਮਨ ਦਾ ਸੰਯੋਗ ਹੈ।

1. ਯੋਗ ਦੀਆਂ ਕਿਰਿਆਵਾਂ ਖਾਲੀ ਪੇਟ ਕਰਨੀਆਂ ਚਾਹੀਦੀਆਂ ਹਨ।
2. ਯੋਗ ਹਮੇਸ਼ਾਂ ਖੁੱਲੀ ਅਤੇ ਇਕਾਂਤ ਜਗ੍ਹਾ 'ਤੇ ਕਰੋ।
3. ਯੋਗ ਹਮੇਸ਼ਾਂ ਨਹਾਉਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ।
4. ਯੋਗ ਕਰਨ ਲਈ ਸਥਾਨ ਸਮਤਲ ਹੋਣਾ ਚਾਹੀਦਾ ਹੈ।

ਪ੍ਰਸ਼ਨ:2 ਚੱਕਰ ਆਸਣ ਦੇ ਲਾਭ ਦੱਸੋ।

ਉੱਤਰ 1. ਪੇਟ ਦੀ ਗੈਸ ਦੂਰ ਕਰਦਾ ਹੈ।
2. ਪਾਚਨ ਸ਼ਕਤੀ ਵਿੱਚ ਵਾਧਾ ਕਰਦਾ ਹੈ।
3. ਕਮਰ ਦਰਦ ਅਤੇ ਗੁਰਦੇ ਦੇ ਰੋਗ ਠੀਕ ਹੁੰਦੇ ਹਨ।
4. ਇਸ ਆਸਣ ਦੇ ਦੁਆਰਾ ਗੀੜ ਦੀ ਹੱਡੀ ਲਚਕਦਾਰ ਬਣਦੀ ਹੈ।

ਪ੍ਰਸ਼ਨ:3 ਸਰਵਾਂਗ ਆਸਣ ਦੇ ਕੀ ਲਾਭ ਹਨ।

ਉੱਤਰ 1. ਇਸ ਆਸਣ ਦੁਆਰਾ ਸਰੀਰ ਵਿੱਚ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ।
2. ਬਵਾਸੀਰ ਦਾ ਰੋਗ ਠੀਕ ਹੁੰਦਾ ਹੈ।
3. ਭੁੱਖ ਵਿੱਚ ਵਾਧਾ ਹੁੰਦਾ ਹੈ।
4. ਵੱਧੇ ਹੋਏ ਪੇਟ ਨੂੰ ਘਟਾਉਂਦਾ ਹੈ।

ਪ੍ਰਸ਼ਨ:4 ਆਧੁਨਿਕ ਯੁੱਗ ਵਿੱਚ ਯੋਗ ਆਸਣ ਦੀ ਮਹੱਤਤਾ ਦੱਸੋ।

ਉੱਤਰ ਯੋਗ ਭਾਰਤ ਦੀ ਬਹੁਤ ਪੁਰਾਣੀ ਕਸਰਤ ਦੀ ਵਿਧੀ ਹੈ। ਇਸ ਦੇ ਦੁਆਰਾ ਸਰੀਰਿਕ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸਰੀਰਿਕ ਮਾਨਸਿਕ ਤੌਰ 'ਤੇ ਵਿਅਕਤੀ ਦਾ ਵਿਕਾਸ ਹੁੰਦਾ ਹੈ। ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਰਨ ਦੇ ਯੋਗ ਬਣਦਾ ਹੈ। ਇਹਨਾਂ ਆਸਣਾਂ ਦੀ ਸਹਾਇਤਾ ਨਾਲ ਸਰੀਰ ਅਤੇ ਮਨ ਦਾ ਮਿਲਾਪ ਹੁੰਦਾ ਹੈ। ਜਿਸ ਨਾਲ ਵਿਅਕਤੀ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ।

ਪ੍ਰਸ਼ਨ:5 ਭੁਜੰਗ ਆਸਣ ਦੀ ਸਥਿਤੀ ਦੱਸੋ।

- ਉੱਤਰ** ਸਰੀਰ ਸੱਪ ਦੇ ਆਕਾਰ ਵਾਂਗ ਦਿਖਾਈ ਦਿੰਦਾ ਹੈ।
1. ਸਮਤਲ ਸਥਾਨ 'ਤੇ ਪੇਟ ਭਾਰ ਲੇਟ ਜਾਓ।
 2. ਲੱਤਾਂ ਨੂੰ ਅਕੜਾਉਂਦੇ ਹੋਏ ਹੌਲੀ-ਹੌਲੀ ਹਥੇਲੀਆਂ ਦੇ ਭਾਰ ਸਿਰ ਅਤੇ ਛਾਤੀ ਨੂੰ ਉੱਪਰ ਚੁੱਕੋ।
 3. ਪੰਜੇ ਅੰਦਰ ਵੱਲ ਕਰੋ।
- ਪ੍ਰਸ਼ਨ:6** ਯੋਗ ਦੇ ਮੁੱਖ ਸਿਧਾਂਤ ਕਿਹੜੇ ਹਨ?
- ਉੱਤਰ**
1. ਯੋਗ ਆਸਣ ਸਵੇਰੇ ਕਰੋ।
 2. ਯੋਗ ਇਕਾਂਤ ਥਾਂ 'ਤੇ ਕਰੋ।
 3. ਪਾਣੀ ਪੀ ਕੇ ਕਰੋ।
 4. ਹਰੇਕ ਆਸਣ ਇੱਕ ਮਿੰਟ ਤੱਕ ਜੁਰੂਰ ਕਰੋ।
 5. ਆਸਣ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਰਾਮ ਕਰੋ।
 6. ਆਸਣ ਕਰਨ ਤੋਂ ਪਹਿਲਾਂ ਫੇਫੜਿਆਂ ਵਿੱਚ ਜਮ੍ਹਾਂ ਹਵਾ ਬਾਹਰ ਕੱਢੋ।
- ਪ੍ਰਸ਼ਨ:7** ਯੋਗ ਸਰੀਰ ਲਈ ਕਿਉਂ ਜ਼ਰੂਰੀ ਹਨ?
- ਉੱਤਰ**
1. ਸਰੀਰ ਨੂੰ ਸੁੰਦਰ ਬਣਾਉਂਦੇ ਹਨ।
 2. ਸਰੀਰ ਨੂੰ ਲਚਕੀਲਾ ਬਣਾਉਂਦੇ ਹਨ।
 3. ਸਰੀਰ ਨੂੰ ਸਵਸੱਬ ਰੱਖਦੇ ਹਨ।
 4. ਸਰੀਰਿਕ ਅੰਗਾਂ ਨੂੰ ਮਜ਼ਬੂਤ ਬਣਾਉਂਦੇ ਹਨ।
 5. ਸਰੀਰਿਕ ਬਕਾਵਟ ਦੂਰ ਕਰਦੇ ਹਨ।
- ਪ੍ਰਸ਼ਨ:8** ਗਰੁੜ ਆਸਣ ਦੇ ਲਾਭ ਲਿਖੋ?
- ਉੱਤਰ**
1. ਇਹ ਆਸਣ ਸਰੀਰਕ ਅੰਗਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।
 2. ਇਸ ਨਾਲ ਹਰਨੀਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
 3. ਇਹ ਆਸਣ ਬਕਾਵਟ ਨੂੰ ਘਟਾਉਂਦਾ ਅਤੇ ਦੂਰ ਕਰਦਾ ਹੈ।
 4. ਮੋਟਾਪਾ ਘੱਟ ਕਰਨ ਵਿੱਚ ਸਹਾਇਕ ਹੈ।
- ਪ੍ਰਸ਼ਨ:9** ਯੋਗ ਕੀ ਹੈ?
- ਉੱਤਰ** ਯੋਗ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੁਜ ਤੋਂ ਲਿਆ ਗਿਆ ਹੈ। ਜਿਸ ਦਾ ਅਰਥ ਹੈ। 'ਜੁੜਨਾ' ਭਾਵ ਸਰੀਰ ਅਤੇ ਮਨ ਦਾ ਆਪਸੀ ਸੰਯੋਗ ਹੋਣਾ ਜਿਸ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
- ਪ੍ਰਸ਼ਨ:10** ਆਸ਼ਟਾਂਗ ਯੋਗ ਦੇ ਅੰਗਾਂ ਦੇ ਨਾਂ ਲਿਖੋ।
- ਉੱਤਰ** ਆਸ਼ਟਾਂਗ ਯੋਗ ਦੇ ਅੱਠ ਅੰਗ ਹਨ।
- | | | | |
|---------|--------------|-------------|----------|
| 1. ਯਮ | 3. ਆਸਣ | 5. ਪ੍ਰਤਿਹਾਰ | 7. ਧਾਰਨਾ |
| 2. ਨਿਯਮ | 4. ਪ੍ਰਾਣਾਯਾਮ | 6. ਸਮਾਧੀ | 8. ਧਿਆਨ |